



ਡਿਸਟੈਂਸ ਐਜੂਕੇਸ਼ਨ ਵਿਭਾਗ ਪੰਜਾਬੀ ਯੂਨੀਵਰਸਿਟੀ, ਪਟਿਆਲਾ

ਕਲਾਸ : ਐਮ. ਏ. (ਪੰਜਾਬੀ) ਭਾਗ ਦੂਜਾ

ਸਮੈਸਟਰ ਚੌਥਾ

ਪੇਪਰ : ਪਹਿਲਾ (ਭਾਸ਼ਾ ਵਿਗਿਆਨ ਅਤੇ ਪੰਜਾਬੀ ਭਾਸ਼ਾ) ਯੂਨਿਟ : 1

ਮੀਡੀਅਮ : ਪੰਜਾਬੀ

ਪਾਠ ਨੰ.

- 1.1 : ਧੁਨੀ ਵਿਗਿਆਨ
- 1.2 : ਧੁਨੀ ਵਿਉਤ
- 1.3 : ਪੰਜਾਬੀ ਸੁਰ ਪ੍ਰਬੰਧ
- 1.4 : ਭਾਰਤੀ ਲਿਪੀ ਦੇ ਵਿਕਾਸ ਦੀਆਂ ਅਵਸਥਾਵਾਂ ਤੇ ਗੁਰਮੁਖੀ ਲਿਪੀ
- 1.5 : ਗੁਰਮੁਖੀ ਲਿਪੀ ਅਤੇ ਆਰਥੋਗਰਾਫੀ ਦੇ ਨਿਯਮ
- 1.6 : ਸੁਰ ਅਤੇ ਗੁਰਮੁਖੀ ਲਿਪੀ, ਬਿੰਦੀ, ਟਿੱਪੀ ਅਤੇ ਅੱਧਕ ਦੀ ਵਰਤੋਂ ਅਤੇ ਸ਼ਬਦ ਜੋੜ ਨਿਯਮ

Department website : www.pbidde.org

ਧੁਨੀ-ਵਿਗਿਆਨ (Phonetics)

ਇਕ ਜਾਣ-ਪਛਾਣ

ਪਾਠ ਦਾ ਮੰਤਵ : ਇਸ ਪਾਠ ਦਾ ਮੰਤਵ ਧੁਨੀ-ਵਿਗਿਆਨ ਬਾਰੇ ਮੁੱਢਲੀ ਜਾਣਕਾਰੀ ਪ੍ਰਦਾਨ ਕਰਨਾ ਹੈ। ਧੁਨੀ-ਵਿਗਿਆਨ ਦੇ ਵੱਖ-ਵੱਖ ਪ੍ਰਕਾਰਾਂ, ਉਚਾਰਨ ਅੰਗਾਂ, ਪੋਣਧਾਰਾ ਵਿਧੀਆਂ, ਉਚਾਰਨ ਪ੍ਰਕਿਰਿਆ, ਉਚਾਰਨ ਸਥਾਨ, ਧੁਨੀਆਂ ਦੇ ਵਰਗੀਕਰਨ ਲਈ ਵਰਤੀਆਂ ਜਾਂਦੀਆਂ ਵਿਧੀਆਂ, ਬਾਰੇ ਸੰਖੇਪ ਵਿਚ ਜਾਣਕਾਰੀ ਦੇਣਾ ਵੀ ਇਸ ਪਾਠ ਦੇ ਮੰਤਵ ਵਿਚ ਸ਼ਾਮਲ ਹੈ।

ਪਾਠ ਦੀ ਰੂਪ ਰੇਖਾ : ਪਾਠ ਦੇ ਆਰੰਭ ਵਿਚ ਧੁਨੀ ਵਿਗਿਆਨ ਦੀ ਪਰਿਭਾਸ਼ਾ ਦਿੱਤੀ ਗਈ ਹੈ। ਇਸ ਦੇ ਪ੍ਰਮੁੱਖ ਪ੍ਰਕਾਰਾਂ ਦਾ ਵੇਰਵਾ ਦਿੱਤਾ ਗਿਆ ਹੈ। ਧੁਨੀ ਅਮਲ ਅਤੇ ਉਚਾਰਨ ਅੰਗਾਂ ਬਾਰੇ ਜਾਣਕਾਰੀ ਕਰਵਾ ਦਿੱਤੀ ਗਈ ਹੈ। ਪੋਣਧਾਰਾ ਵਿਧੀਆਂ ਨੂੰ ਇਕ ਵੱਖਰੇ ਵਿਸ਼ੇ ਵਜੋਂ ਨਹੀਂ ਲਿਆ ਗਿਆ। ਮੁੱਢ ਵਿਚ ਹੀ ਪੋਣਧਾਰਾ ਦੀ ਪ੍ਰਕਿਰਿਆ ਨਾਲ ਜਾਣਕਾਰੀ ਕਰਵਾ ਦਿੱਤੀ ਗਈ ਹੈ। ਅੱਗੋਂ ਜਿਸ ਉਚਾਰਣ ਅੰਗ ਨਾਲ ਪੋਣਧਾਰਾ ਸੰਬੰਧਿਤ ਹੈ, ਉਸ ਉਚਾਰਨ ਅੰਗ ਦੇ ਅੰਤਰਗਤ ਉਸ ਵਿਸ਼ੇਸ਼ ਪੋਣਧਾਰਾ ਦਾ ਉਲੇਖ ਕੀਤਾ ਗਿਆ ਹੈ। ਉਚਾਰਕਾਂ ਅਤੇ ਉਚਾਰਨ ਸਥਾਨਾਂ ਬਾਰੇ ਜਾਣਕਾਰੀ ਦਿੱਤੀ ਗਈ ਹੈ। ਇਸ ਤੋਂ ਬਾਅਦ ਇਕ ਹੀ ਉਚਾਰਨ ਸਥਾਨ ਤੇ ਧੁਨੀਆਂ ਵਿਚ ਅੰਤਰ ਲਿਆਉਣ ਲਈ ਵਰਤੀ ਜਾਂਦੀ ਉਚਾਰਨ ਵਿਧੀ ਦਾ ਉਲੇਖ ਕੀਤਾ ਗਿਆ ਹੈ। ਸੁਰ ਅਤੇ ਵਿਅੰਜਨ ਧੁਨੀਆਂ ਦੇ ਵਰਗੀਕਰਨ ਕਰਨ ਦੀ ਵਿਧੀ ਦਰਸਾਈ ਗਈ ਹੈ। ਖੰਡੀ ਅਤੇ ਅਖੰਡੀ ਧੁਨੀਆਂ ਦਾ ਉਲੇਖ ਵੀ ਕੀਤਾ ਗਿਆ ਹੈ।

ਮੂਲ ਪਾਠ :

1. ਧੁਨੀ ਵਿਗਿਆਨ :

ਪਰਿਭਾਸ਼ਾ : ਭਾਸਾ ਦੀ ਵਰਤੋਂ ਲਈ ਜ਼ਰੂਰੀ ਨਹੀਂ ਇਸ ਦਾ ਉਚਾਰਨ ਹੀ ਕੀਤਾ ਜਾਵੇ, ਇਸ ਨੂੰ ਲਿਖਿਆ ਜਾ ਸਕਦਾ ਹੈ, ਰਿਕਾਰਡ ਕੀਤਾ ਜਾ ਸਕਦਾ ਹੈ, ਤੇ ਕਈ ਹੋਰ ਵਿਧੀਆਂ ਨਾਲ ਵੀ ਵਰਤਿਆ ਜਾ ਸਕਦਾ ਹੈ ਪਰੰਤੂ ਭਾਸਾ ਮੁੱਖ ਤੌਰ 'ਤੇ ਉਚਾਰਨ ਨਾਲ ਸੰਬੰਧ ਰਖਦੀ ਹੈ। ਭਾਸਾ ਅਤੇ ਉਚਾਰਨ ਦਾ ਨਹੁੰ-ਮਾਸ ਵਾਲਾ ਸੰਬੰਧ ਹੈ। ਕੋਈ ਅਜਿਹੀ ਭਾਸਾ ਨਹੀਂ ਜਿਹੜੀ ਉਚਾਰਨ ਦਾ ਜਾਂਦੀ ਹੋਵੇ ਜਾਂ ਉਚਾਰਨ ਦਾ ਜਾਂਦੀ ਰਹੀ ਹੋਵੇ। ਇਸ ਲਈ ਭਾਸਾ ਦੀਆਂ ਧੁਨੀਆਂ ਵਿਸ਼ੇਸ਼ ਮਹੱਤਵ ਰਖਦੀਆਂ ਹਨ। ਇਹਨਾਂ ਦਾ ਅਧਿਐਨ ਹੋਰ ਵੀ ਮਹੱਤਵ ਰਖਦਾ ਹੈ।

ਭਾਸਾ ਵਿਗਿਆਨ ਦੀ ਉਸ ਸ਼ਾਖਾ ਨੂੰ ਧੁਨੀ ਵਿਗਿਆਨ ਆਖਿਆ ਜਾਂਦਾ ਹੈ ਜਿਹੜੀ ਭਾਸਾ ਦੀਆਂ ਧੁਨੀਆਂ ਦੀ ਸਥਾਪਤੀ ਤੇ ਸੰਰਚਨਾ ਦਾ ਅਧਿਐਨ ਕਰਦੀ ਹੈ।

ਪਹਿਲਾਂ-ਪਹਿਲਾਂ ਧੁਨੀ-ਵਿਗਿਆਨ ਨੂੰ ਵਿਸ਼ੇਸ਼ ਮਹੱਤਵ ਨਹੀਂ ਸੀ ਦਿੱਤਾ ਜਾਂਦਾ। ਪਰ ਸਾਇੰਸ ਦੇ ਤਰੱਕੀ ਕਰਨ ਨਾਲ ਧੁਨੀ-ਵਿਗਿਆਨ ਦੇ ਖੇਤਰ ਵਿਚ ਵਿਸ਼ੇਸ਼ ਮਹੱਤਵ-ਪੂਰਨ ਲੱਭਤਾ ਤੇ ਸਥਾਪਤੀਆਂ ਹੋਈਆਂ ਹਨ। ਇਸ ਨੂੰ ਭਾਸਾ ਵਿਗਿਆਨ ਦੀ ਸਭ ਤੋਂ ਵੱਧ ਵਿਗਿਆਨਕ ਸਾਖ ਆਖਿਆ ਜਾਣ ਲਗ ਪਿਆ ਹੈ।

2. ਧੁਨੀ-ਵਿਗਿਆਨ ਦੇ ਪ੍ਰਕਾਰ :

ਧੁਨੀਆਂ ਦੇ ਉਚਾਰਨ ਸਮੇਂ ਮਨੁੱਖੀ ਦਿਸ਼ਾਗ ਤਿੰਨ ਕਾਰਜ ਕਰਦਾ ਹੈ : ਸੋਚ ਕਾਰਜ, ਉਚਾਰ ਕਾਰਜ ਅਤੇ ਸੁਵਣ ਕਾਰਜ। ਸੋਚ ਕਾਰਜ ਧੁਨੀਆਂ ਦੇ ਉਚਾਰਨ ਵਿਚ ਸਹਾਈ ਹੁੰਦਾ ਹੈ। (1) ਉਚਾਰਨ ਅੰਗ ਧੁਨੀਆਂ ਦਾ ਉਚਾਰਨ ਕਰਦੇ ਹਨ (2) ਉਚਾਰ ਤੋਂ ਬਾਅਦ ਧੁਨੀਆਂ ਤਰੰਗ ਦੇ ਰੂਪ ਵਿਚ ਹਵਾ ਰਾਹੀਂ ਦੂਸਰੇ ਵਿਅਕਤੀ (ਸਰੋਤਾਂ) ਦੇ ਕੰਨ ਤੱਕ ਪਹੁੰਚਦੀਆਂ ਹਨ (3) ਕੰਨ ਦਾ ਪਰਦਾ ਤਰੰਗ ਨੂੰ ਮੁੜ ਸੁਨੇਹੇ ਦੇ ਰੂਪ ਵਿਚ ਬਦਲਦਾ ਹੈ। ਇਹਨਾਂ ਤਿੰਨ ਪ੍ਰਮੁੱਖ ਕਾਰਜਾਂ ਤੇ ਅਧਾਰਤ ਧੁਨੀ-ਵਿਗਿਆਨ ਨੂੰ ਤਿੰਨ ਪ੍ਰਕਾਰਾਂ ਵਿਚ ਵੰਡਿਆ ਜਾਂਦਾ ਹੈ :

(1) ਉਚਾਰਨ ਧੁਨੀ ਵਿਗਿਆਨ (Articulatory Phonetics) "How speech sounds are produced" : ਭਾਸਾ

ਵਿਚ ਵਰਤੀਆਂ ਜਾਂਦੀਆਂ ਧੁਨੀਆਂ ਵੀ ਉਚਾਰਨ ਪ੍ਰਕਿਰਿਆ ਅਤੇ ਵਰਗੀਕਰਨ ਦਾ ਅਧਿਐਨ ਕਰਦਾ ਹੈ।

(2) ਤਰੰਗ ਧੁਨੀ-ਵਿਗਿਆਨ (Acoustic Phonetics) “Sound between mouth and ear” ਤਰੰਗ ਧੁਨੀ-ਵਿਗਿਆਨ ਕਿਸੇ ਮਾਪਿਆਮ ਰਾਹੀਂ ਵਿਚਰ ਰਹੀਆਂ ਧੁਨੀ ਤਰੰਗਾਂ ਦਾ ਅਧਿਐਨ ਕਰਦਾ ਹੈ। ਵਿਸ਼ੇਸ਼ ਤੌਰ 'ਤੇ ਹਵਾ ਵਿਚਲੇ ਕਣਾਂ ਦੀ ਹਰਕਤ ਧੁਨੀ ਬਰਬਾਹਟ ਜਾਂ ਕੰਬਣੀ, ਧੁਨੀ ਤਰੰਗਾਂ ਦੀ ਵੰਨਰੀ, ਕੰਬਣੀ ਦਾ ਮਾਪ, ਧੁਨੀ ਸਪੈਜਟਰਾਂ, ਧੁਨੀ-ਘਣਤਾ ਆਦਿ ਸੰਬੰਧੀ ਵਿਚਾਰ ਕੀਤੀ ਜਾਂਦੀ ਹੈ। ਤਰੰਗ, ਧੁਨੀ-ਵਿਗਿਆਨ ਦਾ ਖੇਤਰ ਭੋਤਿਕ ਵਿਗਿਆਨਕ ਨਾਲ ਸਾਂਝਾ ਹੈ। ਤਰੰਗ, ਧੁਨੀ-ਵਿਗਿਆਨ ਪ੍ਰਯੋਗਸ਼ਾਲਾ ਦੀ ਮੰਗ ਕਰਦਾ ਹੈ।

(3) ਸ੍ਰਵਣੀ ਧੁਨੀ-ਵਿਗਿਆਨ (Auditory Phonetics) “Sound between ear and brain” ਸ੍ਰਵਣੀ ਧੁਨੀ-ਵਿਗਿਆਨ ਧੁਨੀ ਤਰੰਗ ਨੂੰ ਸੁਣੋ ਵਿਚ ਬਦਲਣ ਦੀ ਪ੍ਰਕਿਰਿਆ ਦਾ ਅਧਿਐਨ ਕਰਦਾ ਹੈ। ਇਸ ਵਿਚ ਸਰੀਰ ਵਿਗਿਆਨ, ਕੰਨ ਦੀ ਬਣਤਰ ਦਾ ਅਧਿਐਨ, ਧੁਨੀਆਂ ਦੇ ਕੰਨ ਦੇ ਪਰਦੇ ਤੇ ਟਕਰਾ ਅਤੇ ਤੰਤੂਆਂ ਰਾਹੀਂ ਦਿਮਾਗ ਤੱਕ ਪ੍ਰਹੁੰਚਣ ਦੀ ਪ੍ਰਕਿਰਿਆ ਦਾ ਅਧਿਐਨ ਮਨੋ-ਵਿਗਿਆਨ ਪੱਥੋਂ ਧੁਨੀ ਸੁਣੋ ਦਾ ਸੰਕਲਪਾਂ ਵਿਚ ਬਦਲਣ ਅਤੇ ਸੁਣੋ ਨੂੰ ਗ੍ਰਹਿਣ ਕਰਨ ਦੀ ਪ੍ਰਕਿਰਿਆ ਦਾ ਅਧਿਐਨ ਕਰਦਾ ਹੈ।

2. ਬੋਲ-ਅਮਲ : ਭਾਸ਼ਾ ਇਕੱਲੇ-ਕਾਰੇ ਵਿਅਕਤੀ ਦਾ ਕਾਰਜ ਨਹੀਂ। ਭਾਸ਼ਾ ਦੇ ਪੂਰਨ ਪ੍ਰਕਾਰਜ ਲਈ ਘੱਟੋ ਘੱਟ ਦੋ ਵਿਅਕਤੀਆਂ ਦੀ ਲੋੜ ਹੈ। ਇਕ ਵਿਅਕਤੀ ਧੁਨੀਆਂ ਉਚਾਰਦਾ ਹੈ ਤੇ ਦੂਸਰਾ ਸੁਣਦਾ ਹੈ। ਫਿਰ ਦੂਸਰਾ ਉੱਤਰ ਵਿਚ ਕੁਝ ਧੁਨੀਆਂ ਉਚਾਰਦਾ ਹੈ ਤੇ ਪਹਿਲਾ ਸੁਣਦਾ ਹੈ। ਇਸ ਤਰ੍ਹਾਂ ਇਹ ਪ੍ਰਵਾਹ ਚਲਦਾ ਰਹਿੰਦਾ ਹੈ। ਇਸ ਸਾਧਾਰਨ ਬੋਲਚਾਲ ਦੀ ਪ੍ਰਕਿਰਿਆ ਹੇਠ ਲਿਖਿਆ ਗੇੜਾ ਪੂਰਾ ਕਰਦੀ ਹੈ :-

(ੳ) ਬਾਹਰਲੇ ਭਾਗ ਵਿਚ ਧੁਨੀਆਂ ਕਾਬੇ ਦੀ ਸਕਲ ਵਿਚ ਮੁੰਹ ਤੋਂ ਕੰਨ ਤੱਕ ਪਹੁੰਚਦੀਆਂ ਹਨ।

(ਅ) ਕੰਨ ਦੇ ਪਰਦੇ ਤੇ ਟਕਰਾ ਕੇ ਇਹ ਧੁਨੀਆਂ ਕਾਬੇ ਤੋਂ ਸੰਕਲਪਾਂ ਵਿਚ ਬਦਲਦੀਆਂ ਹਨ।


(ਇ) ਸੰਕਲਪ ਉਚਾਰ ਦੀ ਪ੍ਰਕਿਰਿਆ ਦੂਆਰਾ ਫਿਰ ਧੁਨੀ ਕੰਬਣੀ ਵਿਚ ਪਰਿਵਰਤ ਹੁੰਦੇ ਹਨ।

(ਸ) ਸਰੋਤ ਦੀ ਪ੍ਰਕਿਰਿਆ।

(ਹ) ਸਰੋਤ ਦੀ ਪ੍ਰਕਿਰਿਆ ਦੂਆਰਾ ਧੁਨੀ ਬਿੰਬ ਸੰਕਲਪਾਂ ਵਿਚ ਪਰਿਵਰਤ ਹੁੰਦੇ ਹਨ। ਇਸ ਸਮੁੱਚੀ ਪ੍ਰਕਿਰਿਆ ਨੂੰ ਇਸ ਤਰ੍ਹਾਂ ਦਰਸਾਇਆ ਜਾ ਸਕਦਾ ਹੈ :

c = (Concept) ਸੰਕਲਪ

S = (Sound Image) ਧੁਨੀ ਬਿੰਬ



ਇਸ ਤਰ੍ਹਾਂ ਇਹ ਪ੍ਰਕਿਰਿਆ ਨਿਰੰਤਰ ਚਲਦੀ ਰਹਿੰਦੀ ਹੈ।

ਪੋਣਧਾਰਾ ਕੀ ਹੈ ?

3. ਪੋਣਧਾਰਾ : ਮਨੁੱਖੀ ਅੰਗਾਂ ਦੀ ਹਰਕਤ ਨਾਲ ਪੋਣਧਾਰਾ ਚਲਦੀ ਹੈ। ਫੇਫ਼ਡਿਆਂ ਦੀ ਹਰਕਤ ਨਾਲ ਹਵਾ ਅੰਦਰ-ਬਾਹਰ ਜਾਂਦੀ ਹੈ। ਇਸ ਨੂੰ ਫੇਫ਼ਡਿਆਂ ਦੀ ਪੋਣਧਾਰਾ ਕਿਹਾ ਜਾਂਦਾ ਹੈ। ਨਾਦ-ਯੰਤਰ ਫੇਫ਼ਡਿਆਂ ਦੀ ਪੋਣਧਾਰਾ ਨੂੰ ਰੋਕ ਕੇ ਆਪਣੀ ਹਰਕਤ ਨਾਲ ਪੋਣਧਾਰਾ ਚਲਾਉਂਦਾ ਹੈ। ਉਸ ਨੂੰ ਨਾਦ ਯੰਤਰੀ ਕਿਹਾ ਜਾਂਦਾ ਹੈ। ਇਸ ਤਰ੍ਹਾਂ ਕੌਮਲ ਤਾਲੂ ਦੀ ਸਹਾਇਤਾ ਨਾਲ ਜੋ ਪੋਣਧਾਰਾ ਚਲਦੀ ਹੈ, ਉਸ ਨੂੰ ਕੌਮਲ ਪੋਣਧਾਰਾ ਕਿਹਾ ਜਾਂਦਾ ਹੈ।

ਮਨੁਖੀ ਅੰਗਾਂ ਦੁਆਰਾ ਪੋਣਧਾਰਾ ਨੂੰ ਸ਼ੁਰੂ ਕਰਨ, ਪ੍ਰੇਰਨ ਅਤੇ ਰੋਕ ਲਾਉਣ ਸਦਕਾ ਧੁਨੀ ਅੰਤਰ ਪੈਦਾ ਹੁੰਦਾ ਹੈ। ਇਹ ਇਸ ਪ੍ਰਕਾਰ ਹੌਂਦ ਵਿਚ ਆਉਂਦਾ ਹੈ :

1. ਫੇਫੜੇ ਸਾਹ ਲੈਣ ਸਮੇਂ ਪੋਣਧਾਰਾ ਦੀ ਸ਼ੁਰੂਆਤ ਕਰਦੇ ਹਨ। ਫੇਫੜਿਆਂ ਦੀ ਪ੍ਰਕਿਰਿਆ ਦੁਆਰਾ ਪੋਣਧਾਰਾ ਚਲਦੀ ਹੈ।
 2. ਨਾਦ ਪੱਤੀਆਂ ਪੋਣਧਾਰਾ ਨੂੰ ਰੋਕਦੀਆਂ ਹਨ, ਜਾਂ ਪੋਣਧਾਰਾ ਦੀ ਸ਼ੁਰੂਆਤ ਕਰਦੀਆਂ ਹਨ।
 3. ਕੋਮਲ ਤਾਲੂ ਮੂੰਹ ਦਾ ਰਾਹ ਬੰਦ ਕਰਕੇ ਪੋਣਧਾਰਾ ਨੂੰ ਨੱਕ ਰਾਹੀਂ ਕੱਢਦਾ ਹੈ ਜਾਂ ਸਿੱਧੀ ਜਾਣ ਦਿੰਦਾ ਹੈ।
 4. ਜੀਭ ਦੀ ਨੱਕ ਦੰਦਾਂ ਪਾਸ ਜਾ ਕੇ ਪੋਣਧਾਰਾ ਨੂੰ ਰੋਕਦੀ ਹੈ।
 5. ਜੀਭ ਦੇ ਪਾਸ ਪਰਨਾਲੇ ਵਾਂਗ ਰੂਪ ਧਾਰ ਕੇ ਪੋਣਧਾਰਾ ਨੂੰ ਬਾਹਰ ਜਾਣ ਦਿੰਦੇ ਹਨ।
 6. ਬੁੱਲ੍ਹ ਪੋਣਧਾਰਾ ਨੂੰ ਕੱਟਦੇ ਹਨ ਜਾਂ ਕੋਈ ਸ਼ਕਲ ਅਖਤਿਆਰ ਕਰਦੇ ਹਨ।
- ਪਿਆਰੇ ਵਿਦਿਆਰਥੀ ਹੇਠ ਲਿਖਿਆ ਪ੍ਰਯੋਗ ਤੁਸੀਂ ਆਪ ਕਰਕੇ ਵੇਖੋ :
- (ਉ) ਇਕ ਖਾਲੀ ਬੋਤਲ ਲੈ ਕੇ ਉਸ ਵਿਚ ਛੁਕ ਮਾਰੋ, ਸੁਣੋ।
- (ਅ) ਫਿਰ ਉਸ ਵਿਚ ਥੋੜ੍ਹਾ ਪਾਣੀ ਪਾ ਕੇ ਛੁਕ ਮਾਰੋ, ਸੁਣੋ।
- (ਇ) ਫਿਰ ਬੋਤਲ ਨੂੰ ਅੱਧੀ ਪਾਣੀ ਨਾਲ ਭਰ ਲਓ, ਛੁਕ ਮਾਰੋ, ਸੁਣੋ।
- (ਸ) ਬੋਤਲ ਨੂੰ ਗਲਗਾਸੀ ਪਾਣੀ ਨਾਲ ਭਰ ਲਓ, ਛੁਕ ਮਾਰੋ, ਸੁਣੋ।


ਕੀ ਅੰਤਰ ਨੂੰ ਮਹਿਸੂਸ ਕੀਤਾ ? ਖੋਲ ਜਾਂ ਖਾਲੀ ਥਾਂ ਦੀ ਲੰਬਾਈ ਘਟਣ ਨਾਲ ਆਵਾਜ਼ ਦੀ ਗੁੰਜ ਘੱਟਦੀ ਹੈ। ਧੁਨੀ ਯੰਤਰ ਵੀ ਇਸੇ ਸਿਧਾਂਤ ਤੇ ਕੰਮ ਕਰਦਾ ਹੈ।

4. ਉਚਾਰਨ ਦੇ ਅੰਗ :- ਧੁਨੀਆਂ ਦਾ ਉਚਾਰਣ ਪੋਣਧਾਰਾ ਨੂੰ ਰੋਕ ਕੇ ਜਾਂ ਛੇੜ ਕੇ ਕੀਤਾ ਜਾਂਦਾ ਹੈ। ਜੋ ਅੰਗ ਪੋਣਧਾਰਾ ਨੂੰ ਸ਼ੁਰੂ ਕਰਨ, ਰੋਕਣ ਅਤੇ ਛੇੜਨ ਦਾ ਕੰਮ ਕਰਦੇ ਹਨ, ਉਹਨਾਂ ਨੂੰ ਉਚਾਰਨ ਦੇ ਅੰਗ ਕਿਹਾ ਜਾਂਦਾ ਹੈ। ਮਨੁਖੀ ਸਰੀਰ ਦੇ ਨਿਮਨਲਿਖਤ ਅੰਗ ਇਸ ਪ੍ਰਕਿਰਿਆ ਵਿਚ ਭਾਗ ਲੈਂਦੇ ਹਨ :

(1) ਫੇਫੜੇ (ਫੇਫੜਿਆਂ ਦੀ ਪੋਣਧਾਰਾ) : ਫੇਫੜੇ ਸਾਹ-ਪ੍ਰਣਾਲੀ ਦਾ ਅੰਗ ਹਨ। ਇਹ ਧੋਖਣੀ ਦਾ ਕੰਮ ਕਰਦੇ ਹਨ। ਫੇਫੜਿਆਂ ਦੇ ਕਾਰਜ ਸਦਕਾ ਸਾਹ ਦੀ ਪੋਣਧਾਰਾ ਚਲਦੀ ਹੈ। ਫੇਫੜੇ ਮਾਸ ਬੈਲੀਆਂ ਦਾ ਇਕ ਜੋੜ ਹਨ। ਹਰ ਫੇਫੜਾ ਅੱਗੋਂ ਲਿੱਕੇ ਭਾਗਾਂ ਵਿਚ ਵੰਡਿਆ ਹੁੰਦਾ ਹੈ। ਇਹ ਬੈਲੀਆਂ ਅੰਦਰੋਂ-ਅੰਦਰੀ ਅੰਗੂਝਾਂ ਦੇ ਗੁੱਛੇ ਦੀ ਤਰ੍ਹਾਂ ਜੁੜੀਆਂ ਹਨ। ਫੇਫੜਿਆਂ ਦੇ ਹੇਠ ਇਕ ਝਿੱਲੀ ਹੁੰਦੀ ਹੈ। ਇਹ ਝਿੱਲੀ ਛਾਤੀ ਅਤੇ ਪੇਟ ਨੂੰ ਦੋ ਭਾਗਾਂ ਵਿਚ ਵੰਡਦੀ ਹੈ। ਇਸ ਨੂੰ ਡਾਇਆਫਰਾਮ ਆਖਿਆ ਜਾਂਦਾ ਹੈ। ਡਾਇਆਫਰਾਮ ਪਸਲੀਆਂ ਅਤੇ ਪੇਟ ਦੇ ਪੱਠਿਆਂ ਦੀ ਸਹਾਇਤਾ ਨਾਲ ਨਿਯਮਤ ਢੰਗ ਨਾਲ ਉੱਪਰ ਹੇਠ ਹੁੰਦਾ ਹੈ। ਜਦੋਂ ਇਹ ਹੇਠ ਵੱਲ ਜਾਂਦਾ ਹੈ ਤਾਂ ਫੇਫੜਿਆਂ ਦੁਆਲੇ ਹਵਾ ਦਾ ਦਬਾਅ ਘੱਟ ਜਾਂਦਾ ਹੈ। ਇਸ ਘਟੇ ਦਬਾਅ ਨੂੰ ਪੂਰਾ ਕਰਨ ਲਈ ਫੇਫੜੇ ਫੈਲਦੇ ਹਨ। ਫੈਲੇ ਹੋਏ ਫੇਫੜਿਆਂ ਵਿਚ ਥਾਂ ਪੂਰਾ ਕਰਨ ਲਈ ਹਵਾ ਬਾਹਰ ਤੋਂ ਅੰਦਰ ਵੱਲ ਆਉਂਦੀ ਹੈ। ਇਸ ਨੂੰ ਅੰਗਰੇਜ਼ੀ ਵਿਚ (ingressive air stream) ਆਖਦੇ ਹਨ, ਪੰਜਾਬੀ ਵਿਚ ਇਸ ਨੂੰ ਚੜ੍ਹਦੀ ਪੋਣਧਾਰਾ ਆਖਿਆ ਜਾ ਸਕਦਾ ਹੈ।

ਜਦੋਂ ਡਾਇਆਫਰਾਮ ਉਪਰ ਵੱਲ ਉਠਦਾ ਹੈ ਤਾਂ ਫੇਫੜਿਆਂ ਦੁਆਲੇ ਹਵਾ ਦਾ ਦਬਾਅ ਵਧ ਜਾਂਦਾ ਹੈ। ਇਸ ਦਬਾਅ ਸਦਕਾ ਫੇਫੜੇ ਸੁੰਗੜਨੇ ਸ਼ੁਰੂ ਹੋ ਜਾਂਦੇ ਹਨ। ਇਸ ਸੰਗੜੇ ਸਦਕਾ ਫੇਫੜਿਆਂ ਵਿਚਲੀ ਹਵਾ ਬਾਹਰ ਵੱਲ ਜਾਂਦੀ ਹੈ। ਇਸ ਨੂੰ ਅੰਗਰੇਜ਼ੀ ਵਿਚ (egressive air steam) ਆਖਦੇ ਹਨ। ਪੰਜਾਬੀ ਵਿਚ ਇਸ ਨੂੰ ਲਹਿੰਦੀ ਪੋਣਧਾਰਾ ਆਖਿਆ ਜਾਂਦਾ ਹੈ। ਕਈ ਵਾਰ ਕਿਸੇ ਖਾਸ ਧੁਨੀ ਨੂੰ ਗੜ੍ਹਕੇ ਨਾਲ ਉਚਾਰਨ ਲਈ ਫੇਫੜੇ ਲਹਿੰਦੀ ਪੋਣਧਾਰਾ ਨੂੰ ਦਬਾਅ ਅਤੇ ਝਟਕੇ ਨਾਲ ਛੱਡਦੇ ਹਨ।

ਚੜ੍ਹਦੀ ਪੋਣਧਾਰਾ ਨਾਲ ਪੰਜਾਬੀ ਵਿਚ ਕੋਈ ਧੁਨੀ ਨਹੀਂ ਉਚਾਰੀ ਜਾਂਦੀ। ਲਹਿੰਦੀ ਪੋਣਧਾਰਾ ਦੁਆਰਾ ਹੀ ਪੰਜਾਬੀ ਦੀਆਂ ਧੁਨੀਆਂ ਉਚਾਰੀਆਂ ਜਾਂਦੀਆਂ ਹਨ। ਫੇਫੜਿਆਂ ਦੁਆਰਾ ਸੰਚਾਲਤ ਕੀਤੀ ਜਾਂਦੀ ਇਸ ਪੋਣਧਾਰਾ ਨੂੰ ਫੇਫੜਿਆਂ ਦੀ ਪੋਣਧਾਰਾ ਆਖਿਆ ਜਾਂਦਾ ਹੈ।




(2) ਸਾਹ ਨਲੀ : ਸਾਹ ਨਲੀ ਫੇਫੜਿਆਂ ਅਤੇ ਨਾਦ-ਯੰਤਰ ਵਿਚਕਾਰ ਪੋਣਧਾਰਾ ਦੇ ਵਿਚਰਨ ਲਈ ਰਾਹ ਪ੍ਰਦਾਨ ਕਰਦੀ ਹੈ। ਇਸ ਤੋਂ ਇਲਾਵਾ ਉਚਾਰਨ ਪ੍ਰਕਿਰਿਆ ਵਿਚ ਇਸ ਦਾ ਕੋਈ ਹੋਰ ਮਹੱਤਵ ਨਹੀਂ ਹੈ।

(3) ਕੰਠ-ਪਟਾਰੀ : ਸਾਹ ਨਲੀ ਦੇ ਉਪਰਲੇ ਹਿੱਸੇ ਤੇ ਇਕ ਛੋਟਾ ਜਿਹਾ ਪਟਾਰੀ ਵਰਗਾ ਅੰਗ ਹੈ। ਇਸ ਦੀ ਅਗਲੀ ਨੌਕ ਗਰਦਨ ਦੇ ਅੱਗੇ ਵੱਲ ਉਭਰੀ ਹੁੰਦੀ ਹੈ। ਇਸ ਨੂੰ ਕੰਠ-ਪਟਾਰੀ ਦਾ ਨਾਂ ਦਿੱਤਾ ਗਿਆ ਹੈ। ਪੰਜਾਬੀ ਵਿਚ ਇਸਨੂੰ ਘੰਡੀ ਆਖਦੇ ਹਨ। ਇਸ ਦਾ ਉਪਰਲਾ ਭਾਗ ਨਾਦ-ਯੰਤਰ ਅਖਵਾਉਂਦਾ ਹੈ।

੫. ਨਾਦ ਯੰਤਰ :

ਨਾਦ-ਯੰਤਰ ਦਾ ਉਚਾਰ ਪ੍ਰਕਿਰਿਆ ਵਿਚ ਵਿਸ਼ੇਸ਼ ਮਹੱਤਵ ਹੈ। ਨਾਦ-ਯੰਤਰ ਦੇ ਅੰਦਰਲੇ ਪਾਸੇ ਬੁੱਲ੍ਹਾਂ ਦੀ ਸ਼ਕਲ ਦੀਆਂ ਨਾਦ ਪੱਤੀਆਂ ਹਨ। ਇਹ ਬਹੁਤ ਹੀ ਪਤਲੇ ਮਾਸ ਦੇ ਪੱਠੇ ਹਨ। ਇਹਨਾਂ ਨੂੰ ਅੰਗਰੇਜ਼ੀ ਵਿਚ (Vocal Cords) ਆਖਿਆ ਜਾਂਦਾ ਹੈ। ਨਾਦ-ਯਾਦ ਦੀਆਂ ਨਿਮਨਲਿਖਤ ਅਵਸਥਾਵਾਂ ਹੋ ਸਕਦੀਆਂ ਹਨ।



ਚਿੱਤਰ ਨੰ. 2 (ੳ)

(ੳ) ਬੁੱਲ੍ਹੀ ਅਵਸਥਾ : ਜਦੋਂ ਨਾਦ-ਪੱਤੀਆਂ ਇਕ ਦੂਸਰੇ ਤੋਂ ਵਿੱਥ ਤੇ ਹੁੰਦੀਆਂ ਹਨ ਤਾਂ ਪੋਣਧਾਰਾ ਨਾਦ-ਯੰਤਰ ਵਿਚੋਂ ਵਿਚਰ ਸਕਦੀ ਹੈ। ਇਸ ਅਵਸਥਾ ਨੂੰ ਨਾਦ-ਯੰਤਰ ਦੀ ਬੁੱਲ੍ਹੀ ਅਵਸਥਾ ਆਖਿਆ ਜਾਂਦਾ ਹੈ। ਇਸ ਨੂੰ ਚਿੱਤਰ 2 (ੳ) ਵਿਚ ਦਰਸਾਇਆ ਗਿਆ ਹੈ। ਇਸ ਅਵਸਥਾ ਵਿਚ ਨਾਦ ਰਹਿਤ ਧੁਨੀਆਂ ਉਚਾਰੀਆਂ ਜਾਂਦੀਆਂ ਹਨ। ਜੇਕਰ ਘੰਡੀ ਤੇ ਹੱਥ ਰਖ ਕੇ ਮਹਿਸੂਸ ਕੀਤਾ ਜਾਵੇ ਤਾਂ ਨਾਦ-ਪੱਤੀਆਂ ਦੀ ਕੋਈ ਕੰਬਣੀ ਮਹਿਸੂਸ ਨਹੀਂ ਕੀਤੀ ਜਾ ਸਕਦੀ।

(ਅ) ਕੰਬਣੀ ਅਵਸਥਾ : ਇਸ ਅਵਸਥਾ ਵਿਚ ਨਾਦ ਪੱਤੀਆਂ ਤਣ ਜਾਂਦੀਆਂ ਹਨ। ਦੋਹਾਂ ਪੱਤੀਆਂ ਵਿਚਕਾਰ ਪੋਣਧਾਰਾ ਦੇ ਵਿਚਰਣ ਲਈ ਬਹੁਤ ਤੰਗ ਜਿਹਾ ਰਾਹ ਹੁੰਦਾ ਹੈ। ਜਦੋਂ ਪੋਣਧਾਰਾ ਇਹਨਾਂ ਪੱਤੀਆਂ ਨਾਲ ਖਹਿਕੇ ਲੰਘਦੀ ਹੈ ਤਾਂ ਇਹ ਕੰਬਣ ਲਗਦੀਆਂ ਹਨ। ਕੰਬਣੀਆਂ ਨਾਦ ਪੱਤੀਆਂ ਨਾਦ ਰੂਜ਼ ਪੈਦਾ ਕਰਦੀਆਂ ਹਨ। ਇਸ ਅਵਸਥਾ ਵਿਚ ਪੈਦਾ ਕੀਤੀਆਂ ਗਈਆਂ ਧੁਨੀਆਂ ਨੂੰ ਨਾਦੀ ਜਾਂ ਗੁੰਜਵੀਆਂ ਧੁਨੀਆਂ ਆਖਿਆ ਜਾਂਦਾ ਹੈ। ਨਾਦ ਪੱਤੀਆਂ ਦਾ ਕਾਂਬਾ ਘੰਡੀ ਤੇ ਹੱਥ ਰਖਕੇ ਮਹਿਸੂਸ ਕੀਤਾ ਜਾ ਸਕਦਾ ਹੈ। ਨਾਦ-ਯੰਤਰ ਦੀ ਇਸ ਅਵਸਥਾ ਨੂੰ ਚਿੱਤਰ 3 (ੳ) ਵਿਚ ਦਰਸਾਇਆ ਗਿਆ ਹੈ।



ਚਿੱਤਰ ਨੰ. 3 (ੳ)

(੯) ਕਾਨਾਫੂਸੀ ਅਵਸਥਾ (Whisper) : ਨਾਦ-ਯੰਤਰ ਦੀ ਇਸ ਅਵਸਥਾ ਵਿਚ ਨਾਦ ਪੱਤੀਆਂ ਅਗਲੇ ਪਾਸਿਓਂ ਇਕ ਦੂਸਰੇ ਨਾਲ ਜੁੜੀਆਂ ਹੋਈਆਂ ਹੁੰਦੀਆਂ ਹਨ, ਪਰ ਪਿਛਲੇ ਵੱਲ ਇਕ ਮੌਰੀ ਜਿਹੀ ਬਣਾਉਂਦੀ ਹੈ, ਜਿਸ ਵਿਚ ਪੋਣਧਾਰਾ ਕਾਨਾਫੂਸੀ ਜਿਹੀ ਆਵਾਜ਼ ਪੈਦਾ ਕਰਕੇ ਵਿਚਰ ਸਕਦੀ ਹੈ। ਇਸ ਅਵਸਥਾ ਨੂੰ ਚਿੱਤਰ 3(ਅ) ਵਿਚ ਦਰਸਾਇਆ ਗਿਆ ਹੈ।

(੧੦) ਬੰਦ ਅਵਸਥਾ : ਇਸ ਅਵਸਥਾ ਵਿਚ ਨਾਦ ਪੱਤੀਆਂ ਇਕ ਦੂਸਰੇ ਨਾਲ ਕਸ ਕੇ ਜੁੜ ਜਾਂਦੀਆਂ ਹਨ ਅਤੇ ਫੇਫੜਿਆਂ ਦੀ ਪੋਣਧਾਰਾ ਦਾ ਰਾਹ ਪੂਰਣ ਤੌਰ 'ਤੇ ਰੋਕ ਲੈਂਦੀਆਂ ਹਨ। ਇਸ ਸਥਿਤੀ ਵਿਚ ਕੋਈ ਵੀ ਭਾਸ਼ਾਈ ਕਾਰਜ ਨਹੀਂ ਲਿਆ ਜਾ ਸਕਦਾ। ਇਹ ਸਥਿਤੀ ਭਾਰ ਚੁੱਕਣ ਵੇਲੇ ਜਾਂ ਖੰਘਣ ਵੇਲੇ ਹੁੰਦੀ ਹੈ।

1. ਨਾਦ-ਯੰਤਰੀ ਪੋਣਧਾਰਾ ਵਿਧੀ :- ਨਾਦ-ਯੰਤਰੀ ਪੋਣਧਾਰਾ ਦਾ ਸੰਚਾਲਣ ਨਾਦ-ਯੰਤਰ ਦੀ ਬੰਦ ਅਵਸਥਾ ਕਰਦੀ ਹੈ। ਇਹ ਪ੍ਰਕਿਰਿਆ ਇਸ ਪ੍ਰਕਾਰ ਹੈ :



ਚਿੱਤਰ ਨੰ. 3 (ਅ)

1. ਨਾਦ-ਪੱਤੀਆਂ ਇਕ ਦੂਸਰੇ ਨਾਲ ਕਸ ਕੇ ਜੁੜ ਜਾਂਦੀਆਂ ਹਨ, ਫੇਫੜਿਆਂ ਦੀ ਪੋਣਧਾਰਾ ਦਾ ਰਾਹ ਮੁਕੰਮਲ ਤੌਰ 'ਤੇ ਬੰਦ ਕਰ ਦਿੰਦੀਆਂ ਹਨ।
2. ਕੋਮਲ ਤਾਲੂ ਉਪਰ ਵੱਲ ਉੱਠ ਜਾਂਦਾ ਹੈ।
3. ਮੂੰਹ ਦਾ ਖੋਲ ਕਿਸੇ ਬਿੰਦੂ ਤੇ ਡੱਕ ਲਾ ਕੇ ਬੰਦ ਕਰ ਲਿਆ ਜਾਂਦਾ ਹੈ।
4. ਇਸ ਤਰ੍ਹਾਂ ਨਾਦ ਪੱਤੀਆਂ ਤੋਂ ਲੈ ਕੇ ਬੁੱਲ੍ਹਾਂ ਤੱਕ ਬੰਦ ਪੋਲ ਹੋਂਦ ਵਿਚ ਆ ਜਾਂਦਾ ਹੈ।
5. ਇਸ ਪੋਲ ਵਿਚਲੀ ਹਵਾ ਦਾ ਦਬਾਅ ਪਾਇਆ ਜਾਂਦਾ ਹੈ ਤੇ ਪੋਲ ਨੂੰ ਤੰਗ ਕੀਤਾ ਜਾਂਦਾ ਹੈ।
6. ਨਾਦ-ਯੰਤਰ ਅਤੇ ਜੀਭ ਨੂੰ ਉਪਰ ਵੱਲ ਧੱਕਿਆ ਜਾਂਦਾ ਹੈ।


ਹੁਣ ਜਦੋਂ ਬੁੱਲ੍ਹਾਂ ਨੂੰ ਖੱਲਿਆ ਜਾਵੇਗਾ ਤੇ ਪੋਣਧਾਰਾ ਅਚਾਨਕ ਬਾਹਰ ਨਿਕਲੇਗੀ। ਇਸ ਪ੍ਰਕਿਰਿਆ ਦੁਆਰਾ ਉਚਾਰੀ ਗਈ ਧੁਨੀ ਨੂੰ ਡਕਵਾਂ ਵਿਅੰਜਨ ਕਿਹਾ ਜਾਂਦਾ ਹੈ। ਇਸ ਪ੍ਰਕਿਰਿਆ ਨੂੰ ਨਾਦ-ਯੰਤਰੀ ਪੋਣਧਾਰਾ ਵਿਧੀ ਕਿਹਾ ਜਾਂਦਾ ਹੈ ਕਿਉਂਕਿ ਇਸ ਪੋਣਧਾਰਾ ਦਾ ਸੰਚਾਲਣ ਨਾਦ-ਯੰਤਰ ਕਰਦਾ ਹੈ। ਇਹ ਪ੍ਰਕਿਰਿਆ ਨੂੰ ਚਿੱਤਰ 3 (੯) ਵਿਚ ਦਰਸਾਇਆ ਗਿਆ ਹੈ :



ਚਿੱਤਰ ਨੰ. 3 (੯)

4. ਕੰਠ ਮਾਰਗ ਪੋਲ (Pharyngeal Cavity) : ਫੇਫੜਿਆਂ ਵਿਚੋਂ ਆਉਂਦੀ ਪੌਣਧਾਰਾ ਨਾਦ-ਯੰਤਰ ਵਿਚੋਂ ਹੁੰਦੀ ਕੰਠ ਮਾਰਗ ਪੋਲ ਵਿਚ ਪਹੁੰਚਦੀ ਹੈ। ਇਹ ਪੋਲ ਸੰਗਮ ਦਾ ਕੰਮ ਕਰਦੀ ਹੈ। ਇਥੇ ਮੂੰਹ ਅਤੇ ਨਾਸਾਂ ਦੇ ਦੋ ਰਾਹ ਜੁੜਦੇ ਹਨ। ਜੇਕਰ ਬੁੱਲ੍ਹ ਮੀਟੇ ਹੋਣ ਤਾਂ ਸਾਹ ਨਾਸਾਂ ਰਾਹੀਂ ਲੰਘਦਾ ਹੈ। ਕੋਮਲ ਤਾਲੂ ਦੁਆਰਾ ਵੀ ਮੂੰਹ ਦਾ ਰਾਹ ਰੋਕਿਆ ਜਾ ਸਕਦਾ ਹੈ।

5. ਕੋਮਲ ਤਾਲੂ : ਮੂੰਹ ਦੇ ਪਿਛਲੇ ਤੇ ਉਪਰਲੇ ਭਾਗ ਨੂੰ ਕੋਮਲ ਤਾਲੂ ਆਖਿਆ ਜਾਂਦਾ ਹੈ। ਕੋਮਲ ਤਾਲੂ ਹਿਲਜ਼ੁਲ ਸਕਦਾ ਹੈ।



ਚਿੱਤਰ ਨੰ. 4 (ਓ)

ਇਹ ਕੋਮਲ-ਤਾਲਵੀ ਧੁਨੀਆਂ ਦੇ ਉਚਾਰਨ ਲਈ ਉਚਾਰਨ ਦਾ ਕੰਮ ਕਰਦਾ ਹੈ। ਕੋਮਲ ਤਾਲੂ ਕੋਮਲ-ਤਾਲਵੀ ਪੌਣਧਾਰਾ ਵਿਧੀ ਦਾ ਸੰਚਾਲਨ ਵੀ ਕਰਦਾ ਹੈ।

(ਓ) ਕੋਮਲ-ਤਾਲਵੀ ਪੌਣਧਾਰਾ ਵਿਧੀ : ਇਸ ਪੌਣਧਾਰਾ ਦੇ ਸੰਚਾਲਨ ਲਈ :

1. ਕੋਮਲ ਤਾਲੂ ਫੇਫੜਿਆਂ ਦੀ ਪੌਣਧਾਰਾ ਦਾ ਰਾਹ ਬੰਦ ਕਰ ਦਿੰਦਾ ਹੈ ਵੇਖੋ ਚਿੱਤਰ ਨੰ. 4 (ਓ)
2. ਇਸ ਰੋਕ ਤੋਂ ਅੱਗੇ ਵੱਲ ਕੋਈ ਹੋਰ ਰੋਕ ਹੁੰਦੀ ਹੈ। ਇਹ ਰੋਕ ਬੁੱਲ੍ਹ ਵੀ ਹੋ ਸਕਦੇ ਹਨ। ਵੇਖੋ ਚਿੱਤਰ ਨੰ. 4 (ਅ)




ਚਿੱਤਰ ਨੰ. 4 (ਅ)

3. ਜੀਭ ਦੇ ਪਾਸੇ ਤਾਲੂ ਦੇ ਪਾਸਿਆਂ ਨਾਲ ਲਗਦੇ ਹਨ।
4. ਇਸ ਤਰ੍ਹਾਂ ਇਕ ਖਾਲੀ ਕੱਪ ਹੋਂਦ ਵਿਚ ਆ ਜਾਂਦਾ ਹੈ। ਵੇਖੋ ਚਿਤਰ ਨੰ. 4 (ਈ)



ਚਿੱਤਰ ਨੰ. 4 (ਈ)

5. ਜੀਭ ਦੇ ਪਿਛਲੇ ਪਾਸੇ ਨੂੰ ਨੀਵਾਂ ਕੀਤਾ ਜਾਂਦਾ ਹੈ।
 6. ਕੱਪ ਤੇ ਦਬਾਅ ਪਾਇਆ ਜਾਂਦਾ ਹੈ।
 7. ਜਦੋਂ ਦੱਬੀ ਪੈਣ ਬਾਹਰ ਨਿਕਲਦੀ ਹੈ ਤਾਂ ਧੁਨੀ ਪੈਦਾ ਹੁੰਦੀ ਹੈ।
- ਧੁਨੀ ਦਾ ਉਚਾਰਨ ਕਰਨ ਲਈ ਵਰਤੀ ਜਾਂਦੀ ਇਸ ਪੈਣਧਾਰਾ ਵਿਧੀ ਨੂੰ ਕੌਮਲ ਤਾਲਵੀ ਪੈਣਧਾਰਾ ਵਿਧੀ ਆਖਿਆ ਜਾਂਦਾ ਹੈ ਕਿਉਂਕਿ ਇਸ ਦਾ ਸੰਚਾਲਨ ਕੌਮਲ ਤਾਲੂ ਕਰਦਾ ਹੈ। ਇਸ ਨੂੰ ਚਿੱਤਰ 4 (ਸ) ਵਿਚ ਦਰਸਾਇਆ ਗਿਆ ਹੈ :



ਚਿੱਤਰ ਨੰ. 4 (ਸ)

5. ਮੁੱਖ ਪੋਲ (Oral Cavity) : ਕੌਮਲ ਤਾਲੂ ਤੋਂ ਅੱਗੇ ਬੁਲ੍ਹਾਂ ਤੱਕ ਦੇ ਹਿੱਸੇ ਨੂੰ ਮੁੱਖ ਪੋਲ ਆਖਿਆ ਜਾਂਦਾ ਹੈ। ਮੂਹਰਲੇ ਦੰਦਾਂ ਦੇ ਪਿਛਲੇ ਪਾਸੇ ਦੰਦ ਪਠਾਰ ਅਤੇ ਇਸ ਦੇ ਅਗਲੇ ਡੂੰਘੇ ਗੁਲਾਬੀਦਾਰ ਹਿੱਸੇ ਨੂੰ ਕਠੋਰ ਤਾਲੂ ਆਖਿਆ ਜਾਂਦਾ ਹੈ।



ਚਿੱਤਰ ਨੰ. 5

6. ਜੀਭ : ਜੀਭ ਨੂੰ ਉਚਾਰਨ ਦੇ ਪੱਥਰ ਤੋਂ ਚਾਰ ਹਿੱਸਿਆਂ ਵਿਚ ਵੰਡਿਆ ਜਾ ਸਕਦਾ ਹੈ। ਇਹ ਹਿੱਸੇ ਹਨ, ਨੌਕ, ਬਲੇਡ, ਮਧਲਾ ਅਤੇ ਅੰਤਲਾ ਹਿੱਸਾ। ਜੀਭ ਦੇ ਮੁਹਰਲੇ ਤਿੱਖੇ, ਨੌਕਦਾਰ ਭਾਗ ਨੂੰ ਨੌਕ (apex) ਕਿਹਾ ਜਾਂਦਾ ਹੈ। ਇਸ ਦੇ ਪਾਸੇ ਵੱਲ ਜਗਾ ਹਟਵਾਂ ਹਿੱਸਾ ਬਲੇਡ ਹੈ। ਵਿਚਕਾਰਲੇ ਭਾਗ ਨੂੰ ਮਧਲਾ ਹਿੱਸਾ ਕਿਹਾ ਜਾਂਦਾ ਹੈ। ਪਿਛਲਾ ਹਿੱਸਾ ਕੌਮਲ ਤਾਲੂ ਦੇ ਪਿਛਲੇ ਹਿੱਸੇ ਦੇ ਸਾਹਮਣੇ ਦਾ ਭਾਗ ਹੁੰਦਾ ਹੈ। ਜੀਭ ਦੇ ਚਾਰੇ ਹਿੱਸੇ ਵਿਭਿੰਨ ਧੁਨੀਆਂ ਦੇ ਉਚਾਰਨ ਸਮੇਂ ਪ੍ਰੇਰਕ-ਉਪਚਾਰਕ ਦਾ ਕੰਮ ਕਰਦੇ ਹਨ।

7. ਕਾਂ (Uvula) : ਇਹ ਕੌਮਲ ਤਾਲੂ ਦੇ ਪਿਛਲੇ ਭਾਗ ਨਾਲ ਲਟਕਿਆ ਹੋਇਆ ਮਾਸ ਦਾ ਟੁਕੜਾ ਹੈ।

8. ਦੰਦ : ਦੰਦ ਭੋਜਨ ਕੱਟਣ ਦਾ ਕੰਮ ਕਰਦੇ ਹਨ। ਪਰ ਉਪਰਲੇ ਦੰਦ ਉਚਾਰਨ ਲਈ ਵਰਤੇ ਜਾਂਦੇ ਹਨ। ਉਪਰਲੇ ਦੰਦ ਜੀਭ ਦੀ ਨੌਕ ਨਾਲ ਰਲ ਕੇ ਦੰਤੀ ਧੁਨੀਆਂ ਦਾ ਉਚਾਰਨ ਕਰਦੇ ਹਨ।

9. ਹੋਠ : ਹੋਠ ਲਚਕਦਾਰ ਹਨ। ਇਹ ਕਈ ਧੁਨੀਆਂ ਦੇ ਉਚਾਰਨ ਲਈ ਵਰਤੇ ਜਾਂਦੇ ਹਨ। ਵਧੇਰੇ ਹਰਕਤ ਹੇਠਲਾ ਬੁੱਲ੍ਹ ਹੀ ਕਰਦਾ ਹੈ। ਉਪਰਲਾ ਬੁੱਲ੍ਹ ਵੀ ਬੌੜਾ ਹੋਠ ਆ ਸਕਦਾ ਹੈ। ਹੋਠ ਧੁਨੀਆਂ ਦੇ ਉਚਾਰਨ ਵੇਲੇ ਗੱਲ ਵੀ ਹੋ ਸਕਦੇ ਹਨ ਅਤੇ ਫੈਲਵੀਂ ਅਵਸਥਾ ਵਿਚ ਵੀ ਹੋ ਸਕਦੇ ਹਨ। ਇਹਨਾਂ ਅਵਸਥਾਵਾਂ ਤੋਂ ਧੁਨੀਆਂ ਦੀ ਵੰਨਗੀ ਨਿਰਧਾਰਤ ਕੀਤੀ ਜਾਂਦੀ ਹੈ।

4. ਉਚਾਰਕ ਦੇ ਪ੍ਰੇਰਕ : ਜਦੋਂ ਦੋ ਅੰਗ ਮਿਲਵੇਂ ਤੌਰ ਤੇ ਕਿਸੇ ਧੁਨੀ ਦੇ ਉਚਾਰਨ ਵਿਚ ਭਾਗ ਲੈਂਦੇ ਹਨ ਤਾਂ ਉਹਨਾਂ ਵਿਚੋਂ ਇਕ ਸਥਾਈ ਰਹਿੰਦਾ ਹੈ ਤੇ ਦੂਸਰਾ ਹਿਲ ਕੇ ਸਥਾਈ ਨਾਲ ਛੂੰਹਦਾ ਹੈ। ਹਰਕਤ ਕਰਨ ਵਾਲਾ ਅੰਕ ਪ੍ਰੇਰਕ ਹੁੰਦਾ ਹੈ। ਭਾਵੇਂ ਦੋਹਾਂ ਅੰਗਾਂ ਨੂੰ ਉਚਾਰਕ ਮੰਨਿਆ ਗਿਆ ਹੈ। ਕਈ ਧੁਨੀ-ਵਿਗਿਆਨੀਆਂ ਨੇ ਉਪਰਲੇ ਤੇ ਹੋਠਲੇ ਉਚਾਰਨ ਦੀ ਵਰਤੋਂ ਵੀ ਕੀਤੀ ਹੈ।

ਉਚਾਰਨ ਪ੍ਰਕਿਰਿਆ :- ਧੁਨੀਆਂ ਦੇ ਉਚਾਰਨ ਲਈ ਅੰਦਰ ਵੱਖ-ਵੱਖ ਉਚਾਰਨ ਅੰਗਾਂ ਦੇ ਵੱਖ-ਵੱਖ ਕਾਰਜਾਂ ਕਰਕੇ ਹੁੰਦਾ ਹੈ। ਧੁਨੀਆਂ ਵਿਚ ਅੰਤਰ ਪੈਦਾ ਕਰਨ ਦੀ ਪ੍ਰਕਿਰਿਆ ਦਾ ਨਾਂ ਉਚਾਰਨ ਪ੍ਰਕਿਰਿਆ ਹੈ। ਧੁਨੀਆਂ ਦੇ ਉਚਾਰਨ ਵਿਚ ਅੰਤਰ ਕਿਵੇਂ ਲਿਆਂਦਾ ਜਾਂਦਾ ਹੈ ? ਉਚਾਰਨ ਪ੍ਰਕਿਰਿਆ ਵਿਚ ਚਾਰ ਪ੍ਰਮੁੱਖ ਪਹਿਲੂ ਸ਼ਾਮਲ ਹਨ : (1) ਉਚਾਰਨ ਅੰਗ (2) ਪੋਣਧਾਰਾ ਵਿਧੀਆਂ (3) ਉਚਾਰਨ ਸਥਾਨ (4) ਉਚਾਰਨ ਵਿਧੀ।

1. ਉਚਾਰਨ ਅੰਗ : ਉਲੇਖ ਹੋ ਚੁੱਕਿਆ ਹੈ।

2. ਪੋਣਧਾਰਾ ਵਿਧੀਆਂ : ਉਲੇਖ ਹੋ ਚੁੱਕਿਆ ਹੈ।

3. ਉਚਾਰਨ ਸਥਾਨ : ਜਦੋਂ ਦੋ ਉਚਾਰ ਅੰਗਾਂ ਨੂੰ ਜੋੜਿਆਂ ਵਜੋਂ ਸਥਾਪਤ ਕੀਤਾ ਜਾਂਦਾ ਹੈ ਤਾਂ ਉਚਾਰਨ ਸਥਾਨ ਜਾਂ ਉਚਾਰਨ ਬਿੰਦੂ ਦਾ ਪਤਾ ਲਗਦਾ ਹੈ। ਪੰਜਾਬੀ ਵਿਚ ਉਚਾਰਨ ਸਥਾਨ ਇਸ ਤਰ੍ਹਾਂ ਸਥਾਪਤ ਕੀਤੇ ਜਾ ਸਕਦੇ ਹਨ :

ਹੇਠਲਾ ਉਚਾਰਨ

ਉਪਰਲਾ ਉਚਾਰਨ

ਉਚਾਰਕ ਸਥਾਨ

1. ਹੇਠਲਾ ਬੁੱਲ੍ਹ

ਉਪਰਲਾ ਬੁੱਲ੍ਹ

ਦੌਹੌਂਠੀ

2. ਜੀਭ ਦੀ ਨੌਕ

ਉਪਰਲਾ ਦੰਦ

ਦੰਤੀ

3. ਜੀਭ ਦੀ ਨੋਕ (ਉਲਟ)	ਤਾਲੂ	ਉਲਟ ਜੀਭੀ
4. ਜੀਭ ਦਾ ਪਿਛਲਾ ਪਾਸਾ	ਤਾਲੂ ਦਾ ਪਿਛਲਾ ਪਾਸਾ	ਤਾਲਵੀ
5. ਜੀਭ ਦਾ ਪਿਛਲਾ ਪਾਸਾ	ਕੌਮਲ ਤਾਲੂ	ਕੌਮਲ ਤਾਲਵੀ

ਇਸ ਤਰ੍ਹਾਂ ਉਚਾਰਨ ਅੰਗਾਂ ਦੇ ਪਰਸਪਰ ਆਧਾਰ ਤੇ ਹੋਰ ਵੀ ਉਚਾਰਨ ਬਿੰਦੂ ਸਥਾਪਤ ਕੀਤੇ ਜਾ ਸਕਦੇ ਹਨ। ਪਰੰਤੁ ਪੰਜਾਬੀ ਵਿਚ ਇਹ ਪੰਜ ਹੀ ਉਚਾਰਨ ਸਥਾਨ ਮਿਲਦੇ ਹਨ।

5. **ਉਚਾਰਨ ਵਿਧੀ :-** - ਬੁੱਲ੍ਹ, ਜੀਭ, ਕੌਮਲ-ਤਾਲੂ ਅਤੇ ਨਾਦ ਯੰਤਰ ਵੱਖ ਵੱਖ ਧੁਨੀਆਂ ਉਚਾਰਨ ਲਈ ਵੱਖ-ਵੱਖ ਪੁਜੀਸ਼ਨਾਂ ਲੈਂਦੇ ਹਨ। ਇਹਨਾਂ ਅੰਗਾਂ ਦੀਆਂ ਵੱਖ-ਵੱਖ ਪੁਜੀਸ਼ਨਾਂ ਨੂੰ ਉਚਾਰਨ ਦੀ ਵਿਧੀ ਆਖਿਆ ਜਾਂਦਾ ਹੈ। ਉਚਾਰਨ ਦੀ ਵਿਧੀ ਪਛਾਣਨ ਲਈ ਹੇਠ ਲਿਖੇ ਨੁਕਤਿਆਂ ਦੀ ਪੜਤਾਲ ਕਰਨੀ ਬਣਦੀ ਹੈ :

1. ਕੀ ਧੁਨੀ ਨਾਸਕੀ ਹੈ ਜਾਂ ਮੌਖਿਕ ? ਨਾਸਕੀ ਧੁਨੀ ਨੱਕ ਰਾਹੀਂ ਉਚਾਰੀ ਜਾਂਦੀ ਹੈ।
 2. ਕੀ ਧੁਨੀ ਨਾਦੀ ਹੈ ਜਾਂ ਨਾਦ ਰਹਿਤ ? ਨਾਦ ਧੁਨੀ ਵਿਚ ਨਾਦ ਪੱਤੀਆਂ ਕੰਬਦੀਆਂ ਹਨ। ਨਾਦ ਰਹਿਤ ਧੁਨੀ ਮੌਖਿਕ ਧੁਨੀ ਮੂੰਹ ਰਾਹੀਂ ਉਚਾਰੀ ਜਾਂਦੀ ਹੈ। ਧੁਨੀ ਵਿਚ ਨਾਦ ਪੱਤੀਆਂ ਨਹੀਂ ਕੰਬਦੀਆਂ।
 3. ਕੀ ਧੁਨੀ ਅਲਪਪਾਣ ਹੈ ? ਭਾਵ ਕੀ ਧੁਨੀ ਦੇ ਉਚਾਰਨ ਵਿਚ ਸਾਹ ਦਾ ਰਲਾ ਹੈ ਜਾਂ ਨਹੀਂ।
 4. ਕੀ ਧੁਨੀ ਰਗੜ ਨਾਲ ਪੈਦਾ ਹੋਈ ਹੈ ?
 5. ਕੀ ਧੁਨੀ ਕੰਬਦੀ ਹੈ ?
 6. ਕੀ ਧੁਨੀ ਫਟਕਵੀਂ ਹੈ ?
 7. ਕੀ ਧੁਨੀ ਕਿਸੇ ਹੋਰ ਵੰਨਗੀ ਦੀ ਹੈ ?
- ਉਚਾਰਨ ਵਿਧੀ ਦੀ ਸਹਾਇਤਾ ਨਾਲ ਪੰਜਾਬੀ ਦੀਆਂ ਧੁਨੀਆਂ ਦਾ ਹੇਠ ਲਿਖੇ ਅਨੁਸਾਰ ਨਿਖੇੜ ਕੀਤਾ ਜਾ ਸਕਦਾ ਹੈ :
6. (ਉ) ਡੱਕਵੇਂ ਵਿਅੰਜਨ
 - (ਅ) ਸਪ੍ਰਵਾਹ ਵਿਅੰਜਨ

(ਉ) ਡੱਕਵੇਂ ਵਿਅੰਜਨ :- ਇਹ ਮੂੰਹ ਪੈਲ ਵਿਚ ਪੇਣਘਰਾ ਨੂੰ ਪੂਰਨ ਤੌਰ ਤੇ ਡੱਕ ਕੇ ਉਚਾਰੇ ਜਾਂਦੇ ਹਨ। ਇਹ ਵੱਖ ਵੱਖ ਉਚਾਰਕ ਸਥਾਨਾਂ ਤੇ ਉਚਾਰੇ ਜਾ ਸਕਦੇ ਹਨ :

ਪੰਜਾਬੀ ਡੱਕਵੇਂ ਵਿਅੰਜਨ

ਦੋ ਹੋਠੀ	ਵਿਅੰਜਨ
ਨਾਦ ਰਹਿਤ ਅਲਪਪਾਣ	ਪ
ਨਾਦ ਰਹਿਤ ਮਹਾਂਪਾਣ	ਫ
ਨਾਦੀ	ਬ
ਨਾਸਕੀ	ਮ
ਦੰਤੀ	ਵਿਅੰਜਨ
ਨਾਦ ਰਹਿਤ ਅਲਪਪਾਣ	ਤ
ਨਾਦ ਰਹਿਤ ਮਹਾਂਪਾਣ	ਥ

ਨਾਦੀ	ਦ
ਨਾਸਕੀ	ਨ
ਉਲਟ ਜੀਭੀ	ਵਿਅੰਜਨ
ਨਾਦ ਰਹਿਤ ਅਲਪਪ੍ਰਾਣ	ਟ
ਨਾਦ ਰਹਿਤ ਮਹਾਂਪ੍ਰਾਣ	ਠ
ਨਾਦੀ	ਡ
ਨਾਸਕੀ	ਣ
ਤਾਲਵੀ	ਵਿਅੰਜਨ
ਨਾਦ ਰਹਿਤ ਅਲਪਪ੍ਰਾਣ	ਚ
ਨਾਦ ਰਹਿਤ ਮਹਾਂਪ੍ਰਾਣ	ਛ
ਨਾਦੀ	ਜ
ਨਾਸਕੀ	ਝ
ਕੋਮਲ ਤਾਲਵੀ	ਵਿਅੰਜਨ
ਨਾਦ ਰਹਿਤ ਅਲਪਪ੍ਰਾਣ	ਕ
ਨਾਦ ਰਹਿਤ ਮਹਾਂਪ੍ਰਾਣ	ਖ
ਨਾਦੀ	ਗ
ਨਾਸਕੀ	ਘ

1. ਸਪ੍ਰਵਾਹ ਵਿਅੰਜਨ
2. ਖਹਿਵੇਂ ਵਿਅੰਜਨ / ਖ, ਛ, ਜ, ਸ/ ਇਹਨਾਂ ਦੇ ਉਚਾਰਨ ਸਮੇਂ ਪੌਣਪਾਰਾ ਖਹਿ ਕੇ ਲੰਘਦੀ ਹੈ।
3. ਕੰਬਵੇਂ ਵਿਅੰਜਨ : /ਰ/ : ਇਸ ਧੁਨੀ ਦੇ ਉਚਾਰਨ ਸਮੇਂ ਜੀਭ ਵਿਚ ਕਾਂਬਾ ਆਉਂਦਾ ਹੈ।
4. ਪਾਰਸਵਿਕ ਵਿਅੰਜਨ : /ਲ ਲ/ : ਇਹਨਾਂ ਧੁਨੀਆਂ ਸਮੇਂ ਜੀਭ ਪਾਸਿਆਂ ਤੋਂ ਪਰਨਾਲਾ ਲੈਂਦੀ ਹੈ।
5. ਫਟਕਵੇਂ ਵਿਅੰਜਨ : /ੜ/ : ਇਸ ਧੁਨੀ ਦੇ ਉਚਾਰਨ ਸਮੇਂ ਜੀਭ ਫਟ ਕੇ ਨਾਲ ਡਿਗਦੀ ਹੈ।

ਇਸ ਤਰ੍ਹਾਂ ਉਚਾਰਨ ਵਿਧੀ ਦੁਆਰਾ ਇਕੋ ਉਚਾਰਨ ਬਿੰਦੂ ਤੇ ਧੁਨੀਆਂ ਵਿਚ ਅੰਤਰ ਲਿਆਂਦਾ ਜਾਂਦਾ ਹੈ।

ਧੁਨੀਆਂ ਦਾ ਵਰਗੀਕਰਣ : ਸਭ ਤੋਂ ਪਹਿਲਾਂ ਸੂਰ ਅਤੇ ਵਿਅੰਜਨ ਧੁਨੀਆਂ ਦਾ ਅੰਤਰ ਨਿਖੇੜ ਕੀਤਾ ਜਾਂਦਾ ਹੈ। ਸੂਰ ਅਤੇ ਵਿਅੰਜਨ ਧੁਨੀਆਂ ਨੂੰ ਉਚਾਰਨ ਦੇ ਅੰਤਰ ਤੋਂ ਨਿਖੇੜਾ ਜਾ ਸਕਦਾ ਹੈ। ਇਹਨਾਂ ਨੂੰ ਕਾਰਜ ਪੱਥਰਾਂ ਤੇ ਤਰੰਗ ਧੁਨੀ-ਵਿਗਿਆਨ ਦੀ ਸਹਾਇਤਾ ਨਾਲ ਵੀ ਨਿਖੇੜਿਆ ਜਾ ਸਕਦਾ ਹੈ।

ਵਿਅੰਜਨ ਧੁਨੀਆਂ : ਵਿਅੰਜਨ ਧੁਨੀਆਂ ਨਾਦੀ/ਨਾਦ ਰਹਿਤ ਉਚਾਰਨ ਰਾਹ ਨੂੰ ਮੁਕੰਮਲ ਜਾਂ ਅੰਸ਼ਕ ਤੌਰ 'ਤੇ ਬੰਦ ਕਰਕੇ ਉਚਾਰੀਆਂ ਜਾਂਦੀਆਂ ਹਨ।

ਸੂਰ ਧੁਨੀਆਂ : ਇਸ ਦੇ ਉਚਾਰਨ ਸਮੇਂ ਉਚਾਰਨ ਰਾਹ ਵਿਚ ਕੋਈ ਰੋਕ ਨਹੀਂ ਲਾਈ ਜਾਂਦੀ। ਇਹ ਆਮ ਤੌਰ 'ਤੇ ਨਾਦੀ ਹੁੰਦੀਆਂ ਹਨ। ਇਸ ਅੰਤਰ ਨੂੰ ਇਸ ਤਰ੍ਹਾਂ ਦਰਸਾਇਆ ਜਾ ਸਕਦਾ ਹੈ :


ਸੁਰ

1. ਉਚਾਰਨ ਰਾਹ ਵਿਚ ਕੋਈ ਰੋਕ ਨਹੀਂ ਲਈ ਜਾਂਦੀ
2. ਗੁੰਜਵੇਂ ਹੁੰਦੇ ਹਨ
3. ਉਚਾਰ ਖੰਡੀ ਹੁੰਦੇ ਹਨ।

ਵਿਅੰਜਨ

- ਉਚਾਰਨ ਰਾਹ ਵਿਚ ਪੂਰਨ ਜਾਂ ਅੰਸ਼ਕ ਰੋਕ ਲਈ ਜਾਂਦੀ ਹੈ।
 ਘੱਟ ਗੁੰਜਵੇਂ ਹੁੰਦੇ ਹਨ।
 ਆਮ ਤੌਰ ਤੇ ਉਚਾਰ ਖੰਡੀ ਹੁੰਦੇ ਹਨ।

ਵਿਅੰਜਨ ਧੁਨੀਆਂ ਦਾ ਵਰਗੀਕਰਨ : ਵਿਅੰਜਨ ਧੁਨੀਆਂ ਦਾ ਵਰਗੀਕਰਨ ਉਚਾਰਨ ਸਥਾਨ ਅਤੇ ਉਚਾਰਨ ਬਿੰਦੂ ਨੂੰ ਮੁੱਖ ਰੱਖ ਕੇ ਕੀਤਾ ਜਾ ਸਕਦਾ ਹੈ ਜੇਕਰ X ਬਾਹੀ ਤੇ ਉਚਾਰਨ



ਬਿੰਦੂ ਰੱਖੇ ਜਾਣ ਅਤੇ Y ਬਾਹੀ ਤੇ ਉਚਾਰਨ ਵਿਧੀ ਰੱਖੀ ਜਾਵੇ ਤਾਂ ਪੰਜਾਬੀ ਵਿਅੰਜਨਾਂ ਦਾ ਵਰਗੀਕਰਨ ਇਸ ਤਰ੍ਹਾਂ ਕੀਤਾ ਜਾ ਸਕਦਾ ਹੈ :

ਉਚਾਰਨ ਬਿੰਦੂ

ਉਚਾਰਨ ਦੀ ਵਿਧੀ	ਵਿਆਸਨ ਝੋਤ	ਅਲਗਾਣ	ਹੋਂਠੀ	ਦੰਤੀ	ਉਲਟਜੀਭੀ	ਤਾਲਵੀ	ਕੌਮਲ ਤਾਲਵੀ
			ਨਾਦ-ਚੰਡਿ	ਪ	ਤ	ਟ	ਚ
ਮਾਂਪ੍ਰਾਣ	ਨਾਦ-ਚੰਡਿ	ਬ	ਨਾਦ	ਦ	ਡ	ਜ	ਗ
		ਨਾਦ	ਫ	ਬ	ਠ	ਛ	ਖ
ਸਪੁਤ੍ਰ	ਸਪੁਤ੍ਰ	×	ਨਾਦ	×	ਨਾਦ	×	ਨਾਦ
		ਨਾਸਕੀ	ਮ	ਨ	ਣ	ਵ	ਕ
		ਖਹਿਵੇਂ	ਛ	ਸ	ਜ	ਖ	
		ਕਬਵੇਂ	ਰ				
		ਪਾਰਸਵਿਕ	ਲ ਲ				
		ਫਟਕਵੇਂ	ੜ				
		ਅਰਧ ਸੂਰ	ਯ	ਵ			

ਵਿਆਸਨ ਪੁਨੀਆਂ ਦਾ ਵਰਗੀਕਰਨ

9. ਪੰਜਾਬੀ ਸੂਰਾਂ ਦਾ ਵਰਗੀਕਰਨ :- ਸੂਰਾਂ ਦੀ ਬਣਤਰ ਨੂੰ ਸਮਝਣ ਲਈ ਅਤੇ ਸੂਰਾਂ ਦੇ ਵਰਗੀਕਰਨ ਲਈ ਹੇਠ ਲਿਖੇ ਨੁਕਤਿਆਂ ਤੇ ਵਿਚਾਰ ਕੀਤੀ ਜਾਂਦੀ ਹੈ।

1. ਜੀਭ ਦੀ ਉਚਾਈ : ਜੀਭ ਦੇ ਉੱਚੇ ਤੋਂ ਉੱਚੇ ਭਾਗ ਦੀ ਸਥਿਤੀ ਕੀ ਹੈ ? ਜੀਭ ਉੱਚੀ ਹੋਵੇਗੀ ਤਾਂ ਕੁਦਰਤੀ ਤੌਰ 'ਤੇ ਮੂੰਹ ਦਾ ਖੋਲ ਮੀਟਵਾਂ ਹੋਵੇਗਾ। ਇਸ ਸਥਿਤੀ ਅਨੁਸਾਰ ਸੂਰਾਂ ਨੂੰ ਉੱਚੇ/ਮੀਟਵੇਂ ਅਤੇ ਨੀਵੇਂ/ਖੁੱਲ੍ਹੇ ਅਨੁਸਾਰ ਵੰਡਿਆ ਜਾਂਦਾ ਹੈ।

ਜੀਭ ਦੀ ਸਥਿਤੀ	ਮੂੰਹ ਪੇਲ	ਸੂਰ	ਪੰਜਾਬੀ ਸੂਰ
ਉੱਚੀ	ਮੀਟਵਾਂ	ਉੱਚਾ/ਮੀਟਵਾਂ	ਈ/ਉ
ਅਰਧ ਉੱਚੀ	ਅਰਧ ਮੀਟਵਾਂ	ਅਰਧ ਉੱਚਾ/ਅਰਧ ਮੀਟਵਾਂ	ਈ/ਓ
ਅਰਧ ਨੀਵੀਂ	ਅਰਧ ਖੁੱਲ੍ਹਾ	ਅਰਧ ਨੀਵਾਂ/ਖੁੱਲ੍ਹਾ	ਐ/ਐ
ਨੀਵੀਂ	ਖੁੱਲ੍ਹਾ	ਨੀਵਾਂ/ਖੁੱਲ੍ਹਾ	ਆ

2. ਜੀਭ ਅੱਗੋਂ ਉਠੀ ਹੈ ਜਾਂ ਪਿੱਛੋਂ ਉਠੀ ਹੈ ?

ਜੀਭ ਦੀ ਸਥਿਤੀ	ਸੂਰ ਦੀ ਵੰਨਗੀ	ਪੰਜਾਬੀ ਸੂਰ
ਮੂਹਰਲੀ	ਮੂਹਰਲੇ ਸੂਰ	ਈ/ਐ/ਐ
ਵਿਚਕਾਰਲੀ	ਵਿਚਕਾਰਲੇ ਸੂਰ	ਇ/ਆ/ਊ
ਪਿਛਲੀ	ਪਿਛਲੇ ਸੂਰ	ਐ/ਓ/ਸੂ

3. ਬੁੱਲ੍ਹਾਂ ਦੀ ਸਥਿਤੀ ਕੀ ਹੈ ? ਸੂਰ ਦੇ ਉਚਾਰਨ ਸਮੇਂ ਬੁੱਲ੍ਹਾਂ ਗੈਲ ਹੋ ਜਾਂਦੇ ਹਨ ਜਾਂ ਫਲੈਟ ਰਹਿੰਦੇ ਹਨ।

ਬੁੱਲ੍ਹਾਂ ਦਾ ਆਕਾਰ	ਸੂਰ ਦੀ ਵੰਨਗੀ	ਪੰਜਾਬੀ ਸੂਰ
ਗੁਲਾਬੀਦਾਰ	ਗੋਲ	ਊ/ਓ/ਸੂ/ਐ
ਗੁਲਾਬੀ ਰਹਿਤ	ਗੁਲਾਬੀ ਰਹਿਤ	ਆ/ਐ/ਐ/ਈ/ਇ


4. ਕੀ ਸੂਰ ਨਾਸਕੀ ਹੈ ? ਭਾਵ ਪੋਣਪਾਰਾ ਦਾ ਕੁਝ ਭਾਗ ਨਾਸਾਂ ਬਾਣੀ ਲੰਘਦਾ ਹੈ। ਜੇਕਰ ਲੰਘਦਾ ਹੈ ਤਾਂ ਸੂਰ ਨੂੰ ਨਾਸਕੀ ਕਿਹਾ ਜਾਵੇਗਾ।

ਇਹਨਾਂ ਨੁਕਤਿਆਂ ਨੂੰ ਮੁੱਖ ਰੱਖ ਕੇ ਪੰਜਾਬੀ ਸੂਰਾਂ ਦਾ ਵਰਗੀਕਰਣ ਇਸ ਤਰ੍ਹਾਂ ਹੈ :

ਪੰਜਾਬੀ ਸੂਰਾਂ ਦਾ ਵਰਗੀਕਰਨ

ਜੀਭ ਦੀ ਸਥਿਤੀ	ਮੁਹਰਲੇ	ਵਿਚਕਾਰਲੇ	ਪਿਛਲੇ
ਊੱਚੇ/ਮੀਟਵੇਂ	ਈ	ਇ ਉ	ਊ
ਅਰਧ ਊੱਚੇ/ਅਰਧ ਮੀਟਵੇਂ	ਇ	ਇ	ਓ
ਅਰਧ ਨੀਵੇਂ/ਅਰਧ ਖੱਲ੍ਹੇ	ਐ	ਆ	ਐ
ਖੱਲ੍ਹੇ		ਆ	
ਗੁਲਾਬੀਦਾਰ	ਊ/ਓ/ਊ/ਐ		

ਪੰਜਾਬੀ ਸੂਰਾਂ ਦਾ ਵਿਗਿਆਨਕ ਵਿਧੀ ਨਾਲ ਨਿਮਨਲਿਖਤ ਅਨੁਸਾਰ ਵਰਗੀਕਰਨ ਕੀਤਾ ਜਾ ਸਕਦਾ ਹੈ :



ਪੰਜਾਬੀ ਸੂਰਾਂ ਦਾ ਵਰਗੀਕਰਨ

10. ਖੰਡੀ ਅਤੇ ਅਖੰਡੀ ਧੁਨੀਆਂ :- ਹਰ ਭਾਸ਼ਾ ਵਿਚ ਕੁਝ ਧੁਨੀਆਂ ਅਜਿਹੀਆਂ ਹੁੰਦੀਆਂ ਹਨ, ਜਿਹਨਾਂ ਨੂੰ ਸੂਰਾਂ ਵਿਅੰਜਨਾਂ ਵਾਂਗ ਵੰਡਿਆ ਨਹੀਂ ਜਾ ਸਕਦਾ। ਇਹ ਧੁਨੀਆਂ ਦੁਸਰੀਆਂ ਧੁਨੀਆਂ ਵਿਚ ਸੰਮਿਲਤ ਹੁੰਦੀਆਂ ਹਨ। ਇਹਨਾਂ ਨੂੰ ਵੱਖ ਕਰਨਾ ਮੁਸਕਲ ਹੁੰਦਾ ਹੈ। ਇਹਨਾਂ ਧੁਨੀਆਂ ਨੂੰ ਅਖੰਡੀ ਧੁਨੀਆਂ ਆਖਿਆ ਜਾਂਦਾ ਹੈ। ਇਹ ਧੁਨੀਆਂ ਸੂਰਾਂ ਵਿਅੰਜਨਾਂ ਨਾਲ ਰਲ ਕੇ ਹੀ ਉਚਾਰੀਆਂ ਜਾ ਸਕਦੀਆਂ ਹਨ। ਮੁੱਖ ਅਖੰਡੀ ਧੁਨੀਆਂ ਹੇਠ ਲਿਖੀਆਂ ਹਨ :

1. **ਤਾਲ** : ਤਾਲ ਵਾਕ ਵਿਚਲੀ ਇਕ ਖਾਸ ਸੰਗੀਤ ਲਹਿਰ ਦਾ ਨਾਂ ਹੈ ਜਿਸ ਸਦਕਾ ਆਵਾਜ਼ਾਂ ਵਿਚ ਅੰਤਰ ਜਾਪਦੇ ਹਨ। ਹਰ ਭਾਸ਼ਾ ਦੇ ਬੁਲਾਰਿਆਂ ਵਿਚ ਸੂਰ ਅਤੇ ਵਿਅੰਜਨਾਂ ਦੀ ਪਿੱਚ ਨੂੰ ਕੰਟਰੋਲ ਕਰ ਸਕਣ ਦੀ ਸਮਰੱਥਾ ਹੁੰਦੀ ਹੈ। ਇਹ ਕੰਟਰੋਲ ਨਾਦ ਪੱਤੀਆਂ ਦੇ ਤਨਾਅ ਅਤੇ ਪੋਣਪਾਰਾ ਨੂੰ ਨਿਯਮਤ ਕਰਕੇ ਸਥਾਪਤ ਕੀਤਾ ਜਾਂਦਾ ਹੈ। ਮਨੁੱਖੀ ਭਾਸ਼ਾਵਾਂ ਵਿਚ ਪਿੱਚ ਕੰਟਰੋਲ ਕਰਨ ਦੀਆਂ ਦੋ ਵਿਵਸਥਾਵਾਂ ਸੂਰ ਅਤੇ ਤਾਨ ਹੈਨ।

2. **ਸੂਰ** : ਸੂਰ ਇਕ ਅਜਿਹੀ ਧੁਨੀ-ਵਿਗਿਆਨਕ ਪ੍ਰਕ੍ਰਿਆ ਹੈ ਜਿਸ ਸਦਕਾ ਨਾਦ-ਯੰਤਰ ਇਕ ਵਿਸ਼ੇਸ਼ ਪ੍ਰਕਾਰ ਨਾਲ ਉਪਰ-

ਬੋਲੇ ਜਾਂ ਬੋਲੋ-ਉਪਰ ਹੁੰਦਾ ਹੈ। ਇਹ ਪ੍ਰਕਿਰਿਆ ਧੁਨੀਆਂ ਵਿਚ ਅੰਤਰ ਲਿਆਉਣ ਲਈ ਵਰਤੀ ਜਾਂਦੀ ਹੈ। ਚੀਜ਼ੀ ਸਕੈਂਡੇਨੋਵੀਅਨ ਅਤੇ ਪੰਜਾਬੀ ਵਿਚ ਸੁਰ ਪ੍ਰਕਿਰਿਆ ਮਿਲਦੀ ਹੈ। ਸੁਰ ਦੁਆਰਾ ਸ਼ਬਦ ਦੇ ਅਰਥਾਂ ਵਿਚ ਅੰਤਰ ਆਉਂਦਾ ਹੈ। ਕੋਈ ਭਾਸ਼ਾ ਸੁਰ ਭਾਸ਼ਾ ਉਦੋਂ ਅਖਵਾਉਂਦੀ ਹੈ ਜਦੋਂ ਪਿੱਚ ਬਦਲਣ ਨਾਲ ਉਸ ਦੇ ਸ਼ਬਦਾਂ ਦੇ ਅਰਥ ਬਦਲਦੇ ਹੋਣ।

3. ਤਾਨ : ਜਦੋਂ ਪਿੱਚ ਸ਼ਬਦਾਂ ਦੀ ਥਾਂ ਪੂਰੇ ਵਾਕ ਤੇ ਫੈਲੀ ਹੋਵੇ ਤਾਂ ਉਸ ਨੂੰ ਤਾਨ ਆਖਿਆ ਜਾਂਦਾ ਹੈ। ਇਹ ਪੂਰੇ ਵਾਕ ਦੇ ਅਰਥਾਂ ਵਿਚ ਅੰਤਰ ਲਿਆਉਂਦੀ ਹੈ :

ਮੁੰਡਾ ਆ ਗਿਆ ਹੈ।

ਮੁੰਡਾ ਆ ਗਿਆ ਹੈ ?

ਮੁੰਡਾ ਆ ਗਿਆ ਹੈ !

ਸੁਰ ਸ਼ਬਦ ਦੇ ਅਰਥਾਂ ਵਿਚ ਅੰਤਰ ਲਿਆਉਂਦੀ ਹੈ ਅਤੇ ਤਾਨ ਸਮੁੱਚੇ ਵਾਕ ਦੇ ਅਰਥਾਂ ਵਿਚ ਅੰਤਰ ਲਿਆਉਂਦੀ ਹੈ। ਦੋਵੇਂ ਪਿੱਚ ਦੀਆਂ ਹੀ ਵੰਨਰੀਆਂ ਹਨ।

4. ਬਲ : ਜਦੋਂ ਸ਼ਬਦ ਦਾ ਕੋਈ ਇਕ ਹਿੱਸਾ ਦੂਜੇ ਨਾਲੋਂ ਵਧੇਰੇ ਜ਼ੋਰ ਪਾ ਕੇ ਬੋਲਿਆ ਜਾਂਦਾ ਹੈ ਤਾਂ ਉਸ ਨੂੰ ਬਲ ਆਖਿਆ ਜਾਂਦਾ ਹੈ। ਬਲ ਅੰਗਰੇਜ਼ੀ ਵਿਚ ਸ਼ਬਦਾਂ ਦੇ ਅਰਥਾਂ ਵਿਚ ਅੰਤਰ ਲਿਆਉਂਦਾ ਹੈ। ਕਈ ਸ਼ਬਦਾਂ ਵਿਚ ਕੁਝ ਸੁਰ ਸ਼ਿਆਦਾ ਉੱਘੜਵੇਂ ਸੁਣਦੇ ਹਨ। ਇਹਨਾਂ ਦਾ ਸੁਰਾਂ ਉਪਰ ਬਲ ਹੁੰਦਾ ਹੈ। ਬਲ ਪਿੱਚ ਦੀ ਲੰਬਾਈ ਅਤੇ ਉੱਚਤਾ (Loudness) ਲਈ ਸਾਂਝਾ ਸ਼ਬਦ ਹੈ। ਸਿਹੜੇ ਸੁਰਾਂ ਤੇ ਬਲ ਹੁੰਦਾ ਹੈ ਉਹ ਸਾਧਾਰਣ ਸੂਰਾਂ ਤੋਂ ਪਿੱਚ ਵਾਲੇ, ਲੰਮੇ ਅਤੇ ਉਚੇਰੇ ਹਨ। ਪੰਜਾਬੀ ਵਿਚ ਬਲ ਦੀ ਖਾਸ ਮਹੱਤਤਾ ਹੈ। ਸਾਰੀਆਂ ਭਾਸ਼ਾਵਾਂ ਵਿਚ ਬਲ ਦੀ ਬਰਾਬਰ ਮਹੱਤਤਾ ਨਹੀਂ ਹੁੰਦੀ।

ਸਾਰਾਂਸ਼ :- ਧੁਨੀਆਂ ਦਾ ਉਚਾਰਨ ਚਲ ਰਹੀ ਪੌਣਧਾਰਾ ਨੂੰ ਉਚਾਰਨ ਅੰਗਾਂ ਦੁਆਰਾ ਰੋਕ ਕੇ ਜਾਂ ਛੇੜ ਕੇ ਕੀਤਾ ਜਾਂਦਾ ਹੈ। ਪੌਣਧਾਰਾ ਦੇ ਤਿੰਨ ਸੌਮੇ ਹਨ : ਫੇਫੜੇ (ਫੇਫੜਿਆਂ ਦੀ ਪੌਣਧਾਰਾ) ਨਾਦ-ਯੰਤਰ (ਨਾਦ ਯੰਤਰੀ ਪੌਣਧਾਰਾ) ਕੋਮਲ ਤਾਲੂ (ਕੋਮਲ ਤਾਲਵੀ ਪੌਣਧਾਰਾ)। ਪੌਣਧਾਰਾ ਨੂੰ ਰੋਕ ਲਾਉਣ ਵਾਲੇ ਅੰਗਾਂ ਨੂੰ ਉਚਾਰਨ ਕਿਹਾ ਜਾਂਦਾ ਹੈ। ਦੋ ਉਚਾਰਨ ਆਪਸੀ ਸਪਰਸ਼ ਰਾਹੀਂ ਉਚਾਰਨ ਸਥਾਨ ਨਿਸਚਿਤ ਕਰਦੇ ਹਨ। ਇਕ ਉਚਾਰਨ ਸਥਾਨ ਤੇ ਕਈ ਧੁਨੀਆਂ ਦਾ ਉਚਾਰਨ ਹੋ ਸਕਦਾ ਹੈ। ਇਕੋ ਉਚਾਰਨ ਸਥਾਨ ਤੋਂ ਉਚਾਰੀਆਂ ਜਾਣ ਵਾਲੀਆਂ ਧੁਨੀਆਂ ਵਿਚ ਅੰਤਰ ਉਚਾਰਨ ਵਿਧੀ ਦੀ ਸਹਾਇਤਾ ਨਾਲ ਪੈਦਾ ਕੀਤਾ ਜਾਂਦਾ ਹੈ। ਧੁਨੀਆਂ ਸੁਰ ਅਤੇ ਵਿਅੰਜਨ ਧੁਨੀਆਂ ਵਿਚ ਵੰਡੀਆਂ ਜਾਂਦੀਆਂ ਹਨ। ਸੁਰ ਧੁਨੀਆਂ ਬੇਰੋਕ ਪੌਣਧਾਰਾ ਦੁਆਰਾ ਉਚਾਰੀਆਂ ਜਾਂਦੀਆਂ ਹਨ ਜਦੋਂ ਕਿ ਵਿਅੰਜਨ ਧੁਨੀਆਂ ਪੌਣਧਾਰਾ ਦੇ ਰਾਹ ਵਿਚ ਰੋਕ ਲਾ ਕੇ ਜਾਂ ਇਸ ਨੂੰ ਛੇੜ ਕੇ ਉਚਾਰੀਆਂ ਜਾਂਦੀਆਂ ਹਨ। ਵਿਅੰਜਨ ਧੁਨੀਆਂ ਦਾ ਵਰਗੀਕਰਨ ਸਥਾਨ ਅਤੇ ਉਚਾਰਨ ਵਿਧੀ ਨੂੰ ਮੁੱਖ ਰੱਖ ਕੇ ਕੀਤਾ ਜਾਂਦਾ ਹੈ। ਸੁਰ ਧੁਨੀਆਂ ਦਾ ਉਚਾਰਨ ਜੀਭ ਦੀ ਪੁਜੀਸ਼ਨ ਅਤੇ ਬੁੱਲ੍ਹਾਂ ਦੀ ਪੁਜੀਸ਼ਨ ਨੂੰ ਮੁੱਖ ਰੱਖ ਕੇ ਕੀਤਾ ਜਾਂਦਾ ਹੈ। ਕੁਝ ਧੁਨੀਆਂ ਸ਼ਬਦਾਂ ਵਿਚ ਹੀ ਸੰਮਿਲਿਤ ਹੁੰਦੀਆਂ ਹਨ, ਉਹਨਾਂ ਨੂੰ ਵੱਖ ਕਰ ਸਕਣਾ ਸੰਭਵ ਨਹੀਂ। ਇਹਨਾਂ ਧੁਨੀਆਂ ਨੂੰ ਅਖੰਡੀ ਧੁਨੀਆਂ ਆਖਿਆ ਜਾਂਦਾ ਹੈ।

ਧੁਨੀ ਵਿਉਤ

ਪਾਠ ਦਾ ਮੰਤਵ

ਇਸ ਪਾਠ ਅਤੇ ਇਸ ਤੋਂ ਅਗਲੇ ਪਾਠ ਦਾ ਮੰਤਵ ਪੰਜਾਬੀ ਧੁਨੀ-ਵਿਉਤ ਬਾਰੇ ਜਾਣਕਾਰੀ ਪ੍ਰਦਾਨ ਕਰਨਾ ਹੈ। ਇਸ ਪਾਠ ਵਿਚ ਧੁਨੀਆਂ ਦਾ ਵਰਗੀਕਰਨ, ਉਚਾਰਖੰਡਾਂ ਬਾਰੇ ਜਾਣਕਾਰੀ ਪੰਜਾਬੀ ਸੁਰਾਂ ਅਤੇ ਸੁਰਾਂ ਬਾਰੇ ਜਾਣਕਾਰੀ ਪ੍ਰਦਾਨ ਕੀਤੀ ਗਈ ਹੈ। ਇਸ ਤੋਂ ਇਲਾਵਾ ਨਾਮਿਕਤਾ ਅਤੇ ਵਿਅੰਜਨ ਗੁੱਛਿਆਂ ਬਾਰੇ ਵੀ ਜਾਣਕਾਰੀ ਦਿੱਤੀ ਗਈ ਹੈ।

ਪਾਠ ਦੀ ਰੂਪ-ਰੇਖਾ

ਸਭ ਤੋਂ ਪਹਿਲਾਂ ਪੰਜਾਬੀ ਧੁਨੀ-ਵਿਉਤ ਬਾਰੇ ਮੁੱਢਲੀ ਜਾਣਕਾਰੀ ਦਿੱਤੀ ਗਈ ਹੈ। ਉਸ ਤੋਂ ਬਾਅਦ ਉਚਾਰਖੰਡਾਂ ਦੀਆਂ ਵੰਨਰੀਆਂ ਬਾਰੇ ਉਲੇਖ ਕੀਤਾ ਗਿਆ ਹੈ। ਪੰਜਾਬੀ ਸੁਰਾਂ, ਸੁਰ ਲਹਿਰ ਪ੍ਰਬੰਧ ਅਤੇ ਨਾਮਿਕਤਾ ਬਾਰੇ ਜਾਣਕਾਰੀ ਪ੍ਰਦਾਨ ਕੀਤੀ ਗਈ ਹੈ। ਪੰਜਾਬੀ ਸੁਰ, ਸੁਰ ਅਤੇ ਉਚਾਰਖੰਡਾਂ ਦੇ ਮਿਲਵੇਂ ਵਿਵਹਾਰ ਨੂੰ ਸਮਝਾਉਣ ਦਾ ਯਤਨ ਕੀਤਾ ਗਿਆ ਹੈ। ਇਸ ਤੋਂ ਬਾਅਦ ਵਿਅੰਜਨ ਗੁੱਛਿਆਂ ਦੀ ਵਰਤੋਂ ਵਿਉਤ ਬਾਰੇ ਵੀ ਜਾਣਕਾਰੀ ਦਿੱਤੀ ਗਈ ਹੈ।

ਪੰਜਾਬੀ ਦੀਆਂ ਧੁਨੀਆਂ

ਪੰਜਾਬੀ ਦੇ 10 ਸੁਰ, 28 ਵਿਅੰਜਨ ਤੇ 2 ਅੱਧ-ਸੁਰ ਹਨ। ਆਮ ਤੌਰ ਤੇ ਅੱਧ-ਸੁਰਾਂ ਨੂੰ ਵਿਅੰਜਨ ਵਿਚ ਹੀ ਗਿਣਿਆ ਜਾਂਦਾ ਹੈ। ਇਸ ਆਧਾਰ ਤੇ ਕਹਿ ਸਕਦੇ ਹਾਂ ਕਿ ਪੰਜਾਬੀ ਦੀਆਂ ਕੁਲ 40 ਧੁਨੀਆਂ ਹਨ - 10 ਸੁਰ ਤੇ 30 ਵਿਅੰਜਨ (ਫਾਰਸੀ ਦੇ ਪ੍ਰਭਾਵ ਹੇਠ ਆਈਆਂ ਧੁਨੀਆਂ ਇਨ੍ਹਾਂ ਤੋਂ ਵੱਖਰੀਆਂ ਹਨ)।

ਇਨ੍ਹਾਂ ਤੋਂ ਇਲਾਵਾ ਪੰਜਾਬੀ ਵਿਚ ਕੁਝ ਅਖੰਡੀ ਧੁਨੀਆਂ (Supera segmentals) ਹਨ : ਸੁਰ, ਨਾਮਿਕਤਾ, ਦਬਾ ਤੇ ਤਾਨ। ਇਹ ਸੁਰ-ਵਿਅੰਜਨਾਂ ਤੋਂ ਵੱਖਰੀ ਪ੍ਰਕਾਰ ਦੀਆਂ ਧੁਨੀਆਂ ਹਨ। ਇਨ੍ਹਾਂ ਨੂੰ 'ਅਖੰਡੀ' ਇਸ ਲਈ ਕਿਹਾ ਜਾਂਦਾ ਹੈ ਕਿ ਇਨ੍ਹਾਂ ਦੀ ਸੁਰਾਂ ਵਿਅੰਜਨਾਂ ਵਾਂਗ ਵੱਖ-ਵੱਖ ਕਰਕੇ ਵਿਅਖਿਆ ਨਹੀਂ ਕੀਤੀ ਜਾ ਸਕਦੀ ਹੈ ਅਤੇ ਨਾ ਹੀ ਇਹ ਸੁਤੰਤਰ ਰੂਪ ਵਿਚ ਉਚਾਰੀਆਂ ਜਾ ਸਕਦੀਆਂ ਹਨ। ਇਹ ਸਦਾ ਕਿਸੇ (ਸੁਰ ਜਾਂ ਵਿਅੰਜਨ) ਨਾਲ ਹੀ ਉਚਾਰੀਆਂ ਜਾਂਦੀਆਂ ਹਨ ਅਤੇ ਇਨ੍ਹਾਂ ਦਾ ਪ੍ਰਭਾਵ ਕਿਸੇ ਇਕ ਸੁਰ ਤਕ ਸੀਮਿਤ ਨਹੀਂ ਰਹਿੰਦਾ, ਸਗੋਂ ਪੂਰੇ ਉਚਾਰਖੰਡ, ਸਥਾਨ ਜਾਂ ਵਾਕ ਉਤੇ ਪੈਂਦਾ ਹੈ।

ਅੱਗੇ ਇਨ੍ਹਾਂ ਧੁਨੀਆਂ ਦਾ ਸੰਬੰਧ ਵਿਗਿਆਨਕ ਵਿਸ਼ਲੇਸ਼ਣ ਕੀਤਾ ਗਿਆ ਹੈ।

ਪੰਜਾਬੀ ਸੁਰ

ਪੰਜਾਬੀ ਸੁਰ ਵਿਚੋਂ 3 ਕੁਸਵ ਹਨ : /ਅ,ਇ,ਊ/, ਅਤੇ ਬਾਕੀ 7 ਦੀਰਘ। ਦੀਰਘ ਸੁਰ ਹਨ /ਆ,ਈ,ਊ,ਏ,ਐ,ਓ,ਐ/ ਸੁਰਾਂ ਦੀ ਇਹ ਵਰਗ ਵੰਡ ਪਰੰਪਰਾਈ ਵਿਧੀ ਨਾਲ ਕੀਤੀ ਗਈ ਹੈ ; ਭਾਸ਼ਾ ਵਿਗਿਆਨ ਦੀਆਂ ਅਜੋਕੀਆਂ ਮਾਨਤਾਵਾਂ ਅਨੁਸਾਰ ਧੁਨੀਆਂ ਦੇ ਉਚਾਰਨ ਦੀ ਪੜ੍ਹੋਲੇ ਦੌਹਾਂ ਪੱਖਾਂ ਤੋਂ ਕੀਤੀ ਜਾਂਦੀ ਹੈ : ਉਚਾਰਨ ਦੇ ਸਥਾਨ ਤੋਂ ਅਤੇ ਉਚਾਰਣ ਦੀ ਵਿਧੀ ਦੇ ਪੱਖ ਤੋਂ।

ਉਚਾਰਣ ਸਥਾਨ ਦੇ ਆਧਾਰ ਤੇ /ਈ, ਇ, ਏ, ਐ, ਮੁਹਰਲੇ ਸੁਰ ਹਨ ਕਿਉਂਕਿ ਇਨ੍ਹਾਂ ਦੇ ਉਚਾਰਣ ਲਈ ਜੀਭ ਦਾ ਮੁਹਰਲਾ ਹਿੱਸਾ ਉੱਚਾ ਕਰਨਾ ਪੈਂਦਾ ਹੈ, /ਓ, ਊ, ਑, ਪਿਛਲੇ ਸੁਰ ਹਨ - ਅਰਥਾਤ ਇਨ੍ਹਾਂ ਦਾ ਉਚਾਰਣ ਜੀਭ ਦਾ ਪਿਛਲਾ ਹਿੱਸਾ ਉੱਚਾ ਕਰਕੇ ਹੁੰਦਾ ਹੈ। /ਅ, ਆ, ਵਿਚਕਾਰਲੇ ਸੁਰ ਹਨ - ਇਹ ਵਿਚਾਲਿਓਂ ਜੀਭ ਉੱਚੀ ਕਰਕੇ ਉਚਾਰਣ ਜਾਂਦੇ ਹਨ।

ਉਚਾਰਣ ਦੀ ਵਿਧੀ ਪੱਖ ਤੋਂ ਉਚਾਰਿਆਂ ਈਂਡੇਊ, ਉੱਚੇ ਸੁਰ ਮਨੀ ਜਾਂਦੇ ਹਨ, ਕਿਉਂਕਿ ਇਨ੍ਹਾਂ ਦੇ ਉਚਾਰਣ ਲਈ ਜੀਭ ਵੱਧ ਤੋਂ ਵੱਧ ਉੱਚੀ ਚੁੱਕੀ ਜਾਂਦੀ ਹੈ। ਪੰਜਾਬੀ ਦਾ ਹੋਰ ਕੋਈ ਸੁਰ ਇਨ੍ਹਾਂ ਤੋਂ ਉਚੇਰਾ ਨਹੀਂ, ਇਂਡੇਊ, ਵੀ ਉੱਚੇ ਸੁਰ ਮਨੀ ਜਾਂਦੇ ਹਨ /ਈ, ਏ/ ਦੇ ਉਚਾਰਣ ਵਿਚ ਸੁਰ/ਐ/ ਨਾਲੋਂ ਥੋੜ੍ਹੀ ਜਿਹੀ ਹੀ ਨੀਵੀਂ ਰਹਿੰਦੀ ਹੈ ਅਤੇ ਇਵੇਂ ਹੀ /ਊ, ਨਾਲੋਂ ਮਾਮੂਲੀ ਨੀਵਾਂ ਹੈ। ਉੱਚੇ ਸੁਰ ਨੂੰ ਮੀਟਵੇਂ ਸੁਰ (Close vowel) ਵੀ ਕਹਿੰਦੇ ਹਨ ਕਿਉਂਕਿ ਇਨ੍ਹਾਂ ਦੇ ਉਚਾਰਣ ਵੇਲੇ ਜੀਭ ਤੇ ਤਲੂ ਦੀ ਵਿਰਲ ਪੱਟ ਹੁੰਦੀ ਹੈ।

/ਐ, ਐ, ਆ, ਨੀਵੀਂ ਸੁਰ ਹਨ। ਇਹਨਾਂ ਦੇ ਉਚਾਰਣ ਵਿਚ ਜੀਭ ਦੀ ਪੱਜੀਸ਼ਨ ਨੀਵੀਂ ਤੋਂ ਨੀਵੀਂ ਹੁੰਦੀ ਹੈ। ਪੰਜਾਬੀ ਦਾ ਕੋਈ ਸੁਰ ਜੀਭ ਨੂੰ ਇਸ ਤੋਂ ਵਧੇਰੇ ਨੀਵੀਂ ਕਰਕੇ ਨਹੀਂ ਉਚਾਰਿਆ ਜਾਂਦਾ। /ਐ, ਏ/ ਦੇ ਉਚਾਰਣ ਵੇਲੇ ਜੀਭ /ਆ, ਨਾਲੋਂ ਕੁਝ ਉੱਚੀ ਹੁੰਦੀ ਹੈ, ਅਰਥਾਤ /ਆ, ਨੀਵਾਂ ਸੁਰ ਮੰਨਿਆ ਜਾਂਦਾ ਹੈ। ਨੀਵੀਂ ਸੁਰ ਨੂੰ ਖੁਲਵੇਂ ਵੀ ਕਿਹਾ ਜਾਂਦਾ ਹੈ, ਕਿਉਂਕਿ ਇਨ੍ਹਾਂ

ਦੇ ਉਚਾਰਣ ਵਿਚ ਜੀਭ ਤੇ ਤਾਲੂ ਵਿਚਲੀ ਵਿੱਖ ਵੱਧ ਤੋਂ ਵੱਧ ਹੁੰਦੀ ਹੈ।

/ਏ/, ਦਾ ਉਚਾਰਣ ਕਰਦਿਆਂ ਜੀਭ ਦੀ ਸਥਿਤੀ /ਈ/ਤੇ/ਐ/, ਦੇ ਵਿਚਾਲੇ ਦੀ ਹੁੰਦੀ ਹੈ, ਇਸ ਲਈ /ਏ/, ਅੱਧਾ ਉੱਚਾ ਜਾਂ ਅੱਧ ਖੁਲ੍ਹਵਾ ਸੂਰ ਕਿਹਾ ਜਾਂਦਾ ਹੈ, ਇਵੇਂ ਹੀ /ਓ/, ਵੀ ਅੱਧ ਖੁਲ੍ਹਵਾਂ ਸੂਰ ਹੈ।

ਉਚਾਰਨ ਦੀ ਵਿਧੀ ਦੇ ਪੱਖ ਤੋਂ ਵੀ ਸੂਰਾਂ ਦਾ ਇਕ ਹੋਰ ਲੱਛਣ ਵੇਖਿਆ ਜਾਂਦਾ ਹੈ। ਕੁਝ ਸੂਰਾਂ ਦੇ ਉਚਾਰਣ ਵਿਚ ਬੁਲ੍ਹ ਗੁਲਾਈਦਾਰ ਹੋ ਜਾਂਦੇ ਹਨ ਤੇ ਕਈਆਂ ਦੇ ਉਚਾਰਣ ਲਈ ਵਾਛਾਂ ਖਿਲਰੀਆਂ ਰਹਿੰਦੀਆਂ ਹਨ। ਪੰਜਾਬੀ ਦੇ ਚਾਰ ਪਿਛਲੇ ਸੂਰ (*/ਊ,ਊ,ਓ,ਐ/*) ਦੇ ਉਚਾਰਣ ਵਿਚ ਬੁੱਲ੍ਹ ਗੋਲ ਹੋ ਜਾਂਦੇ ਹਨ, ਇਹਨਾਂ ਨੂੰ ਗੁਲਾਈਦਾਰ ਸੂਰ ਕਿਹਾ ਜਾਂਦਾ ਹੈ। ਬਾਕੀ 6 ਸੂਰ ਗੁਲਾਈ ਰਹਿਤ ਹਨ।

ਪੰਜਾਬੀ ਦੇ ਸਾਰੇ ਸੂਰਾਂ ਦੇ ਨਾਮਕੀ ਰੂਪ ਵੀ ਉਚਾਰੇ ਜਾਂਦੇ ਹਨ, ਅਤੇ ਕੋਈ ਵੀ ਸੂਰ ਸੁਰ-ਯੁਕਤ ਹੋ ਸਕਦਾ ਹੈ, ਅਰਥਾਤ ਕਿਸੇ ਵੀ ਸੂਰ ਨਾਲ ਸੁਰ-ਊਚਾਰੀ ਜਾ ਸਕਦੀ ਹੈ। ਉਦਾਹਰਣ ਲਈ ਸ਼ਬਦ/ਬਾਗ/, ਵਿਚ ਆਇਆ ਸੂਰ/ਆ ਨਾਮਕਾ-ਚਹਿਤ ਹੈ, ਪਰ /ਬਾਂਗ/, ਵਿਚ ਇਹੋ ਸੂਰ ਨਾਮਕੀ ਹੈ। ਇਵੇਂ ਹੀ /ਕਰੇ/, ਦਾ ਅੰਤਮ/ਐ/ਨਾਮਕੀ ਹੀ ਨਹੀਂ ਪਰ, ਕਰੇਂਦਾ /ਐ/ਨਾਮਕੀ ਹੈ।

ਸੂਰ ਦੇ ਉਦਾਹਰਣ ਵੀ ਸਪੱਸ਼ਟ ਹਨ। ਬਾਰ ਦੇ ਵਿਚਾਲੇ ਆਇਆ /ਆ/, ਸਾਧਾਰਨ ਹੈ। ਪਰੰਤੂ ਬਾ/ਹ/ਰ (ਬਾਹਰ) ਦਾ /ਅ/, ਸੁਰ-ਯੁਕਤ ਹੈ। ਇਵੇਂ ਹੀ /ਪੀ/, ਦਾ ਅੰਤਿਮ /ਈ/, ਸ਼ਾਦਾ ਹੈ, ਪਰੰਤੂ /ਪੀਹ/, ਵਿੱਚ ਇਹ ਸੂਰ ਯੁਕਤ ਹੈ।

ਦੋ ਸੰਧੀ ਸੂਰ

ਜਦੋਂ ਕੋਈ ਦੋਹਾਂ ਸੂਰਾਂ ਦਾ ਉਚਾਰ ਇਕ ਦੂਜੇ ਵਿਚ ਇੰਝ ਖੁਭਿਆ ਹੋਇਆ ਹੋਵੇ ਕਿ ਉਹ ਇਕ ਸੂਰ ਜਾਪਣ, ਤਾਂ ਇੰਝ ਸੰਯੁਕਤ ਉਚਾਰੇ ਸੂਰ ਨੂੰ ਦੋ ਸੰਧੀ ਸੂਰ (Diphthong) ਕਿਹਾ ਜਾਂਦਾ ਹੈ। ਸ਼ਬਦ/ਪਈਉ/, (ਪਿਊ) ਵਿਚ /ਇ/ਤੇ/ਓ/, ਦਾ ਉਚਾਰਣ ਸੰਜੁਗਤ ਹੈ, ਇਸ ਲਈ ਏਥੇ ਆਇਆ/ਇਓ/, ਦੋ-ਸੰਧੀ ਸੂਰ ਹੈ। ਇਵੇਂ/ਪਾਇਆ/ਵਿਚ/ਇਆ/, ਗਊਆਂ ਵਿਚ/ਊਆਂ/ਕਾਈ (ਕਈ) ਵਿਚ/ਅਈ/ਗਾਏ/ਗਏ ਵਿਚ /ਆਏ/, ਦੋ ਸੰਧੀ ਸੂਰ ਹਨ। ਵੇਖਿਆ ਜਾਵੇ ਤਾਂ ਇਨ੍ਹਾਂ ਸਾਰਿਆਂ ਦੇ ਸੰਧੀ ਸੂਰਾਂ ਵਿਚ ਪਹਿਲਾਂ ਅੰਸ਼ ਹੁਸ਼ਵ ਅਤੇ ਦੂਜਾ ਦੀਰਘ ਹੈ। ਪੰਜਾਬੀ ਦੇ ਸਾਰੇ ਸੰਧੀ ਸੂਰ ਏਸੇ ਰੂਪ ਵਾਲੇ ਹਨ।

ਕਿਸੇ ਸੂਰ ਦੇ ਲੱਛਣ ਹੇਠ ਲਿਖੀ ਵਿਧੀ ਅਨੁਸਾਰ ਦਰਸਾਏ ਜਾਂਦੇ ਹਨ :

/ਈ/, ਮੂਹਰਲਾ, ਉੱਚਾ, ਗੁਲਾਈ-ਚਹਿਤ ਸੂਰ। ਪਰੰਪਰਾਈ ਵਿਆਕਰਣ ਅਨੁਸਾਰ ਇਸ ਨੂੰ ਦੀਰਘ ਸੂਰ ਮੰਨਿਆ ਜਾਂਦਾ ਹੈ।

/ਊ/, ਪਿੱਛਾ ਅੱਧ-ਖੁਲ੍ਹਵਾਂ (ਅੱਧ-ਊਂਚਾ) ਗੁਲਾਈਦਾਰ ਸੂਰ। ਪਰੰਪਰਾਈ ਵਿਆਕਰਣ ਅਨੁਸਾਰ ਇਹ ਦੀਰਘ ਸੂਰ ਹੈ।

/ਅ/, ਵਿਚਕਾਰਲਾ, ਨੀਵਾਂ (ਖੁਲ੍ਹਵਾਂ) ਗੁਲਾਈ ਰਹਿਤ ਸੂਰ। ਇਹ ਵੀ ਦੀਰਘ ਸੂਰ ਹੈ। ਪੰਜਾਬੀ ਦੇ ਸਾਰੇ ਸੂਰ ਨਾਦੀ (voiced) ਹਨ।

ਪੰਜਾਬੀ ਵਿਅੰਜਨ

ਵਿਅੰਜਨਾਂ ਵਿੱਚੋਂ ਸਭ ਤੋਂ ਵੱਡੀ ਸ਼੍ਰੇਣੀ ਡੱਕਵੇਂ ਵਿਅੰਜਨਾਂ (stops) ਦੀ ਹੈ। ਪੰਜਾਬੀ ਵਿਚ 13 ਡੱਕਵੇਂ ਵਿਅੰਜਨ ਹਨ। ਇਨ੍ਹਾਂ ਨੂੰ ਡੱਕਵੇਂ ਵਿਅੰਜਨ ਇਸ ਲਈ ਕਿਹਾ ਜਾਂਦਾ ਹੈ ਕਿ ਇਨ੍ਹਾਂ ਦਾ ਉਚਾਰਣ ਕਰਦਿਆਂ ਬਾਹਰ ਨੂੰ ਨਿਕਲਦਾ ਸਾਹ ਇਕ ਵਾਰੀ ਪੂਰੀ ਤਰ੍ਹਾਂ ਡੱਕਿਆ ਜਾਂਦਾ ਹੈ। ਉਚਾਰਣ ਉਦੋਂ ਹੁੰਦਾ ਹੈ ਜਦੋਂ ਇਹ ਰੁਕਾਵਟ ਹਟਾ ਕੇ ਸਾਹ ਨੂੰ ਬਾਹਰ ਕੱਢ ਦਿੱਤਾ ਜਾਵੇ। ਇੰਝ ਡੱਕਿਆ ਹੋਇਆ ਸਾਹ ਧਮਕਤ ਨਾਲ ਬਾਹਰ ਨਿਕਲਦਾ ਹੈ, ਇਸ ਲਈ ਇਨ੍ਹਾਂ ਵਿਅੰਜਨਾਂ ਨੂੰ ਸਫਟਕ (explosive) ਵੀ ਕਿਹਾ ਜਾਂਦਾ ਹੈ। ਉਚਾਰਣ ਦੇ ਸਥਾਨ ਦੇ ਪੱਖ ਤੋਂ ਇਨ੍ਹਾਂ ਦੀ ਸ਼੍ਰੇਣੀ-ਵੰਡ ਹੇਠ ਲਿਖੇ ਅਨੁਸਾਰ ਹੈ :

ਦੌਨੋਂਠੀ (bilabial)	:	ਪ,ਫ,ਸ.
ਦੰਤੀ	:	ਤ,ਥ,ਦ.
ਉਲਟੀ-ਜੀਭੀ (retroflex)	:	ਟ,ਠ,ਡ.
ਤਾਲਵੀ (palatal)	:	ਚ,ਛ,ਜ.
ਕੌਮਲ ਤਾਲਵੀ (velar)	:	ਕ,ਖ,ਗ.

ਜੇ ਉਚਾਰਣ ਦੀ ਵਿਧੀ ਦੇ ਪੱਖ ਤੋਂ ਵਿਚਾਰਿਆ ਜਾਵੇ ਤਾਂ ਉਪਰੋਕਤ, ਪੰਜ ਪੰਕਤੀਆਂ ਵਿੱਚੋਂ ਹਰ ਇਕ ਦੀ ਪਹਿਲੀ ਧੁਨੀ /ਪ,ਤ,ਠ,ਚ,ਕ,/ ਅਲਪਪਾਣ ਅਤੇ ਨਾਦ ਰਹਿਤ ਹੈ। ਹਰ ਲਾਈਨ ਦਾ ਦੂਜਾ ਵਿਅੰਜਨ, ਅਰਥਾਤ (/ਫ,ਥ,ਨ,ਛ,ਖ/), ਮਹਾਂਪਪਾਣ ਤੇ ਨਾਦਰਹਿਤ ਹੈ ਅਤੇ ਤੀਜਾ ਵਿਅੰਜਨ (/ਬ,ਦ,ਡ,ਜ,ਗ/) ਅਲਪਪਾਣ ਤੇ ਨਾਦੀ ਹੈ।

ਪਰੰਪਰਾਈ ਵਿਆਕਰਣ ਵਿਚ ਇਨ੍ਹਾਂ ਪੰਕਤੀਆਂ ਦੀਆਂ ਧੁਨੀਆਂ ਨੂੰ ਪੰਕਤੀ ਦੀ ਪਹਿਲੀ ਧੁਨੀ ਦੇ ਨਾਮ ਅਨੁਸਾਰ ਕੁਮਵਾਰ ਪ—ਵਰਗ, ਤ—ਵਰਗ, ਟ—ਵਰਗ, ਚ—ਵਰਗ, ਤੇ ਕ—ਵਰਗ ਦੀਆਂ ਧੁਨੀਆਂ ਕਿਹਾ ਜਾਂਦਾ ਹੈ।

ਉਚਾਰਣ ਦੀ ਵਿਧੀ ਦੇ ਪੱਖ ਤੋਂ ਦੂਜੀ ਸ਼ਰੇਣੀ ਨਾਸਿਕੀ ਵਿਅੰਜਨਾਂ ਦੀ ਹੈ। ਇਹ ੫ (ਪੰਜ) ਹਨ/ਵ/ਅ, ਨ, ਲ, ਵ, ਛ, / ਅਤੇ ਉੱਤੇ ਦੱਸੇ ਗਏ ਹਰ ਇਕ ਵਰਗ ਦੀ ਅੰਤਿਮ ਨਾਸਿਕੀ ਧੁਨੀ ਹੈ। ਸਾਰੇ ਨਾਸਿਕੀ ਵਿਅੰਜਨ ਨਾਦੀ ਹਨ। ਅਥਵਾ ਵਰਗ ਦੀ ਧੁਨੀ ਹੋਣ ਕਰਕੇ ਦੋ ਹੋਠੀ ਹੈ/ਨ/ਦੰਤ-ਬੁਟੀ, ਛ/ਉਲਟ-ਜੀਭੀ, ਵ/ਤਾਲਵੀ ਅਤੇ /ਛ/ ਕੋਮਲ ਤਾਲਵੀ।

ਨਾਸਿਕੀ ਵਿਅੰਜਨ ਡੱਕਵੇਂ ਵਿਅੰਜਨਾਂ ਦੀ ਸ਼ਰੇਣੀ ਵਿਚ ਇਸ ਲਈ ਨਹੀਂ ਆਉਂਦੇ ਕਿਉਂਕਿ ਇਨ੍ਹਾਂ ਦੇ ਉਚਾਰਣ ਸਮੇਂ ਮੂੰਹ ਵਿਚ ਤਾਂ ਸਾਹ ਡੱਕਿਆ ਜਾਂਦਾ ਹੈ, ਪਰੰਤੁ ਸਾਹ ਦਾ ਕੁਝ ਹਿੱਸਾ ਨਾਸਾਂ ਬਾਣੀਂ ਨਿਕਲਦਾ ਰਹਿੰਦਾ ਹੈ। ਇਸੇ ਨਾਲ ਹੀ ਨਾਸਕੀ ਗੁੰਜ ਪੈਦਾ ਹੁੰਦੀ ਹੈ, ਜੋ ਉਚਾਰਣ ਨੂੰ ਨਾਸਕੀ ਬਣਾਉਂਦੀ ਹੈ।

ਪੰਜਾਬੀ ਦੀਆਂ 4 ਧੁਨੀਆਂ ਉਹ ਹਨ, ਜਿਨ੍ਹਾਂ ਨੂੰ ਅਸੀਂ ਖਹਿਵੇਂ ਵਿਅੰਜਨ ਜਾਂ ਸੰਘਰਸ਼ੀ ਵਿਅੰਜਨ (fricatives) ਕਹਿੰਦੇ ਹਾਂ। ਇਹ ਹਨ/ਸ, ਜ, ਸ, ਹ, / ਇਨ੍ਹਾਂ ਦੇ ਉਚਾਰਣ ਵਿਚ ਕੋਈ ਦੋ ਅੰਗ ਆਪਸ ਵਿਚ ਛੂੰਹਦੇ ਨਹੀਂ ਸਿਰਫ਼ ਇਕ ਦੂਜੇ ਦੇ ਏਨੇ ਨੇੜੇ ਆ ਜਾਂਦੇ ਹਨ ਕਿ ਵਿਚਾਲੇ ਬਹੁਤ ਤੰਗ ਵਿਥ ਰਹਿ ਜਾਂਦੀ ਹੈ, ਜਿਸ ਵਿਚੋਂ ਦੀ ਬਾਹਰ ਨੂੰ ਸਾਹ ਰਗੜ ਖਾ ਕੇ (ਖਹਿ ਕੇ) ਨਿਕਲਦਾ ਹੈ, ਏਸੇ ਖਹਿ ਜਾਂ ਰਗੜ ਨਾਲ ਧੁਨੀ ਦਾ ਉਚਾਰਣ ਹੁੰਦਾ ਹੈ।

ਇਹਨਾਂ ਵਿਅੰਜਨਾਂ ਵਿਚੋਂ /ਸ/ਤੇ/ਜ/ ਬੁੱਟੀ ਜਾਂ ਵਰਤਸੀ (alveolar) ਤਾਲਵੀ ਹੈ, ਅਤੇ /ਹ/ ਨਾਦ-ਯੰਤਰ ਮੁਖੀ (glottal) ਹੈ। ਉਚਾਰਣ ਦੀ ਵਿਧੀ ਦੇ ਪੱਖ ਤੋਂ /ਸ/ ਤੇ /ਜ/ ਅਲਪਪ੍ਰਾਣ ਨਾਦਰਹਿਤ ਹਨ, /ਜ/ ਅਲਪਪ੍ਰਾਣ ਨਾਦੀ /ਹ/ ਮਹਾਪ੍ਰਾਣ ਨਾਦੀ ਹੈ।

/ਫ/ਤੇ/ਖ/ ਦਾ ਉਚਾਰਣ ਪੰਜਾਬੀ ਵਿਚ ਹੁੰਦਾ ਹੈ, ਪਰੰਤੁ ਇਹ ਵੱਖਰੀਆਂ ਸਵੀਕਾਰ ਕੀਤੀਆਂ ਜਾਂਦੀਆਂ ਬਾਵਜੂਦ ਤੇ /ਫ/ ਦੀ ਥਾਂ /ਫ/ ਜਾਂ /ਖ/ ਦੀ ਥਾਂ /ਖ/ ਉਚਾਰਣ ਕਰਨ ਵਾਲੇ ਸ਼ਬਦ ਦੇ ਅਰਥਾਂ ਵਿਚ ਫਰਕ ਨਹੀਂ ਪੈਂਦਾ। ਇਸ ਲਈ - ਫ/ ਨੂੰ/ਫ/ ਦੀ, ਅਤੇ ਖ/ਨੂੰ/ਖ/ ਦੀ ਧੁਨੀ ਹੀ ਮੰਨਿਆ ਜਾਂਦਾ ਹੈ (ਸਾਰੀਆਂ ਬਾਵਜੂਦ ਤੇ ਇਵੇਂ ਨਹੀਂ ਹੈ)।

ਪੰਜਾਬੀ /ਰ/ ਨੂੰ ਕਾਂਬਵੀ ਧੁਨੀ (Frill) ਕਿਹਾ ਜਾਂਦਾ ਹੈ ਕਿਉਂਕਿ ਇਸ ਦੇ ਉਚਾਰਣ ਵੇਲੇ ਜੀਭ ਵਿਚ ਕਾਂਬ ਜਿਹਾ ਆਉਂਦਾ ਹੈ ਤੇ ਬਰਬਰਾਹਟ ਉਠਦੀ ਹੈ। ਜੇ ਉਚਾਰਣ ਜ਼ਰਾ ਲਮਕਾਇਆ ਜਾਵੇ ਤਾਂ ਜੀਭ ਕਈ ਵਾਰੀ ਬੁੱਟ ਨੂੰ ਛੂੰਹਦੀ ਤੇ ਫੇਰ ਹੇਠਾਂ ਆਉਂਦੀ ਹੈ। ਇਸ ਦਾ ਉਚਾਰਣ ਜੀਭ ਦੇ ਅਗਲੇ ਹਿੱਸੇ ਨਾਲ ਉਤਲੇ ਬੁੱਟੇ ਉਤੇ ਹੁੰਦੀ ਹੈ। ਇਹ ਅਲਪਪ੍ਰਾਣ ਨਾਦੀ ਹੈ।

/ਲ/ ਨੂੰ ਪਾਰਸ਼ਵਿਕ ਜਾਂ ਪਾਸੇਵੰਨੀ (Lateral) ਧੁਨੀ ਕਿਹਾ ਜਾਂਦਾ ਹੈ। ਇਸ ਦੇ ਉਚਾਰਣ ਲਈ ਜੀਭ ਦੀ ਨੌਕ ਉਤਲੇ ਦੰਦਾਂ ਨੂੰ ਛੂੰਹਦੀ ਹੈ ਅਤੇ ਨੌਕ ਦਾ ਪਿਛਲਾ ਹਿੱਸਾ ਬੁੱਟ (ਮਸੂਰੇ) ਨੂੰ ਛੂੰਹਦਾ ਹੈ। ਤ-ਵਰਗ ਦੀ ਧੁਨੀਆਂ ਦੇ ਉਚਾਰਣ ਲਈ ਵੀ ਏਸ ਸਥਿਤੀ ਤੇ ਹੁੰਦਾ ਹੈ। ਪਰ ਜੀਭ ਦੇ ਦੋਹਾਂ ਪਾਸਿਆਂ ਵਾਲੋਂ ਹੀ ਸਾਹ ਬਾਹਰ ਨਿਕਲਦਾ ਰਹਿੰਦਾ ਹੈ। ਉਚਾਰਣ ਉਦੋਂ ਹੁੰਦਾ ਹੈ, ਜਦੋਂ ਜੀਭ ਬੁੱਟ ਨਾਲੋਂ ਹੇਠਾਂ ਆਉਂਦੀ ਹੈ। ਇਹ ਵੀ ਅਲਪਪ੍ਰਾਣ ਨਾਦੀ ਵਿਅੰਜਨ ਹੈ।

ਪੰਜਾਬੀ ਸ਼ਬਦਾਂ 'ਕਾਲਾ' 'ਪਾਲਾ', 'ਕੋਲ', 'ਨਾਲ' ਆਦਿ ਵਿਚ ਉਚਾਰਿਆ ਜਾਣ ਵਾਲਾ /ਲ/ ਪੰਜਾਬੀ ਦੇ ਸਾਧਾਰਣ /ਲ/ ਨਾਲੋਂ ਵੱਖਰੀ ਧੁਨੀ ਹੈ, ਕਿਉਂਕਿ ਕਈਆਂ ਸ਼ਬਦਾਂ ਵਿਚ /ਲ/ ਦੀ ਥਾਂ /ਲ/ ਵਰਤਿਆ ਸ਼ਬਦ ਦੇ ਅਰਥ ਬਦਲ ਜਾਂਦੇ ਹਨ। 'ਦਲ' ਤੇ 'ਦਲ', 'ਬਾਲ' ਤੇ 'ਬਾਲ' ਆਦਿ ਅਜਿਹੇ ਸ਼ਬਦਾਂ ਦੇ ਉਦਾਹਰਣ ਹਨ। ਇਸ /ਲ/ ਦੇ ਉਚਾਰਣ ਲਈ ਜੀਭ ਉਲਟੀ ਹੈ ਕੇ ਉੱਤੇ ਤਾਲੂ ਦੇ ਪਿਛਲੇ ਪਾਸੇ ਛੂੰਹਦੀ ਹੈ, ਪਰ /ਲ/ ਵਾਂਗ ਇਸ ਦੇ ਉਚਾਰਣ ਸਮੇਂ ਵੀ ਸਾਹ ਜੀਭ ਦੇ ਦੋਹਾਂ ਪਾਸਿਆਂ ਤੋਂ ਬਾਹਰ ਨਿਕਲਦਾ ਰਹਿੰਦਾ ਹੈ, ਇੰਜ /ਲ/ ਪਾਰਸ਼ਵਿਕ ਉਲਟ ਜੀਭੀ ਵਿਅੰਜਨ ਹੈ। ਇਹ ਅਲਪਪ੍ਰਾਣ ਨਾਦੀ ਹੈ। /ੜ/ ਪੰਜਾਬੀ ਦੀ ਵਿਸ਼ੇਸ਼ ਧੁਨੀ ਹੈ, ਇਹ ਸਿੰਧੀ ਤੇ ਪੱਛਮੀ ਹਿੰਦੀ ਦੀਆਂ ਉੜ ਉਪਭਾਸ਼ਵਾਂ ਤੋਂ ਬਿਨਾਂ ਹੋਰ ਕਿਸੇ ਭਾਰਤੀ ਆਰੀਆ ਭਾਸ਼ਾ ਵਿਚ ਨਹੀਂ ਉਚਾਰੀ ਜਾਂਦੀ। ਇਹਦਾ ਉਚਾਰਣ ਉਲਟ ਜੀਭੀ ਹੈ। ਜੀਭ ਦਾ ਹੇਠਲਾ ਹਿੱਸਾ ਤਾਲੂ ਦੇ ਪਿਛਲੇ ਪਾਸੇ ਨੂੰ ਛੂੰਹਦਾ ਹੈ ਅਤੇ ਫੇਰ ਜੀਭ ਫਟਕੇ ਨਾਲ ਹੇਠਾਂ ਆਉਂਦੀ ਹੈ, ਇਸ ਲਈ ਇਹਨੂੰ ਫਟਕਵੀਂ ਧੁਨੀ (flap) ਕਿਹਾ ਜਾਂਦਾ ਹੈ।

ਪੰਜਾਬੀ ਦੇ ਅਧ੍ਯ ਸੂਰ

/ਜ/ ਤੇ /ਵ/ ਅਧ੍ਯ ਸੂਰ ਹਨ ਇਨ੍ਹਾਂ ਵਿਚ ਕੁਝ ਲੱਛਣ ਸੂਰਾਂ ਵਾਲੇ ਹਨ ਅਤੇ ਕੁਝ ਵਿਅੰਜਨਾਂ ਵਾਲੇ। ਪਰੰਪਰਾਈ ਵਿਆਕਰਣ ਵਿਚ ਇਨ੍ਹਾਂ ਨੂੰ ਵਿਅੰਜਨ ਮੰਨਿਆ ਜਾਂਦਾ ਹੈ ਅਤੇ ਸੰਘਰਸ਼ੀ ਧੁਨੀਆਂ ਵਾਲੀ ਸ੍ਰੇਣੀ ਵਿਚ ਰੱਖਿਆ ਜਾਂਦਾ ਹੈ, ਕਿਉਂਕਿ ਇਨ੍ਹਾਂ ਦੇ ਉਚਾਰਣ ਵਿਚ ਕੋਈ ਦੋ ਅੰਗ ਆਪਸ ਵਿਚ ਛੂੰਹਦੇ ਨਹੀਂ। /ਜ/ ਦੇ ਉਚਾਰਣ ਲਈ ਜੀਭ ਤਾਲੂ ਦੇ ਨੇੜੇ ਆ ਜਾਂਦੀ ਹੈ, ਪਰੰਤੁ ਜੀਭ ਤੇ ਤਾਲੂ ਦੇ ਵਿਚਾਲੇ ਦੀ ਵਿੱਥ ਸੰਘਰਸ਼ੀ ਵਿਅੰਜਨਾਂ ਨਾਲੋਂ ਕੁਝ ਜ਼ਿਆਦਾ ਹੁੰਦੀ ਹੈ। ਇਵੇਂ ਹੀ /ਵ/ ਦੇ ਉਚਾਰਣ ਲਈ ਹੇਠਲੇ ਦੰਦ ਉਤਲੇ ਬੁੱਲ੍ਹ ਕੋਲ ਜਾਂਦੇ ਹਨ ਪਰੰਤੁ ਵਿਚਾਲੇ ਵਿੱਥ ਸੰਘਰਸ਼ੀ ਧੁਨੀਆਂ ਨਾਲੋਂ ਵਧੇਰੇ ਹੁੰਦੀ ਹੈ। ਇਨ੍ਹਾਂ ਦੋਹਾਂ ਦੇ ਉਚਾਰਣ ਵੇਲੇ ਜੇ ਵਿਚਾਲੇ ਦੀ ਵਿੱਥ ਕੁਝ ਵਧੇਰੇ ਹੋ ਜਾਵੇ ਤਾਂ ਸੂਰ ਦਾ ਉਚਾਰਣ ਹੋ ਜਾਂਦਾ ਹੈ ਜਿਵੇਂ ਸਨਿਆਸੀ-ਸਨਿਆਸੀ, ਵਜਕਤਿ-ਵਿਅਕਤੀ, ਵਿਚ /ਜ/ ਦੀ ਥਾਂ /ਵ/ ਅਤੇ ਸੂਰ ਬਣ ਗਿਆ ਹੈ। ਪਰੰਤੁ ਇਸੇ ਤਰ੍ਹਾਂ ਸਵਾਲ ਤੋਂ ਸੁਆਲ, ਜਵਾਬ ਤੋਂ ਜੁਆਬ ਬਣ ਗਏ ਹਨ ਜੇ

ਉਚਾਰਣ ਵਾਲੇ ਅੰਗ ਆਪਸ ਵਿਚ ਛੁਹ ਜਾਣ ਤਾਂ ਪੂਰਾ ਵਿਅੰਜਨ ਉਚਾਰਿਆ ਜਾਂਦਾ ਹੈ, ਜਿਵੇਂ ਯੋਗੀ-ਯੋਗੀ, ਯੁਪ-ਯੁਧ, ਵਰਸ਼ਾ-ਵਰਖਾ, ਵ੍ਰਿਕਸ-ਬਿਰਖ ਆਦਿ ਵਿਚ /ਯ/ ਦਾ /ਜ/ ਬਣ ਗਿਆ ਹੈ ਅਤੇ /ਵ/ ਦਾ /ਬ/ ਹੋ ਗਿਆ ਹੈ।

ਪੰਜਾਬੀ ਦੀਆਂ ਆਖੰਡੀ ਧੁਨੀਆਂ

ਪਿੱਛੇ ਦੱਸਿਆ ਜਾ ਚੁੱਕਾ ਹੈ ਸੁਰ, ਨਾਮਿਕਤਾ, ਬਲ, ਤਾਨ ਚਾਰ ਆਖੰਡੀ ਧੁਨੀਆਂ ਹਨ। ਇਨ੍ਹਾਂ ਵਿਚੋਂ ਤਾਨ ਦਾ ਸਬੰਧ ਵਾਕ ਨਾਲ ਹੁੰਦਾ ਹੈ ਅਤੇ ਇਹ ਹਰ ਭਾਸ਼ਾ ਵਿਚ ਹੁੰਦੀ ਹੈ। ਬਾਕੀ ਤਿੰਨਾਂ ਦਾ ਪ੍ਰਭਾਵ ਪੂਰੇ ਉਚਾਰ-ਬੰਡ ਉੱਤੇ ਅਤੇ ਕਈ ਹਾਲਤਾਂ ਵਿਚ ਪੂਰੇ ਸ਼ਬਦ ਉੱਤੇ ਪੈਂਦਾ ਹੈ ਭਾਵੇਂ ਮੁੱਖ ਰੂਪ ਵਿਚ ਇਹ ਕਿਸੇ ਵਿਸ਼ੇਸ਼ ਸੁਰ ਉੱਤੇ ਹੀ ਆਉਂਦੀਆਂ ਹਨ। ਸੁਰ, ਨਾਮਿਕਤਾ, ਅਤੇ ਬਲ ਸਾਰੀਆਂ ਭਾਸ਼ਾਵਾਂ ਵਿਚ ਨਹੀਂ ਮਿਲਦੇ। ਸੁਰ ਬਹੁਤ ਥੋੜ੍ਹੀਆਂ ਭਾਸ਼ਾਵਾਂ ਵਿਚ ਮਿਲਦੀ ਹੈ, ਨਾਮਿਕਤਾ ਕਾਫੀ ਭਾਸ਼ਾਵਾਂ ਵਿਚ ਮੌਜੂਦ ਹੈ, ਬਲ ਵੀ ਕਈਆਂ ਹੋਰਨਾਂ ਭਾਸ਼ਾਵਾਂ ਵਿਚ ਮਿਲਦਾ ਹੈ ਪਰੰਤੂ ਇਸ ਦਾ ਰੂਪ ਵੱਖ-ਵੱਖ ਭਾਸ਼ਾਵਾਂ ਵਿਚ ਵੱਖ-ਵੱਖ ਪ੍ਰਕਾਰ ਦਾ ਪ੍ਰਾਪਤ ਹੋਇਆ ਹੈ। ਅੰਗੇ ਇਨ੍ਹਾਂ ਆਖੰਡੀ ਧੁਨੀਆਂ ਦਾ ਪੰਜਾਬੀ ਨਾਲ ਸਬੰਧਿਤ ਸੰਖਿਤ ਵਿਵਰਣ ਦਿੱਤਾ ਗਿਆ ਹੈ।

ਸੁਰ : ਪੰਜਾਬੀ ਤੋਂ ਬਿਨਾਂ ਭਾਰਤ ਦੀ ਕਿਸੇ ਵੀ ਮੁੱਖ ਭਾਸ਼ਾ ਵਿਚ ਸੁਰ ਨਹੀਂ ਉਚਾਰੀ ਜਾਂਦੀ। ਸੁਰ ਅਸਲ ਵਿਚ ਚੀਨੀ, ਵੀਅਤਨਾਮੀ ਅਤੇ ਅਫ਼ਰੀਕਾ ਦੀਆਂ ਕੁਝ ਭਾਸ਼ਾਵਾਂ ਦੀ ਵਿਸ਼ੇਸ਼ਤਾ ਹੈ। ਚੀਨੀ ਵਿਚ 4 ਸੁਰਾਂ ਦੱਸੀਆਂ ਜਾਂਦੀਆਂ ਹਨ ਅਤੇ ਵੀਅਤਨਾਮੀ ਵਿਚ 6, ਪੰਜਾਬੀ ਵਿਚ 2 ਸੁਰਾਂ ਹੀ ਪ੍ਰਮੁੱਖ ਰੂਪ ਵਿਚ ਮਿਲਦੀਆਂ ਹਨ, ਭਾਵੇਂ ਕੁਝ ਵਿਦਵਾਨ ਇਕ ਤੀਜੀ ਸੁਰ ਵੀ ਸਵੀਕਾਰ ਕਰਦੇ ਹਨ।

ਸੁਰ ਦੀ ਵਿਆਖਿਆ ਕਰਨ ਨਾਲੋਂ ਇਹਨੂੰ ਉਦਾਹਰਣਾਂ ਰਾਹੀਂ ਸਮਝਾਉਣਾ ਸੌਖਾ ਹੈ। ਬਾਹਰ, ਪੀਹ, ਕੋਹ ਆਦਿ ਸ਼ਬਦਾਂ ਵਿਚ ਅੱਖਰ /ਹ/ ਲਿਖਿਆ ਗਿਆ ਹੈ, ਪਰ (ਹ ਦੀ ਧੁਨੀ ਦਾ ਉਚਾਰਣ ਨਹੀਂ ਹੋਇਆ ਹੈ) ਸਗੋਂ ਧੁਨੀ ਦਾ ਤਾਂ ਸਿਰਫ਼ ਇਕ ਸਾਹ ਧੱਕਾ ਜਿਹਾ ਹੀ ਵੱਜਦਾ ਹੈ। ਇਸ ਨੂੰ ਉੱਚੀ ਸੁਰ ਕਿਹਾ ਜਾਂਦਾ ਹੈ। ਜੇ ਇਸ ਉੱਚੀ ਸੁਰ ਨੂੰ ਟੇਢੀ ਲਕੀਰ (/) ਨਾਲ ਅੰਕਿਤ ਕੀਤਾ ਜਾਵੇ ਤਾਂ ਬਾਹਰ, ਪੀਹ, ਸਹਿਰ, ਸਿੰਘ, ਕੰਘਾ ਸ਼ਬਦ ਕੁਮਵਾਰ ਇੰਝ ਲਿਖੇ ਜਾਣਗੇ - ਬਾ/ਰ, ਪੀ/ਸੈ/ਰ, ਸਿੰ/ਗ, ਕੰ/ਗ।

ਨੀਵੀਂ ਸੁਰ ਨੂੰ ਸਾਫ਼ਲਾ ਕੁਝ ਮੁਸਕਲ ਹੈ। ਪੌੜਾ, ਸ਼ਾੜੂ ਧੋਬੀ, ਆਦਿ ਸ਼ਬਦਾਂ ਵਿਚ ਆਏ ਅਗੰਭਿਕ ਵਿਅੰਜਨਾਂ ਦਾ ਉਚਾਰਣ ਨਾਦੀ ਮਹਾਂਪ੍ਰਾਣ ਨਹੀਂ ਅਰਥਾਤ ਇਹ ਧੁਨੀਆਂ (ਘ ਵ ਚ ਧ ਭ) ਵਾਂਗ ਨਹੀਂ ਉਚਾਰੀਆਂ ਗਈਆਂ। ਜੇ ਨੀਵੀਂ ਸੁਰ ਨੂੰ ਉਲਟੇ ਕਾਮੇ (ਅ) ਨਾਲ ਅੰਕਿਤ ਕਰੀਏ ਤਾਂ ਪੰਜਾਬੀ ਦੇ ਇਨ੍ਹਾਂ ਸ਼ਬਦਾਂ ਦਾ ਠੀਕ ਉਚਾਰਣ ਇੰਝ ਹੈ ਕੋ 'ੜਾ, ਚਾ 'ੜੂ, ਡੋ 'ਲ, ਤੋਂ 'ਬੀ, ਪਾਂ 'ਡਾ।

ਇਹ ਦੋਵੇਂ ਸੁਰਾਂ ਪੰਜਾਬੀ ਉਚਾਰਣ ਦੀ ਉੱਘੀ ਵਿਸ਼ੇਸ਼ਤਾ ਹਨ :

ਨਾਮਿਕਤਾ : ਨਾਮਿਕਤਾ ਬਾਰੇ ਵਧੇਰੇ ਲਿਖਣ ਦੀ ਲੋੜ ਨਹੀਂ, ਜਦੋਂ ਕਿਸੇ ਸੁਰ ਦਾ ਉਚਾਰਣ ਕਰਦਿਆਂ ਸਾਹ ਦਾ ਹਿੱਸਾ ਨੱਕ ਬਾਣੀ ਬਾਹਰ ਨਿਕਲੇ ਤਾਂ ਇਸ ਵਿਚ ਨਾਮਿਕੀ ਗੁੰਜ ਰਲ ਜਾਂਦੀ ਹੈ। ਜਿਸ ਕਾਰਨ ਉਚਾਰਨ ਸਾਧਾਰਨ ਨਾਲੋਂ ਵੱਖਰਾ ਹੈ ਜਾਂਦਾ ਹੈ। ਸਾਗ-ਸਾਂਗ/ਪੜ੍ਹੇ-ਪੜ੍ਹੇ, ਲਿਖੀ-ਲਿਖੀ, ਆਦਿ ਸ਼ਬਦ ਜੋੜਿਆਂ ਵਿਚ ਸੁਰ ਨਾਮਿਕੀ ਹੋ ਜਾਣ ਨਾਲ ਹੀ ਸ਼ਬਦ ਦੇ ਅਰਥ ਨਾਲ ਬਦਲ ਗਏ ਹਨ।

ਪੰਜਾਬੀ ਦਾ ਹਰ ਸੁਰ ਨਾਮਿਕੀ ਹੋ ਸਕਦਾ ਹੈ।

ਬਲ : ਸੱਤ, ਪੰਚ, ਕੁੱਤ, ਪੁੱਟ ਆਦਿ ਸ਼ਬਦਾਂ ਵਿਚ ਅੱਧਰ ਇਸ ਲਈ ਲਈ ਗਈ ਹੈ ਕਿ ਇਨ੍ਹਾਂ ਦੇ ਵਿਚਾਲੇ ਆਇਆ ਸੁਰ ਬਲ ਸਹਿਤ ਉਚਾਰਿਆ ਗਿਆ ਹੈ। ਬਲ ਭਾਵੇਂ ਸਿਰਫ਼ ਇਕ ਧੁਨੀ ਤੇ ਆਇਆ ਹੈ। ਪਰੰਤੂ ਇਸ ਦਾ ਪ੍ਰਭਾਵ ਸਾਰੇ ਉਚਾਰ-ਬੰਡ ਤੇ ਗਿਆ ਹੈ। ਪਹਿਲਾਂ ਵਿਅੰਜਨ ਕੁਝ ਲੰਮੇਰਾ ਹੋ ਜਾਂਦਾ ਹੈ ਏਸ ਲਈ ਅਜਿਹੇ ਸ਼ਬਦਾਂ ਨੂੰ ਦੇਵਨਾਗਰੀ ਰੋਮਨ ਆਦਿ ਲਿੱਪੀਆਂ ਵਿੱਚ ਲਿਖਿਦਿਆਂ ਅੰਤਿਮ ਵਿਅੰਜਨ ਦੁਹਰਾ ਲਿਖਿਆ ਜਾਂਦਾ ਹੈ।

ਤਾਨ : ਤਾਨ ਦਾ ਸੰਬੰਧ ਵਾਕ ਨਾਲ ਹੁੰਦਾ ਹੈ :

ਉਹ ਚਲਾ ਗਿਆ।

ਉਹ ਚਲਾ ਗਿਆ ?

ਉਹ ਚਲਾ ਗਿਆ !

ਇਨ੍ਹਾਂ ਤਿੰਨਾਂ ਵਾਕਾਂ ਵਿਚਲੇ ਸਾਰੇ ਸ਼ਬਦ ਇਕੋ ਹੀ ਕ੍ਰਮ ਉਚਾਰੇ ਗਏ ਹਨ ਪਰੰਤੂ ਤਿੰਨਾਂ ਦੇ ਅਰਥਾਂ ਵਿਚ ਫਰਕ ਹੈ। ਇਹ ਫਰਕ ਸਿਰਫ਼ ਉਚਾਰਣ ਦੀ ਤਾਨ ਨਾਲ ਸਪੱਸ਼ਟ ਹੁੰਦਾ ਹੈ ਅਰਥਾਤ ਇਨ੍ਹਾਂ ਦਾ ਉਚਾਰਣ ਕਰਦਿਆਂ ਹਰ ਵਾਕ ਦੀ ਤਾਨ ਦਾ ਹਲਕਾ ਵੱਖ-ਵੱਖਰਾ ਹੈ। ਲਿਖਤ ਵਿਚ ਤਾਨ ਦਾ ਫਰਕ ਸਪੱਸ਼ਟ ਕਰਨ ਲਈ ਹਰ ਵਾਕ ਦੇ ਅੰਤ ਵਿਚ ਵੱਖਰਾ ਚਿੰਨ੍ਹ (।, ?, !) ਲਾਇਆ ਗਿਆ ਹੈ।

ਪੰਜਾਬੀ ਧੁਨੀਆਂ ਦੀ ਵਰਤੋਂ ਵਿਉੰਤ

ਹੁਣ ਤੱਕ ਪੰਜਾਬੀ ਧੁਨੀਆਂ ਦੇ ਉਚਾਰਣ ਤੇ ਉਨ੍ਹਾਂ ਦੇ ਰੂਪ ਬਾਰੇ ਕੁਝ ਜਾਣਕਾਰੀ ਕਰਵਾਈ ਗਈ ਹੈ। ਹਰ ਭਾਸ਼ਾ ਦੀਆਂ ਧੁਨੀਆਂ ਦੀ ਵਰਤੋਂ ਵੀ ਕੁਝ ਵਿਸ਼ੇਸ਼ ਨਿਯਮਾਂ ਦੇ ਅਧੀਨ ਹੁੰਦੀ ਹੈ। ਪੰਜਾਬੀ ਧੁਨੀਆਂ ਦੀ ਵਰਤੋਂ ਦੇ ਮੌਟੇ ਸਿਧਾਂਤ ਹੇਠਾਂ ਵਰਣਨ ਕੀਤੇ ਗਏ ਹਨ :

1. ਪੰਜਾਬੀ ਦੇ ਅਜੋਕੇ ਉਚਾਰਣ ਵਿਚ ਹ੍ਰਸਵ ਸੂਰ ਸ਼ਬਦਾਂ ਦੇ ਅੰਤ ਵਿਚ ਨਹੀਂ ਉਚਾਰੇ ਜਾਂਦੇ। ਆਦਿ, ਅਤਿ, ਆਦਿ ਸ਼ਬਦਾਂ ਦੇ ਅੰਤ ਵਿਚ /ਇ/ (ਸਿਹਾਰੀ) ਲਿਖੀ ਜਾਂਦੀ ਹੈ ਪਰੰਤੂ ਅਸਲ ਉਚਾਰਣ ਵਿਚ ਅਸੀਂ /ਈ/ ਹੀ ਬੋਲਦੇ ਹਾਂ।
2. ਸ਼ਬਦਾਂ ਦੇ ਆਰੰਭ ਵਿਚ ਇਕ ਤੋਂ ਵੱਧ ਸੂਰ ਇਕੱਠੇ ਨਹੀਂ ਆਉਂਦੇ ਪਰ ਅੰਤ ਵਿਚ ਚਾਰ-ਚਾਰ, ਪੰਜ-ਪੰਜ ਸੂਰ ਵੀ ਆ ਜਾਂਦੇ ਹਨ ਜਿਵੇਂ : ਧੁਆਇਆ, ਖੁਆਇਆ, ਲਿਆਇਆ ਆਦਿ ਵਿਚ।
3. ਜਦੋਂ ਦੋ ਜਾਂ ਵੱਧੇ ਇਕੱਠੇ ਆਏ ਸੂਰਾਂ ਵਿਚ ਕੋਈ ਇਕ ਨਾਮਕੀ ਹੋਵੇ ਉਹਦੇ ਪ੍ਰਭਾਵ ਨਾਲ ਸਾਰੇ ਹੀ ਸੂਰ ਨਾਮਕੀ ਉਚਾਰੇ ਜਾਂਦੇ ਹਨ। ਸ਼ਬਦ 'ਆਈਆਂ' ਵਿਚ ਸਿਰਫ ਆਖਰੀ ਸੂਰ ਨਾਮਕੀ ਹੋਣਾ ਚਾਹੀਦਾ ਹੈ। ਪਰ ਇਸ ਦੇ ਕਾਰਨ ਤਿੰਨੇ ਸੂਰ ਨਾਮਕੀ ਹੋ ਜਾਂਦੇ ਹਨ - ਅਸੀਂ, ਆਈਆਂ, ਹੀ ਬੋਲਦੇ ਹਾਂ।
4. ਪੰਜਾਬੀ ਵਿਚ /ਓ/ ਦੀ ਵਰਤੋਂ ਸਭ ਤੋਂ ਘੱਟ ਹੁੰਦੀ ਹੈ ਅਤੇ ਅ/ਤੇ/ਆ/ਈ/ ਸਭ ਤੋਂ ਵੱਧੇ।
5. ਪੰਜਾਬੀ ਵਿਚ ਸੰਸ਼ੁਗਤ ਵਿਅੰਜਨ ਬਹੁਤ ਘੱਟ ਉਚਾਰੇ ਜਾਂਦੇ ਹਨ। ਪੁੱਤ, ਇੰਦ, ਚੰਦ, ਆਦਿ ਸ਼ਬਦਾਂ ਦਾ ਪੰਜਾਬੀ ਉਚਾਰਣ ਪੁੱਤਰ, ਇੰਦਰ, ਚੰਦਰ ਹੈ।

ਲਹਿਰੀ ਵਿਚ ਸੰਸ਼ੁਗਤ ਵਿਅੰਜਨ ਬਾਕੀ ਉਪਭਾਸ਼ਾਵਾਂ ਨਾਲੋਂ ਵੱਧੇ ਉਚਾਰੇ ਜਾਂਦੇ ਹਨ।

6. /ਛ, ਫ, ਛੁ, ਫੁ/ ਸ਼ਬਦਾਂ ਦੇ ਆਰੰਭ ਵਿਚ ਕਦੇ ਨਹੀਂ ਆਉਂਦੇ।

7. /ਹ/ ਸਟੈਂਡਰਡ ਪੰਜਾਬੀ ਵਿਚ, ਸਿਰਫ ਸ਼ਬਦਾਂ ਦੇ ਆਰੰਭ ਵਿਚ ਉਚਾਰਿਆ ਜਾਂਦਾ ਹੈ। ਲਿਖਤ ਵਿਚ ਸ਼ਬਦਾਂ ਦੇ ਵਿਚਾਲੇ ਜਾਂ ਅੰਤ ਵਿਚ ਅੰਕਿਤ ਕੀਤੇ ਗਏ /ਹ/ ਦੀ ਥਾਂ ਸੂਰ ਉਚਾਰਿਆ ਜਾਂਦਾ ਹੈ।

ਇਸ ਧੁਨੀ ਦੇ ਉਚਾਰਨ ਦੀ ਸਥਿਤੀ ਪੰਜਾਬੀ ਦੀਆਂ ਵੱਖ-ਵੱਖ ਉਪਭਾਸ਼ਾਵਾਂ ਵਿਚ ਕੁਝ ਫਰਕ ਵਾਲੀ ਹੈ। (ਪੁਰਾ ਵੇਰਵਾ ਸਬੰਧਿਤ ਉਪਭਾਸ਼ਾਵਾਂ ਵਿਚ ਦਿੱਤਾ ਗਿਆ ਹੈ)।

8. ਸੰਸਕ੍ਰਿਤ ਦਾ ਮੂਲ (ਯ) ਪੰਜਾਬੀ ਵਿਚ ਕਈ ਬਾਈਂ (ਜ) ਹੋ ਗਿਆ ਹੈ ਜਿਵੇਂ ਜੋਗੀ (ਯੋਗੀ), ਜੁਧ (ਯੁਧ) ਸੰਜੋਗ (ਸੰਯੋਗ) ਆਦਿ, ਕਿਤੇ ਕਿਤੇ ਸੂਰ ਵਿਚ ਬਦਲ ਗਿਆ ਹੈ। (ਉਦਾਹਰਣ ਲਈ ਵੇਖੋ ਸੂਰ ਦਾ ਵਿਵਰਣ) ਸ਼ਬਦਾਂ ਦੇ ਅੰਤ ਵਿਚ ਬਿਲਕੁਲ ਨਹੀਂ ਉਚਾਰਿਆ ਜਾਂਦਾ ਹੈ। ਮੂਲ ਸੰਸਕ੍ਰਿਤ ਅੰਤਿਮ (ਯ) ਬਿਲਕੁਲ ਉਠ ਗਿਆ ਹੈ ਜਾਂ (ਯਾ) ਵਿਚ ਬਦਲ ਗਿਆ : ਮੁੱਲ ਭਾਰਤੀ, ਸੂਰਜ ਆਦਿ।

/ਛ, ਤੇ, ਫ/ ਦੀ ਵਰਤੋਂ ਘੱਟ ਹੁੰਦੀ ਹੈ। ਵਰਤੋਂ ਦੇ ਪੱਖ ਤੋਂ ਇਹ ਧੁਨੀਆਂ ਲਗਭਗ ਖਤਮ ਹੋ ਰਹੀਆਂ ਹਨ। /ਛ/ ਦੀ ਥਾਂ /ਗ/ ਅਤੇ /ਫ/ ਦੀ ਥਾਂ, ਜਾਂ ਉਚਾਰਨ ਦੀ ਰੁਚੀ ਬਣ ਰਹੀ ਹੈ।

ਪੰਜਾਬੀ ਵਿਚ ਸਿੱਫ ਨੂੰ ਸਿੰਗ, ਰੰਕਣ ਨੂੰ ਰੰਗਣ, ਜੰਕ ਨੂੰ ਜੰਜ, ਉੰਫ ਨੂੰ ਉਜ ਉਚਾਰਿਆ ਜਾਣ ਲਗ ਗਿਆ ਹੈ।

ਉਚਾਰ-ਖੰਡ

ਉਚਾਰ-ਖੰਡ ਨੂੰ ਅੱਖਰ ਵੀ ਆਖਿਆ ਜਾਂਦਾ ਹੈ। ਅੱਖਰ ਤੋਂ ਭਾਵ ਹੈ ਜਿਸ ਨੂੰ ਅਗੋਂ ਨਾ ਖੋਰਿਆ ਜਾ ਸਕੇ। ਉਚਾਰ-ਖੰਡ ਨਾਦ-ਯੰਤਰ ਦੇ ਥੋੜ੍ਹੇ ਤੋਂ ਥੋੜ੍ਹੇ ਯਤਨ ਨਾਲ ਪੈਦਾ ਕੀਤੀ ਗਈ ਧੁਨੀ ਹੈ। ਇਕ ਉਚਾਰ-ਖੰਡ ਵਿਚ ਇਕ ਜਾਂ ਇਕ ਤੋਂ ਵੱਧ ਧੁਨੀਆਂ ਹੋ ਸਕਦੀਆਂ ਹਨ। ਪਰੰਤੂ ਹਰ ਉਚਾਰ-ਖੰਡ ਵਿਚ ਇਕ ਸੂਰ ਧੁਨੀ ਦਾ ਹੋਣਾ ਜ਼ਰੂਰੀ ਹੈ। ਵਿਅੰਜਨ ਧੁਨੀ ਹੋ ਸਕਦੀ ਹੈ, ਨਹੀਂ ਵੀ ਹੋ ਸਕਦੀ। ਜੇਕਰ ਵਿਅੰਜਨ ਧੁਨੀ ਆਵੇ ਤਾਂ ਉਹ ਸੂਰ ਤੋਂ ਪਹਿਲਾਂ ਵੀ ਆ ਸਕਦੀ ਹੈ ਅਤੇ ਬਾਅਦ ਵਿਚ ਵੀ ਆ ਸਕਦੀ ਹੈ।

ਇਕੱਲਾ ਸੂਰ	ਵਿਅੰਜਨ+ਸੂਰ	ਸੂਰ+ਵਿਅੰਜਨ	ਵਿਅੰਜਨ+ਸੂਰ+ਵਿਅੰਜਨ
ਆ	ਗਾ	ਇਸ	ਮੀਰ
	ਜਾ	ਜਿਸ	ਪੀਰ
	ਜੀ	ਹਿਲ	ਕਰ
	ਹੀ	ਅਰ	ਜਰ
			ਠਰ

ਪੰਜਾਬੀ ਉਚਾਰ-ਖੰਡਾਂ ਦੀ ਮੁਢਲੀ ਬਣਤਰ

ਵੰਡ : ਪੰਜਾਬੀ ਉਚਾਰ-ਖੰਡ ਨੂੰ ਦੋ ਵੰਨਰੀਆਂ ਵਿਚ ਵੰਡਿਆ ਜਾਂਦਾ ਹੈ।

(ੴ) ਸੂਰਾਂਤ/ਖੱਲ੍ਹੇ : ਸੂਰਾਂਤ ਉਚਾਰ-ਖੰਡ ਉਸ ਨੂੰ ਆਖਦੇ ਹਨ, ਜਿਸ ਦੇ ਅੰਤ ਸੂਰ ਆਵੇ।

ਜਦੋਂ ਕਿਸੇ ਉਚਾਰ-ਖੰਡ ਦੇ ਅੰਤ ਤੇ ਸੂਰ ਆਵੇਗਾ ਤਾਂ ਕੁਦਰਤੀ ਤੌਰ ਤੇ ਮੂੰਹ ਖੱਲ੍ਹਾ ਰਹੇਗਾ। ਇਸ ਲਈ ਮੂੰਹ ਖੱਲ੍ਹਾ ਰਹਿਣ ਕਰਕੇ ਇਹ ਉਚਾਰ-ਖੰਡਾਂ ਨੂੰ ਉਚਾਰ-ਖੰਡ ਵੀ ਆਖਿਆ ਜਾਂਦਾ ਹੈ।

ਊਦਾਹਰਣ : ਆ, ਜਾ, ਧਾਰ, ਭਾਅ, ਸੀਤਾ, ਪੀਤਾ,

ਪਿਸਾਈ, ਘਸਾਈ, ਭਕਾਈ, ਲਿਖਾਈ,

ਭੱਦੂ, ਲੈ, ਭੈ, ਆਦਿ।

(ਅ) ਵਿਅੰਜਨਾਂਤ/ਬੰਦ : ਉਚਾਰ-ਖੰਡ ਦੀ ਦੂਸਰੀ ਵੰਨਰੀ ਵਿਅੰਜਨਾਂਤ ਉਚਾਰ-ਖੰਡਾਂ ਦੀ ਹੈ। ਇਹ ਉਹ ਉਚਾਰ-ਖੰਡ ਹਨ ਜਿਹਨਾਂ ਦੇ ਅੰਤ ਵਿਚ ਵਿਅੰਜਨ ਆਉਂਦਾ ਹੈ। ਜਿਸ ਉਚਾਰ-ਖੰਡ ਦੇ ਅੰਤ ਵਿਚ ਵਿਅੰਜਨ ਆਵੇਗਾ ਕੁਦਰਤੀ ਤੌਰ 'ਤੇ ਮੂੰਹ ਬੰਦ ਹੋ ਜਾਵੇਗਾ ਇਸ ਲਈ ਇਹਨਾਂ ਉਚਾਰ-ਖੰਡਾਂ ਨੂੰ ਬੰਦ ਉਚਾਰ-ਖੰਡ ਵੀ ਆਖਿਆ ਜਾਂਦਾ ਹੈ।

ਊਦਾਹਰਣ : ਰਾਮ, ਕਰਮ, ਧਰਮ, ਕੰਮ, ਧੱਕ

ਜੀਭ, ਲੀਖ, ਚੀਕ,

ਗੁੜ, ਲੱਜ, ਕਰ, ਘਰ ਆਦਿ।


ਪਛਾਣ : ਉਚਾਰ-ਖੰਡ ਦਾ ਸਬੰਧ ਉਚਾਰਨ ਨਾਲ ਹੈ। ਇਸ ਦੀ ਪਛਾਣ ਉਚਾਰਣ ਤੋਂ ਹੋ ਸਕਦੀ ਹੈ ਲਿਖਤੀ ਰੂਪ ਤੋਂ ਉਚਾਰ-ਖੰਡ ਨੂੰ ਪਛਾਣਾ ਮੁਸ਼ਕਲ ਹੁੰਦਾ ਹੈ। ਨਾਮ, ਘਰ, ਜਾਤ, ਲੀਰ, ਰੀਤ ਲਿਖਤ ਰੂਪ ਵਿਚ ਦੋ ਅੱਖਰੀ ਲਗਦੇ ਹਨ। ਪਰ ਉਚਾਰਨ ਅਨੁਸਾਰ ਇਹ ਇਕ ਉਚਾਰ-ਖੰਡ ਹਨ।

ਜਦੋਂ ਬਹੁ ਉਚਾਰ-ਖੰਡ ਸ਼ਬਦਾਂ ਵਿਚੋਂ ਉਚਾਰ ਖੰਡ ਦੀ ਪਛਾਣ ਕਰਨੀ ਹੋਵੇ ਤਾਂ ਉਚਾਰ-ਖੰਡ ਦੀ ਵੰਡ ਦੇ ਨਿਯਮਾਂ ਅਨੁਸਾਰ ਕਰਨੀ ਪੈਂਦੀ ਹੈ। ਉਚਾਰ-ਖੰਡ ਦੀ ਪਛਾਣ ਲਈ ਨਿਮਨ-ਲਿਖਤ ਨੁਕਤੇ ਸਹਾਈ ਹੋ ਸਕਦੇ ਹਨ।

ਨੁਕਤਾ ਪਹਿਲਾ : ਕਿਸੇ ਵੀ ਬਹੁ ਉਚਾਰ-ਖੰਡੀ ਸ਼ਬਦ ਵਿਚ ਖੰਡਾਂ ਦੀ ਪਛਾਣ ਕਰੋ। ਸੂਰ ਉਚਾਰ-ਖੰਡ ਦਾ ਕੇਂਦਰ ਹੁੰਦਾ ਹੈ। ਸੂਰ ਤੋਂ ਬਾਅਦ ਕੋਈ ਉਚਾਰ-ਖੰਡ ਨਹੀਂ ਬਣ ਸਕਦਾ। ਵਿਅੰਜਨ ਇਸ ਨੁਕਤੇ ਨਾਲ ਜੁੜੇ ਹੋਏ ਹਨ। ਇਹ ਨੁਕਤਾ ਸੂਰਾਂ ਵਿਚਕਾਰ ਵਿਅੰਜਨਾਂ ਦੀ ਵੰਡ ਕਰਨ ਨਾਲ ਸਬੰਧਿਤ ਹੈ। ਪਰ ਸੂਰ ਕ/ ਨਾਲ ਅੰਕਤ ਕਰੋ। ਕ ਤੋਂ ਭਾਵ ਕੇਂਦਰ ਹੈ।

ਊਦਾਹਰਣ : ਖਾਣਾ, ਜਾਣਾ, ਤੌੜ

ਖ ਅਮਣ+ਆ



ਹਰ ਕੇਂਦਰ ਤੋਂ ਪਹਿਲਾਂ ਆਉਣ ਵਾਲਾ ਵਿਅੰਜਨ ਆਪਣੇ ਤੋਂ ਅਗਲੇ ਨਾਲ ਲਗਾ ਕੇ ਕੇਂਦਰ ਨਾਲ ਜੁੜੇਗਾ।

ਖ+ਆ = ਨਾਂਆ

ਖ+ਣਾ = ਦੋ ਉਚਾਰ-ਖੰਡ

ਨੁਕਤਾ ਦੂਜਾ : ਇਕਹਿਰੇ ਉਚਾਰ-ਖੰਡਾਂ ਵਿਚ ਅੰਤਲਾ ਵਿਅੰਜਨ ਪਹਿਲੇ /ਕ/ ਨਾਲ ਜੁੜਦਾ ਹੈ। ਕਿਉਂਕਿ ਉਸ ਵਿਚ ਕੇਂਦਰ ਹੁੰਦਾ ਹੈ।

ਊਦਾਹਰਣ : ਰਾਮ ਬਾਤ ਕਰ



ਨੁਕਤਾ ਤੀਸਰਾ : ਕੇਂਦਰ ਤੋਂ ਖੋਲ੍ਹੇ ਪਸੇ ਵਲ ਵਿਆਜ਼ਨਾਂ ਦੀ ਸਭ ਤੋਂ ਵੱਡੀ ਲੜੀ, ਜਿਹੜੀ ਭਾਸ਼ਾ ਦੀ ਧੁਨੀਵਿਉਤ ਦੀ ਉਲੰਘਣਾ ਨਾ ਕਰਦੀ ਹੋਵੇ। ਉਚਾਰ-ਖੰਡ ਦਾ ਸਿਰਾ ਹੁੰਦੀ ਹੈ। ਇਹਨਾਂ ਵਿਆਜ਼ਨਾਂ ਨੂੰ (ਸ) ਨਾਲ ਜੋੜੇ। ਇਸ ਸ/ ਨੂੰ ਅਗਲੇ ਸੂਰ ਕ/ ਨਾਲ ਜੋੜ ਦਿਓ।

ਨੁਕਤਾ ਚੌਥਾ : ਜੇਕਰ ਸ਼ਬਦ ਵਿਚ ਦੁੱਤ ਵਿਆਜ਼ਨ ਹੋਵੇ ਤਾਂ ਇਹ ਦੋਹਾਂ ਉਚਾਰ-ਖੰਡਾਂ ਵਿਚ ਬਰਾਬਰ ਵੰਡਿਆ ਜਾਂਦਾ ਹੈ। ਪੰਜਾਬੀ ਵਿਚ ਵਿਆਜ਼ਨ ਨੂੰ ਦੁੱਤ ਕਰਨ ਲਈ (ੴ) ਦੀ ਵਰਤੋਂ ਕੀਤੀ ਜਾਂਦੀ ਹੈ। ਇਸ ਲਈ ਅਧਕ ਦਾ ਪ੍ਰਭਾਵ ਦੋਹਾਂ ਉਚਾਰ-ਖੰਡਾਂ ਤੇ ਬਰਾਬਰ ਹੁੰਦਾ ਹੈ।

ਸਿੱਟ-ਟ+ਆ = ਸਿੱਟਾ

ਕੱਚ-ਚ+ਆ = ਕੱਚਾ

ਨੁਕਤਾ ਪੰਜਵਾਂ : ਜਿਥੇ ਕਿਤੇ ਸੰਸਕਤ ਵਿਆਜ਼ਨ ਆਉਣ ਉਨ੍ਹਾਂ ਵਿਚੋਂ ਅੰਤਲਾ ਪਿਛਲੇ ਉਚਾਰ-ਖੰਡ ਨਾਲ ਜਾਂਦਾ ਹੈ।

ਕੰਬੋ = ਕਮ੍ਬੋ

ਕਰਦਾ = ਕਰ੍ਦਾ

ਨੁਕਤਾ ਛੇਵਾਂ : ਸਮਾਸੀ ਪਦਾਂ ਦੇ ਸਿਰਫ ਅੰਗ ਹੀ ਨਿਖੇੜੇ ਜਾਂਦੇ ਹਨ।

ਉਦਾਹਰਣ : ਐਤ+ਵਾਰ = ਐਤਵਾਰ

ਅਨ+ਪੜ੍ਹ = ਅਨਪੜ੍ਹ

ਪੰਜਾਬੀ ਵਿਚ ਅ, ਇ, ਓ, ਧ, ਧ, ਧ, ਨ, ਮ, ਨਿੰਦੀ ਦੀ ਤਰ੍ਹਾਂ ਨਾਦੀ ਮਹਾਂਪ੍ਰਾਣ ਧੁਨੀਆਂ ਨਹੀਂ ਹਨ। ਇਹ ਤਾਂ ਪੰਜਾਬੀ ਸੁਰਾਂ ਦੇ ਚਿੰਨ ਹਨ। ਜਿਥੇ ਕਿਤੇ ਇਹ ਚਿੰਨ੍ਹ ਆਉਂਦੇ ਹਨ ਉਥੇ ਉਕਤ ਚਿੰਨ੍ਹਾਂ ਵਿਚੋਂ ਕੋਈ ਆਉਂਦਾ ਹੈ। ਉਕਤ ਚਿੰਨ੍ਹ ਉੱਚੀ ਤੋਂ ਨੀਵੀਂ ਸੁਰ ਲਈ ਹਨ। ਇਨ੍ਹਾਂ ਚਿੰਨ੍ਹਾਂ ਦੀ ਵਰਤੋਂ-ਵਿਉਤ ਨੂੰ ਨਹੀਂ ਸਮਝਿਆ ਗਿਆ, ਸਗੋਂ ਹਿੰਦੀ ਸ਼ਬਦ ਨਾਲ ਸਾਮਾਨ ਅੰਤਰਤਾ ਸਥਾਪਤ ਕਰਕੇ ਗੱਲ ਨੂੰ ਹੋਰ ਉਲਾਹਾਇਆ ਗਿਆ ਹੈ। ਇਹ ਗੱਲ ਸਾਨੂੰ ਮਨ ਵਿਚੋਂ ਕੱਢ ਦੇਣੀ ਚਾਹੀਦੀ ਹੈ ਕਿ ਉਕਤ ਧੁਨੀਆਂ ਨਾਦੀ ਮਹਾਂਪ੍ਰਾਣ ਹਨ, ਇਨ੍ਹਾਂ ਚਿੰਨ੍ਹਾਂ ਦੀ ਉਚਾਰਣ ਸਾਰਬਿਕਤਾ ਹੇਠ ਲਿਖੇ ਅਨੁਸਾਰ ਹੁੰਦੀ ਹੈ :

1. ਜਦੋਂ ਇਹ ਚਿੰਨ੍ਹ ਸ਼ਬਦ ਦੇ ਸ਼ੁਰੂ ਵਿਚ ਹੋਣ

ਸੁਰ-ਚਿੰਨ੍ਹ	ਸ਼ਬਦ	ਕੀਮਤ	ਸਥਾਨ
ਅ	ਅਰ	ਕ+ਨੀਵੀਂ ਸੁਰ	ਕ+ਨੀਵੀਂ ਸੁਰ ਅਗਲੇ ਸੁਰ ਤੇ
ਇ	ਇਤੂ	ਚ+ਨੀਵੀਂ ਸੁਰ	ਚ+ " " " " "
ਓ	ਓਲ	ਟ+ਨੀਵੀਂ ਸੁਰ	ਟ+ " " " " "
ਧ	ਧੋਬੀ	ਤ+ਨੀਵੀਂ ਸੁਰ	ਤ+ " " " " "
ਧ	ਭਾਰ	ਪ+ਨੀਵੀਂ ਸੁਰ	ਪ+ " " " " "
ਨੂ	ਨੂਰਾ	ਨੁ+ਨੀਵੀਂ ਸੁਰ	ਨੁ+ " " " " "

2. ਜਦੋਂ ਇਹ ਚਿੰਨ੍ਹ ਸ਼ਬਦ ਦੇ ਅੰਤ ਤੇ ਹੋਣ

ਸੁਰ-ਚਿੰਨ੍ਹ	ਸ਼ਬਦ	ਕੀਮਤ	ਸਥਾਨ
ਅ	ਸਿੰਘ	ਉੱਚੀ ਸੁਰ+ਗ	ਉੱਚੀ ਸੁਰ ਪਹਿਲੇ ਸੁਰ ਤੇ+ਗ
ਇ	ਮੱਝ	ਉੱਚੀ ਸੁਰ+ਜ	" " " " "+ਜ
ਓ	ਮੁੱਛ	ਉੱਚੀ ਸੁਰ+ਡ	" " " " "+ਡ
ਧ	ਦੁੱਧ	ਉੱਚੀ ਸੁਰ+ਦ	" " " " "+ਦ
ਧ	ਲੱਭ	ਉੱਚੀ ਸੁਰ+ਬ	" " " " "+ਬ
ਨੂ	ਬੰਨੂ	ਉੱਚੀ ਸੁਰ+ਨੂ	" " " " "+ਨ
ਨੂ	ਪੀਹ	ਉੱਚੀ ਸੁਰ+ਲੁਪਤ	" " " " "+ਹ

ਪੰਜਾਬੀ ਸੁਰ ਪ੍ਰਬੰਧ

ਇਸ ਪਾਠ ਵਿਚ ਪਿਛਲੇ ਪਾਠ ਵਿਚਲੇ ਵਿਚਾਰ ਨੂੰ ਹੀ ਅੱਗੇ ਤੋਂਹਿਆ ਗਿਆ ਹੈ ਇਸ ਲਈ ਇਸ ਨੂੰ ਪੂਰੀ ਤਰ੍ਹਾਂ ਸਮਝਣ ਲਈ ਪਿਛਲਾ ਪਾਠ ਇਕ ਵਾਰੀ ਹੋਰ ਜ਼ਰੂਰ ਪੜ੍ਹੋ।

ਸੁਰ : ਸੁਰ ਇਕ ਅਜਿਹੀ ਧੂਨੀ ਵਿਗਿਆਨਕ ਪ੍ਰਕਿਰਿਆ ਹੈ ਜਿਸ ਦਾ ਸਦਕਾ-ਯੰਤਰ ਵਿਚ ਸਾਹ ਇਕ ਵਿਸ਼ੇਸ਼ ਪ੍ਰਕਾਰ ਨਾਲ ਉਪਰ ਥੱਲੇ ਜਾਂ ਥੱਲੇ ਉਪਰ ਹੁੰਦਾ ਹੈ। ਇਹ ਪ੍ਰਕਿਰਿਆ ਧੂਨੀਆਂ ਵਿਚ ਅੰਤਰ ਲਿਆਉਣ ਲਈ ਵਰਤੀ ਜਾਂਦੀ ਹੈ।

ਪੰਜਾਬੀ ਭਾਸ਼ਾ ਇਕ ਸੁਰ ਭਾਸ਼ਾ ਹੈ। ਇਸ ਵਿਚ ਸੁਰ ਇਕ ਸਾਰਬਿਕ ਧੂਨੀ ਹੈ ਜੋ ਸ਼ਬਦਾਂ ਵਿਚ ਅੰਤਰ ਲਿਆਉਂਦੀ ਹੈ। ਸੁਰ ਦੇ ਪ੍ਰਭਾਵ ਨਾਲ ਪੰਜਾਬੀ ਦੇ ਸੂਰਾਂ ਤੇ ਉਚਾਰ-ਖੰਡਾਂ ਦਾ ਸੁਭਾਉ ਬਦਲਦਾ ਹੈ। ਇਸ ਸੁਭਾਉ-ਬਦਲੀ ਧੂਨੀਆਂ ਦੇ ਨਿਖੇਤ ਲਈ ਸਹਾਈ ਹੁੰਦੀ ਹੈ।

ਪੰਜਾਬੀ ਸੁਰਾਂ : ਪੰਜਾਬੀ ਵਿਚ ਤਿੰਨ ਸੁਰਾਂ ਕਾਰਜਸ਼ੀਲ ਹਨ। ਪੰਜਾਬੀ ਸੁਰਾਂ ਸੰਸਕ੍ਰਿਤ ਅਤੇ ਪ੍ਰਕਿਰਤਕ ਭਾਸ਼ਾਵਾਂ ਵਿਚ ਸੁਰਾਂ ਤੇ ਮਹਾਂਪ੍ਰਾਣਤਾ ਦਾ ਥਾਂ ਲੈਂਦੀਆਂ ਹਨ। ਪੰਜਾਬੀ ਵਿਚ ਰੂੰਜਵੀਆਂ ਮਹਾਂਪ੍ਰਾਣ ਦੀ ਥਾਂ ਸਥਿਤੀ ਅਨੁਸਾਰ ਉੱਚੀ ਅਤੇ ਨੀਵੀਂ ਸੁਰ ਵਰਤੀ ਜਾਂਦੀ ਹੈ ਅਤੇ ਮੱਧਲੀ ਸੁਰ ਵਧੇਰੇ ਕਰਕੇ ਬਲ ਨਾਲ ਸਬੰਧਿਤ ਹੈ। ਪੰਜਾਬੀ ਸੁਰ ਪ੍ਰਬੰਧ ਹੇਠ ਲਿਖੀਆਂ ਪਰਸ਼ਿਤੀਆਂ ਤੇ ਆਧਾਰਤ ਹੈ :

1. ਪੰਜਾਬੀ ਵਿਚ ਸਘੋਸ਼ ਮਹਾਂਪ੍ਰਾਣ ਧੂਨੀਆਂ ਦਾ ਉਚਾਰਨ ਖਤਮ ਹੈ ਗਿਆ ਹੈ ਇਹ ਧੂਨੀਆਂ ਹੁਣ ਪੰਜਾਬੀ ਵਿਚ ਨਹੀਂ ਮਿਲਦੀਆਂ। ਇਹਨਾਂ ਦਾ ਪੰਜਾਬੀ ਵਿਚ /ਹ/ ਮੱਧਲੀ ਅਤੇ ਅੰਤਲੀ ਸਥਿਤੀ ਵਿਚ ਉਚਾਰਨ ਨਹੀਂ ਹੁੰਦਾ। ਇਸ ਦੀ ਥਾਂ ਉੱਚੀ ਸੁਰ ਲੱਗਦੀ ਹੈ। ਮਾਫ਼ ਵਿਚ ਮੁੱਢਲੀ ਸਥਿਤੀ ਵਿਚ ਵੀ ਕਈ ਵਾਰ ਉੱਚੀ ਸੁਰ ਹੀ ਬੋਲੀ ਜਾਂਦੀ ਹੈ।

2. ਜਦੋਂ ਇਹ ਚਿੰਨ੍ਹ ਸ਼ਬਦ ਦੇ ਵਿਚਕਾਰ ਹੋਵੇ ਤਾਂ ਵੀ ਕਮ ਅੰਕ 1 ਵਾਲੀ ਸਥਿਤੀ ਹੁੰਦੀ ਹੈ।
3. ਇਕਹਿਰੀਆਂ ਉਚਾਰ-ਖੰਡੀ ਬਣਤਰਾਂ ਵਿਚ ਨੀਵੀਂ ਸੁਰ ਪਹਿਲੇ ਉਚਾਰ-ਖੰਡ ਤੇ ਹੀ ਹੁੰਦੀ ਹੈ। ਪਰ ਦੋ ਜਾਂ ਦੋ ਤੋਂ ਵੱਧ ਉਚਾਰ-ਖੰਡ ਵਾਲੇ ਸ਼ਬਦਾਂ ਵਿਚ ਨੀਵੀਂ ਦੂਸਰੇ ਉਚਾਰ-ਖੰਡ ਉਪਰ ਜਾ ਸਕਦੀ ਹੈ। ਇਸ ਸਥਿਤੀ ਵਿਚ ਪਹਿਲਾ ਸੁਰ ਹ੍ਰਸਵ ਹੁੰਦਾ ਹੈ ਅਤੇ ਦੂਸਰਾ ਦੀਰਘ। ਟੈਨ ਦੀਰਘ ਸੁਰ ਤੇ ਲਗਦੀ ਹੈ। ਇਹ ਦੀਰਘ ਸੁਰ ਆਮ ਕਰਕੇ /ਆ, ਹੀ/ ਹੁੰਦਾ ਹੈ।

ਉਦਾਹਰਣ :

ਘੜਾ

ਲਭਾਇਆ

ਲੰਘਾਇਆ

ਬੁਝਾਇਆ

ਸਿਧਾਇਆ

4. ਮੱਧਲੀ ਸੁਰ ਵੀ ਕਈ ਸ਼ਬਦਾਂ ਵਿਚ ਦੂਸਰੇ ਉਚਾਰ-ਖੰਡ ਤੇ ਬੋਲਦੀ ਹੈ। ਇਸ ਸੁਰ ਨੂੰ ਪੁੱਠੇ ਕਾਮੇ ਨਾਲ ਦਰਸਾਇਆ ਜਾ ਸਕਦਾ ਹੈ।

ਸੁਰ, ਸੁਰ ਅਤੇ ਉਚਾਰ-ਖੰਡ : ਪੰਜਾਬੀ ਵਿਚ ਸੁਰ, ਸੁਰ ਅਤੇ ਉਚਾਰ-ਖੰਡ ਦਾ ਗਹਿਰਾ ਸਬੰਧ ਹੈ। ਇਹ ਇਕ ਦੂਸਰੇ ਨੂੰ ਪ੍ਰਭਾਵਿਤ ਕਰਦੇ ਹਨ। ਇਹਨਾਂ ਤਿੰਨਾਂ ਦੀ ਅੰਤਰ-ਪ੍ਰਕਿਰਿਆ ਨੂੰ ਸਮਝਣ ਲਈ ਨਿਮਨਲਿਖਤ ਨੁਕਤਿਆਂ ਤੇ ਵਿਚਾਰ ਕਰਨੀ ਬਣਦੀ ਹੈ :

1. ਪੰਜਾਬੀ ਸੁਰ ਦੋ ਉਚਾਰ-ਖੰਡਾਂ ਤੇ ਕਾਰਜਸ਼ੀਲ ਹੁੰਦੀ ਹੈ। ਇਹਨਾਂ ਦੋਹਾਂ ਉਚਾਰ-ਖੰਡਾਂ ਵਿਚੋਂ ਪਹਿਲੇ ਦਾ ਵਿਸ਼ੇਸ਼ ਮਹੱਤਵ ਹੁੰਦਾ ਹੈ। ਇਸ ਉਚਾਰ-ਖੰਡ ਤੇ ਸੁਰ ਦਾ ਸਿਰਾ ਹੁੰਦਾ ਹੈ। ਸੁਰ ਦਾ ਦੂਸਰਾ ਹਿੱਸਾ ਪੈਰ (Tail) ਅਖਵਾਉਂਦਾ ਹੈ। ਇਹ ਸਿਰੇ ਵਾਲੇ ਉਚਾਰ-ਖੰਡ ਤੋਂ ਅੱਗੇ ਉਚਾਰ-ਖੰਡ ਤੇ ਕਾਰਜਸ਼ੀਲ ਹੁੰਦਾ ਹੈ। ਇਸ ਲਈ ਸੁਰ ਦੇ ਸਿਰੇ ਤੇ ਪੈਰਾਂ ਦੀ ਕਾਰਜਸ਼ੀਲਤਾ ਦੀਆਂ ਹੇਠ ਲਿਖੀਆਂ ਸੰਭਾਵਨਾਵਾਂ ਹੋ ਸਕਦੀਆਂ ਹਨ :

ਸੁਰ ਲਹਿਰ :

(ਉ) ਜੇਕਰ ਸ਼ਬਦ ਦੇ ਜਿਸ ਉਚਾਰ-ਖੰਡ ਤੇ ਸੁਰ ਦਾ ਸਿਰਾ ਹੈ ਉਸ ਤੋਂ ਅੱਗੇ ਕੋਈ ਹੋਰ ਉਚਾਰ-ਖੰਡ ਹਨ ਤਾਂ ਸੁਰ ਦਾ

ਪੈਰ ਉਸ ਉਚਾਰ-ਖੰਡ ਤੇ ਹੁੰਦਾ ਹੈ।

(ਅ) ਜੇਕਰ ਸੁਰ ਦਾ ਸਿਰਾ ਸ਼ਬਦ ਅਤੇ ਆਖਰੀ ਉਚਾਰ-ਖੰਡ ਤੇ ਹੋਵੇ ਅਤੇ ਉਸ ਤੋਂ ਅੱਗੇ ਕੋਈ ਉਚਾਰ-ਖੰਡ ਨਾ ਹੋਵੇ ਤੇ ਸੁਰ ਦਾ ਪੈਰ ਟਿੱਕ ਸਕੇ ਤਾਂ ਅਜਿਹੀ ਸਥਿਤੀ ਵਿਚ ਸੁਰ ਦਾ ਪੈਰ ਅਗਲੇ ਸ਼ਬਦ ਦੇ ਨਿਰਪੱਖ ਉਚਾਰ-ਖੰਡ ਤੇ ਜਾ ਟਿਕਦਾ ਹੈ।

(ਇ) ਜੇਕਰ ਸੁਰ ਦਾ ਸਿਰਾ ਸ਼ਬਦ ਦੇ ਆਖਰੀ ਉਚਾਰ-ਖੰਡ ਤੇ ਹੋਵੇ ਜਾਂ ਇਹ ਉਚਾਰ-ਖੰਡ ਵਾਕ ਦੇ ਅੰਤ ਉੱਤੇ ਹੋਵੇ ਤਾਂ ਸ਼ਬਦ ਵਿਚ ਲਮਕਾ ਆ ਜਾਂਦਾ ਹੈ। ਸੁਰ ਦਾ ਪੈਰ ਇਸ ਲਮਕਾ ਤੇ ਜਾ ਟਿਕਦਾ ਹੈ। ਇਹ ਲਮਕਾ ਸਾਰਥਕ ਨਹੀਂ ਹੁੰਦਾ।

(ਸ) ਜੇਕਰ ਸ਼ਬਦ ਦੇ ਆਖਰੀ ਉਚਾਰ-ਖੰਡ ਤੇ ਸੁਰ ਦਾ ਸਿਰਾ ਟਿਕਿਆ ਹੋਵੇ ਅਤੇ ਅਗਲੇ ਸ਼ਬਦ ਤੇ ਫਿਰ ਸੁਰ ਦਾ ਸਿਰਾ ਟਿਕਿਆ ਹੋਵੇ ਤਾਂ ਪਹਿਲੇ ਸ਼ਬਦ ਵਿਚ ਲਮਕਾ ਆ ਜਾਂਦਾ ਹੈ। ਜੇਕਰ ਧੀਮੀ ਗਤੀ ਨਾਲ ਬੋਲਿਆ ਜਾਵੇ ਤਾਂ ਇਹ ਲਮਕਾ ਮਹਿਸੂਸ ਕੀਤਾ ਜਾ ਸਕਦਾ ਹੈ। ਪਰ ਤੇਜ਼ ਬੋਲਣ ਵਿਚ ਇਹ ਲਮਕਾ ਮਹਿਸੂਸ ਨਹੀਂ ਹੁੰਦਾ। ਸੁਰ ਦਾ ਪੈਰ ਇਸ ਲਮਕਾ ਤੇ ਮਹਿਸੂਸ ਕੀਤਾ ਜਾਂਦਾ ਹੈ। ਜਦੋਂ ਇਹ ਸੁਰ ਤੋਂ ਵੱਧ ਉਚਾਰ-ਖੰਡਾਂ ਤੇ ਕਾਰਜਸ਼ੀਲ ਹੁੰਦੀ ਹੈ ਤਾਂ ਸੁਰ ਲਹਿਰ ਅਖਵਾਉਂਦੀ ਹੈ।

2. ਪੰਜਾਬੀ ਦੀਆਂ ਤਿੰਨ ਸੁਰਾਂ onset ਵਲੋਂ ਉਚਾਰ-ਖੰਡ ਤੇ ਇਕ ਦੂਸਰੇ ਦੇ ਵਿਰੋਧ ਵਿਚ ਹੁੰਦੀਆਂ ਹਨ :

(ਉ) ਉੱਚੀ ਸੁਰ ਦੂਸਰੀਆਂ ਨਾਲੋਂ ਉੱਚੀ ਹੁੰਦੀ ਹੈ। ਬਾਕੀ ਗੁਣ ਦੂਸਰੀਆਂ ਦੇ ਬਰਾਬਰ ਹੁੰਦੇ ਹਨ। ਸੁਰ ਦੇ ਪ੍ਰਭਾਵ ਅਧੀਨ ਉਚਾਰ-ਖੰਡ ਦੂਸਰੀਆਂ ਸੁਰਾਂ ਦੇ ਮੁਕਾਬਲੇ ਛੋਟਾ ਹੋ ਜਾਂਦਾ ਹੈ।

(ਅ) ਮੱਧਲੀ ਸੁਰ ਦੀ ਪਿੱਚ ਦਰਮਿਆਨੀ ਹੁੰਦੀ ਹੈ। ਬਾਕੀ ਗੁਣ ਦੂਸਰੀਆਂ ਸੁਰਾਂ ਨਾਲ ਮਿਲਦੇ ਹਨ। ਉਚਾਰ-ਖੰਡ ਦਰਮਿਆਨਾ ਹੁੰਦਾ ਹੈ।

(ਸ) ਉੱਚੀ ਸੁਰ ਦਾ ਪੈਰ ਵਿਚਕਾਰ ਰਹਿੰਦਾ ਹੈ। ਜੇਕਰ ਅਗਲੇ ਉਚਾਰ-ਖੰਡ ਤੇ ਵੀ ਸੁਰ ਹੋਵੇ ਤਾਂ ਇਹ ਬੌੜਾ ਉਪਰ ਉੱਠਦਾ ਹੈ, ਨਹੀਂ ਤਾਂ ਬੌੜਾ ਹੇਠਾਂ ਛਿੱਗ ਪੈਂਦਾ ਹੈ। ਮੱਧਲੀ ਸੁਰ ਦਾ ਪੈਰ ਉਪਰ ਉਠਿਆ ਹੁੰਦਾ ਹੈ। ਜੇਕਰ ਅਗਲਾ ਉਚਾਰ-ਖੰਡ ਵੀ ਸੁਰ ਵਾਲਾ ਹੋਵੇ ਤਾਂ ਇਹ ਬੌੜਾ ਹੇਠ ਵੱਲ ਆ ਜਾਂਦਾ ਹੈ। ਨੀਵੀਂ ਸੁਰ ਦਾ ਪੈਰ ਮੱਧਲੀ ਸੁਰ ਨਾਲੋਂ ਵੀ ਉਤੇ ਹੁੰਦਾ ਹੈ।

ਉੱਚੀ ਸੁਰ ਕੌੜਾ ਕੋ....ੜਾ

ਮੱਧਲੀ ਸੁਰ ਕੋੜਾ ਕੋ....ੜਾ

ਨੀਵੀਂ ਸੁਰ ਘੋੜਾ ਕੋ....ੜਾ

4. ਵਿਰੋਧ ਮੁਕਤਤਾ : ਪੰਜਾਬੀ ਵਿਚ ਨਾਦੀ ਅਤੇ ਨਾਦ ਰਹਿਤ ਵਿਅੰਜਨਾਂ ਵਿਚਕਾਰ ਸਾਰਥਕ ਵਿਰੋਧ ਹੈ। ਪਰ ਉੱਚੀ ਸੁਰ ਦੇ ਪ੍ਰਭਾਵ ਅਧੀਨ ਸ਼ਬਦਾਂ ਦੇ ਅੰਤ ਤੇ ਵਿਚਕਾਰ ਨਾਦ ਰਹਿਤ ਵਿਅੰਜਨ ਨਾਦੀ ਵਿਅੰਜਨਾਂ ਦੇ ਹੱਕ ਵਿਚ ਬੈਠ ਜਾਂਦੇ ਹਨ। ਸਿਰਫ ਨਾਦੀ ਵਿਅੰਜਨ ਹੀ ਆਉਂਦੇ ਹਨ। ਨਾਦੀ ਵਿਅੰਜਨ ਨਾਦ ਰਹਿਤ ਨਾਲ ਵਿਰੋਧ-ਮੁਕਤ ਹੋ ਜਾਂਦੇ ਹਨ।

ਉਦਾਹਰਣ : ਕੰਢਾ, ਲੰਘਾ, ਕੰਘੀ।

5. ਸੁਰਾਂ ਦਾ ਵਿਰੋਧ : ਪੰਜਾਬੀ ਸੁਰਾਂ ਸ਼ਬਦਾਂ ਦਾ ਨਿਖੇੜ ਕਰਦੀਆਂ ਹਨ। ਸੁਰਾਂ ਦਾ ਵਿਰੋਧ ਸਾਰਥਕ ਹੈ। ਇਹ ਵਿਰੋਧ ਹੇਠ ਦਿੱਤੀਆਂ ਉਦਾਹਰਣਾਂ ਤੋਂ ਸਪੱਸ਼ਟ ਹੈ :

(ਉ) ਨੀਵੀਂ ਸੁਰ ਬਨਾਮ (vs) ਉੱਚੀ ਸੁਰ

ਨੀਵੀਂ ਸੁਰ	ਉੱਚੀ ਸੁਰ
ਸਾਡੇ	ਸਾਢੇ
ਝੜ	ਚੜ੍ਹ
ਧੜ	ਧੜ੍ਹ
ਭਾਰ	ਭਾਰ

(ਅ) ਉੱਚੀ ਸੁਰ ਬਨਾਮ ਮੱਧਲੀ ਸੁਰ

ਉੱਚੀ	ਸੁਰ	ਮੱਧਲੀ	ਸੁਰ
ਬੰਧ		ਬੰਦ	
ਸਿੰਘ		ਸਿੰਗ	
ਚੜ੍ਹ		ਚੜ੍ਹ	
ਲਾਹ		ਲਾ	

(੯) ਨੀਵੀਂ ਸੁਰ ਬਨਾਮ ਮੱਧਲੀ ਸੁਰ

ਨੀਵੀਂ	ਸੁਰਮੱਧਲੀ ਸੁਰ
ਘਰ	ਕਰ
ਛਿਲ	ਟਿਲ
ਭਾ	ਪਾ
ਭੈਣ	ਪੈਣ
ਝੋਲਾ	ਚੋਲਾ

6. ਇਕ ਉਚਾਰ-ਖੰਡ ਵਿਚ ਕੇਵਲ ਇਕ ਹੀ ਟੋਨ ਆ ਸਕਦੀ ਹੈ। ਇਕਹਿਰੇ ਉਚਾਰ-ਖੰਡੀ ਸ਼ਬਦਾਂ ਵਿਚ ਤਿੰਨ ਸੁਰਾਂ ਵਿਚੋਂ ਕੋਈ ਵੀ ਸੁਰ ਆ ਸਕਦੀ ਹੈ।

(ੳ) ਇਕਹਿਰੇ ਉਚਾਰ-ਖੰਡ ਬਣਤਰਾਂ ਵਿਚ ਸੁਰਾਂ ਦਾ ਵਰਤਾਰਾ ਨੰ. 7 ਵਿਚ ਦਰਸਾਏ ਅਨੁਸਾਰ ਹੈ।

(ਅ) ਦੋ ਜਾਂ ਦੋ ਤੋਂ ਵੱਧ ਉਚਾਰ-ਖੰਡ ਵਾਲੇ ਸ਼ਬਦਾਂ ਵਿਚ ਸ਼ਬਦ ਅਜਿਹੇ ਹਨ ਜਿਹਨਾਂ ਵਿਚ ਨੀਵੀਂ ਸੁਰ ਦੂਸਰੇ ਉਚਾਰ-ਖੰਡ ਤੇ ਕਾਰਜਸ਼ੀਲ ਹੁੰਦੀ ਹੈ।

ਉਦਾਹਰਣ : ਬੰਨ੍ਹਾਇਆ, ਲੰਘਾਇਆ, ਸਿਧਾਇਆ, ਭੁਆਟਣੀ, ਦਿਹੜੀ, ਵਢਾ, ਵਧਾ ਆਦਿ।

7. ਪੰਜਾਬੀ ਵਿਚ ਇਕਹਿਰੇ ਉਚਾਰ-ਖੰਡੀ ਸ਼ਬਦਾਂ ਵਿਚ ਸੁਰਾਂ ਅਤੇ ਸੁਰਾਂ ਦਾ ਵਰਤਾਰਾ ਇਸ ਪ੍ਰਕਾਰ ਹੈ :

(ੳ) ਇਕ ਉਚਾਰ-ਖੰਡ ਵਿਚ ਸਿਰਫ ਇਕ ਹੀ ਸੁਰ ਆਉਂਦੀ ਹੈ।

(ਅ) ਪੰਜਾਬੀ ਵਿਚ ਸੁਰਾਂ ਦਾ ਵਿਰੋਧ ਵਿਚਕਾਰਲੇ ਤੇ ਕਿਨਾਰਲੇ ਸੁਰਾਂ ਦੇ ਵਿਚਕਾਰ ਹੈ। ਤਿੰਨ ਸੁਰ ਵਿਚਕਾਰਲੇ ਹਨ ਇਹ ਹਨ /ਇ, ਅ, ਉ/ ਬਾਕੀ ਦੇ ਸੁਰ ਕਿਨਾਰਲੇ ਹਨ। ਵਿਚਕਾਰਲੇ ਸੁਰ ਹੁਸਵਾਂ ਹਨ ਅਤੇ ਕਿਨਾਰਲੇ ਸੁਰ ਦੀਰਘ ਹਨ।

(੯) ਸੁਰਾਂ ਦੀ ਕਾਰਜਸ਼ੀਲਤਾ ਦੇ ਆਧਾਰ ਤੇ ਛੇ ਇਕਹਿਰੀਆਂ ਉਚਾਰ-ਖੰਡ ਬਣਤਰਾਂ ਬਣਦੀਆਂ ਹਨ। ਇਹ ਹੇਠ ਲਿਖੇ ਅਨੁਸਾਰ ਹਨ :

1. V (Vowel)	(ਸ)	ਸੁਰ ਬਣਤਰ
2. VC	(ਸਵ)	ਸੁਰ ਵਿਅੰਜਨ ਬਣਤਰ
3. CV	(ਵਸ)	ਵਿਅੰਜਨ ਸੁਰ ਬਣਤਰ
4. CVC	(ਵਸਵ)	ਵਿਅੰਜਨ ਸੁਰ ਵਿਅੰਜਨ ਬਣਤਰ
5. CVCC	(ਵਸਵਵ)	ਵਿਅੰਜਨ ਸੁਰ ਵਿਅੰਜਨ ਵਿਅੰਜਨ ਬਣਤਰ
6. VCC	(ਸਵਵ)	ਸੁਰ ਵਿਅੰਜਨ ਵਿਅੰਜਨ ਬਣਤਰ

1. **ਸੁਰ ਬਣਤਰ :** ਇਸ ਤਰ੍ਹਾਂ ਦੀ ਬਣਤਰ ਵਿਚ ਵਿਚਕਾਰਲੇ/ਕਿਨਾਰਲੇ ਸੁਰਾਂ ਦਾ ਵਿਰੋਧ ਬਾਹਰਲਿਆਂ ਦੇ ਹੱਕ ਵਿਚ ਬੈਠ ਜਾਂਦਾ ਹੈ। ਵਿਚਕਾਰਲੇ ਸੁਰ ਕਰਮਸ਼ੀਲ ਨਹੀਂ ਰਹਿੰਦੇ। ਇਸ ਲਈ ਕਿਨਾਰਲੇ ਸੱਤ ਸੁਰ ਹੀ ਆ ਸਕਦੇ ਹਨ। ਪਰ ਇਹ ਆਉਂਦੇ ਨਹੀਂ।

ਸੁਰ	ਉੱਚੀ ਸੁਰ	ਮੱਧਲੀ ਸੁਰ	ਨੀਵੀਂ ਸੁਰ
ਉੱਚਾ ਸੁਰ/ਈ/ਉ	xx	ਈ/ਊ	xx
ਅਰਧ ਉੱਚਾ ਸੁਰ/ਇ/ਤੇ/ਊ/	ਇਹ/ਊਹ	xx	xx
ਅਰਧ ਨੀਵਾਂ ਸੁਰ/ਐ/ਐ/	ਐਹ/ਐਊ	ਐ/ਐ	ਆਹਿ/ਐਹ
ਨੀਵਾਂ ਸੁਰ /ਆ/	ਆਹ	ਆ	ਆਹ

2. **ਸੁਰ ਵਿਅੰਜਨ ਬਣਤਰ :** ਇਸ ਉਚਾਰ-ਖੰਡ ਬਣਤਰ ਵਿਚ ਸਥਿਤੀ ਰੋਚਿਕ ਹੈ। ਉੱਚੀ ਸੁਰ ਦੇ ਪ੍ਰਭਾਵ ਅਧੀਨ ਕਿਨਾਰਲੇ ਸੁਰ ਵਿਚਕਾਰਲੇ ਸੁਰਾਂ ਦੇ ਹੱਕ ਵਿਚ ਬੈਠ ਜਾਂਦੇ ਹਨ। ਸਿਰਫ ਵਿਚਕਾਰਲੇ ਤਿੰਨੇ ਸੁਰ ਹੀ ਕਾਰਜਸ਼ੀਲ ਰਹਿੰਦੇ ਹਨ।

ਮਧਲੀ ਸੂਰ ਦੇ ਪ੍ਰਭਾਵ ਅਧੀਨ ਵਿਚਕਾਰਲੇ ਸੂਰ ਅਤੇ ਕਿਨਾਰਲੇ ਸੂਰਾਂ ਦਾ ਵਿਰੋਧ ਕਰਮਸੀਲ ਹੈ। ਭਾਵ ਦਸ ਦੇ ਦਸ ਸੂਰ ਆ ਸਕਦੇ ਹਨ। ਨੀਵੀਂ ਸੂਰ ਨਾਲ ਸੂਰ ਵਿਅੰਜਨ ਬਣਤਰ ਵਾਲਾ ਇਕਿਹਾ ਉਚਾਰ-ਖੰਡ ਨਹੀਂ ਉਚਾਰਿਆ ਜਾਂਦਾ। ਸੂਰ ਵਿਅੰਜਨ ਬਣਤਰਾਂ ਵਿਚ ਸੂਰਾਂ ਤੇ ਸੂਰਾਂ ਦੀ ਕਰਮਸੀਲਤਾ ਨੂੰ ਇਸ ਤਰ੍ਹਾਂ ਦਰਸਾਇਆ ਜਾ ਸਕਦਾ ਹੈ :

ਸੂਰ	ਊੱਚੀ ਸੂਰ	ਮੱਧਲੀ ਸੂਰ	ਨੀਵੀਂ ਸੂਰ
ਊੱਚਾ (ਈ ਉ)	ੳ	ਈਨ/ਊਠ	ਕਰਮਸੀਲ ਨਹੀਂ
ਵਿਚ (ਇ ਉ)	ਇੱਲ, ਉਘ	ਇੱਕ/ਉਡ	ੳ
ਅਰਧ ਊੱਚੇ (ਏ ਓ)	ੳ	ਏਸ/ਓਟ	ੳ
ਅਰਧ ਨੀਵੇਂ (ਐ ਔ)	ੳ	ਐਨ/ਐਤ	ੳ
ਵਿਚਲੇ (ਅ)	ਅੱਧ	ਅੜ	ੳ
ਨੀਵਾਂ ਆ	ੳ	ਆਸ	ੳ

3. **ਵਿਅੰਜਨ ਸੂਰ ਬਣਤਰ :** ਇਸ ਬਣਤਰ ਵਿਚ ਵਿਚਕਾਰਲੇ/ਕਿਨਾਰਲੇ ਸੂਰ ਦਾ ਵਿਰੋਧ ਬਾਹਰਲਿਆਂ ਦੇ ਹੱਕ ਵਿਚ ਬੈਠ ਜਾਂਦਾ ਹੈ। ਤਿੰਨੇ ਹੀ ਸੂਰ ਕਰਮਸੀਲ ਹਨ।

ਸੂਰ	ਊੱਚੀ ਸੂਰ	ਮੱਧਲੀ ਸੂਰ	ਨੀਵੀਂ ਸੂਰ
ਊੱਚਾ (ਈ ਉ)	ਲੀਹ/ਲਹੁ	ਪੀ/ਸੂ	ਪੀ/ਤੂ
ਵਿਚਲੇ (ਇ ਉ)	ੳ	ੳ	ੳ
ਅਰਧ ਊੱਚੇ (ਏ ਓ)	ਲੇਹ/ਲੋਹ	ਦੇ/ਲੇ	ਓ/ਓਈ
ਅਰਧ ਨੀਵੇਂ (ਐ ਔ)	ਲਹਿ/ਲਹੁ	ਲੈ/ਸੌ	ਭੈ/ਭੋ
ਵਿਚਲੇ (ਅ)	ੳ	ੳ	ੳ
ਨੀਵਾਂ ਆ	ਲਾਹ	ਲਾ	ਢਾ

4. **ਵਿਅੰਜਨ ਸੂਰ ਵਿਅੰਜਨ ਬਣਤਰ :** ਇਸ ਬਣਤਰ ਵਿਚ ਵਿਚਕਾਰਲੇ ਅਤੇ ਕਿਨਾਰਲੇ ਸੂਰਾਂ ਵਿਚਕਾਰ ਵਿਰੋਧ ਕਰਮਸੀਲ ਹੈ। ਤਿੰਨਾਂ ਸੂਰਾਂ ਵਿਚ ਵਿਰੋਧ ਵੀ ਕਰਮਸੀਲ ਹੈ :

ਸੂਰ	ਊੱਚੀ ਸੂਰ	ਮੱਧਲੀ ਸੂਰ	ਨੀਵੀਂ ਸੂਰ
ਊੱਚਾ (ਈ ਉ)	ਜੀਤ/ਸੂਝ	ਤੀਰ/ਤੂਰ	ਭੀੜ/ਭੂਰ
ਵਿਚਲੇ (ਇ ਉ)	ਸਿੱਧ/ਬੁੱਝ	ਸਿਰ/ਸੁਰ	ਭਿੜ/ਭੂਰ
ਅਰਧ ਊੱਚੇ (ਏ ਓ)	ਸੇਧ/ਸੌਧ	ਸੈਰ/ਸੌਰ	ਭੇੜ/ਭੋਰ
ਅਰਧ ਨੀਵੇਂ (ਐ ਔ)	ਸਹਿਰ/ਐਧ	ਸੈਰ/ਸੌਰ	ਭੇੜ/ਭੋਰ
ਵਿਚਲੇ (ਅ)	ਅਧ	ਸਰ	ਭਰ
ਨੀਵਾਂ ਆ	ਸਾਧ	ਸਾਰ	ਭਾਰ

5. **ਵਿਅੰਜਨ ਸੂਰ ਵਿਅੰਜਨ ਬਣਤਰ :-** ਬਾਹਰਲੇ ਸੂਰ ਵਿਚਕਾਰਲੇ ਸੂਰਾਂ ਦੇ ਹੱਕ ਵਿਚ ਬੈਠ ਜਾਂਦੇ ਹਨ। ਵਿਅੰਜਨ ਗੁਛੇ ਸ਼ਬਦ ਦੇ ਅਖੀਰ ਵਿਚ ਹੀ ਆ ਸਕਦੇ ਹਨ।

ਸੁਰ	ਉੱਚੀ ਸੁਰ	ਮੱਧਲੀ ਸੁਰ	ਨੀਵੀਂ ਸੁਰ
ਊੱਚੇ (ਈ ਉ)	xx	xx	xx
ਵਿਚਲੇ (ਇ ਉ)	ਬਿੜਘ/ਬੁੜਨ	ਸਿਰਕ/ਸੁਰਤ	ਝਿੜਕ/ਝੁੜਨ
ਅਰਧ ਉੱਚੇ (ਏ ਓ)	xx	xx	xx
ਅਰਧ ਨੀਵੇਂ (ਐ ਔ)	xx	xx	xx
ਵਿਚਲੇ (ਅ)	ਹੁਲਟ	ਸਰਕ	ਝਲਕ
ਨੀਵਾਂ ਆ	xx	xx	xx

6. ਸੁਰ ਵਿਆੰਜਨ ਬਣਤਰ : ਇਸ ਬਣਤਰ ਵਿਚ ਵੀ ਕਿਨਾਰਲੇ ਸੁਰ ਵਿਚਕਾਰਲੇ ਸੂਰਾਂ ਦੇ ਹੱਕ ਵਿਚ ਬੈਠ ਜਾਂਦੇ ਹਨ। ਵਿਚਕਾਰਲੇ ਅਤੇ ਕਿਨਾਰਲੇ ਸੂਰਾਂ ਵਿਚਕਾਰ ਵਿਰੋਧ ਕਰਮਸੀਲ ਨਹੀਂ ਰਹਿੰਦਾ। ਇਸ ਬਣਤਰ ਵਿਚ ਸੂਰਾਂ ਦਾ ਤਿਕੋਨਾ ਵਿਰੋਧ ਵੀ ਕਰਮਸੀਲ ਨਹੀਂ ਹੈ। ਸਿਰਫ ਮੱਧਵਰਤੀ ਸੁਰ ਹੀ ਇਸ ਬਣਤਰ ਵਿਚ ਉਚਾਰੀ ਜਾਂਦੀ ਹੈ :

ਸੁਰ	ਮੱਧਵਲੀ ਸੁਰ
ਇ	ਇਲ
ਉ	ਉਰਫ
ਅ	ਅਰਕ

ਇਸ ਤਰ੍ਹਾਂ ਪੰਜਾਬੀ ਵਿਚ ਸੁਰ, ਸੁਰ ਅਤੇ ਉਚਾਰ-ਖੰਡ ਮੇਲ ਵਿਰੋਧ ਦੀ ਪ੍ਰਕਿਰਿਆ ਦੁਆਰਾ ਪੰਜਾਬੀ ਸ਼ਬਦਾਵਲੀ ਦੀ ਸਿਰਜਣਾ ਅਤੇ ਧੁਨੀਆਂ ਦੇ ਨਿਖੇਤ ਪ੍ਰਕਿਰਿਆ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਬਹੁ ਉਚਾਰ-ਖੰਡ ਬਣਤਰਾਂ ਦੇ ਆਪਸੀ ਜੋੜ ਤੋੜ ਨਾਲ ਹੀ ਬਣਦੀਆਂ ਹਨ।

7. ਨਾਸਿਕਤਾ : ਪੰਜਾਬੀ ਵਿਚ ਨਾਸਿਕਤਾ ਇਕ ਸਾਰਬਿਕ ਧੁਨੀ ਹੈ। ਭਾਵ ਇਸ ਧੁਨੀ ਸਦਕਾ ਸ਼ਬਦਾਂ ਦੇ ਅਰਥਾਂ ਵਿਚ ਅੰਤਰ ਆ ਜਾਂਦਾ ਹੈ।

ਸਾਰੇ ਸੁਰ ਨਾਸਕੀ ਹੋ ਸਕਦੇ ਹਨ। ਨਾਸਿਕਤਾ ਦੀ ਸਾਰਬਿਕਤਾ ਇਹਨਾਂ ਉਦਾਹਰਣਾਂ ਤੋਂ ਸਪੱਸ਼ਟ ਹੈ :

ਸੁਰ ਸੂਰ	ਨਾਸਕੀ ਸੂਰ
ਬਾਰਾ	ਬਾਂਗ
ਗਾ	ਗਾਂ
ਸਾਰਾ	ਸਾਂਗ
ਸਰਾ	ਸੰਗ
ਨਗਾ	ਨੰਗ

ਪੰਜਾਬੀ ਨਾਸਿਕਤਾ ਦਾ ਅਨੁਮਾਨ ਪੰਜਾਬੀ ਨਾਸਕੀ ਵਿਆੰਜਨਾਂ ਦੀ ਸਥਿਤੀ ਤੋਂ ਲਾਉਣਾ ਮੁਸ਼ਕਲ ਹੈ। ਪੰਜਾਬੀ ਸੁਰ ਨਿਮਨ ਲਿਖਤ ਨਿਸਮਾਂ ਅਨੁਸਾਰ ਨਾਸਿਕਤਾ ਅਖਿਤਿਆਰ ਕਰਦੇ ਹਨ :

(ਉ) ਦੁੱਤ ਵਿਆੰਜਨ ਵਾਲੇ ਸ਼ਬਦਾਂ ਵਿਚ ਦੌਵੇਂ ਸੂਰ (ਅਗਲਾ ਤੇ ਪਿਛਲਾ) ਨਾਸਕੀ ਹੋ ਜਾਂਦੇ ਹਨ :

ਉਦਾਹਰਣ	
	ਕੰਾਂ
	ਤੁੰਨਾ
	ਲੰਮਾ
	ਕਿੰਨਾਂ
	ਇੰਨਾਂ

(ਅ) ਜੇਕਰ ਪਹਿਲੇ ਉਚਾਰ-ਖੰਡ ਵਿਚ ਦੀਰਘ ਸੂਰ ਆਵੇ ਤਾਂ ਉੱਚੀ ਸੁਰ ਬੋਲਦੀ ਹੋਵੇ ਤਾਂ ਨਾਸਿਕਤਾ ਦੋਹਾਂ ਹੀ ਉਚਾਰ-

ਬੰਡਾਂ ਤੇ ਫੈਲ ਜਾਂਦੀ ਹੈ :

ਉਦਾਹਰਣ	ਰਮਾਂ
	ਗੰਨਾਂ
	ਰੰਨਾਂ
	ਓਨਾਂ
	ਡੰਨਾਂ

(੯) ਇਕਹਿਰੇ ਉਚਾਰ-ਬੰਡ ਵਾਲੇ ਸ਼ਬਦਾਂ ਵਿਚ ਨਾਸਕ ਵਿਆੰਜਨ ਤੋਂ ਬਾਅਦ ਆਉਣ ਵਾਲਾ ਸੂਰ ਸੁਤੇ ਸਿਧ ਹੀ ਨਾਸਕੀ ਹੋ ਜਾਂਦਾ ਹੈ। ਕਈ ਵਿਚਵਾਨਾਂ ਦਾ ਵਿਚਾਰ ਹੈ ਇਸ ਨਾਸਕਤਾ ਨੂੰ ਵਿਅਕਤ ਕਰਨ ਲਈ ਜੇਕਰ ਨਾਸਕਤਾ ਚਿੰਨ੍ਹ (ਬੰਦੀ ਟਿੱਪੀ) ਨਾਂਹ ਵੀ ਲਈ ਜਾਵੇ ਤਾਂ ਕੋਈ ਉਕਾਈ ਨਹੀਂ ਹੈ :

ਉਦਾਹਰਣ	ਚਮ	ਚੰਮ
	ਕਮ	ਕੰਮ

ਪਰੰਤੂ ਕਈ ਸ਼ਬਦਾਂ ਦੇ ਅਰਥਾਂ ਵਿਚ ਅੰਤਰ ਆ ਸਕਦਾ ਹੈ :

ਧਨ (ਪੈਸਾ)	ਧੰਨ
ਜਮ	ਜੰਮ
ਸਮ	ਸੰਮ

ਇਸ ਲਈ ਨਾਸਕਤਾ ਚਿੰਨ੍ਹ ਲਾਉਣਾ ਜ਼ਰੂਰੀ ਹੈ, ਇਕਹਿਰੇ ਉਚਾਰ-ਬੰਡ ਵਾਲੇ ਸ਼ਬਦ ਜਿਹੜੇ /ਨ/ਮ/ਣ/ ਅੰਤਕ ਹੋਣ ਨਾਲ ਉੱਚੀ ਜਾਂ ਨੀਵੀਂ ਸੂਰ ਹੋਵੇ ਤਾਂ ਨਾਸਕਤਾ ਜ਼ਰੂਰੀ ਹੁੰਦੀ ਹੈ।

** ਦੇ ਉਚਾਰ-ਬੰਡ ਵਾਲੇ ਸ਼ਬਦਾਂ ਵਿਚ ਜੇਕਰ ਅੰਤਲਾ ਉਚਾਰ-ਬੰਡ ਸੂਰਾਂਤ ਹੋਵੇ ਅਤੇ ਅੰਤਲੇ ਉਚਾਰ-ਬੰਡ ਵਿਚ ਕੋਈ ਨਾਸਕੀ ਵਿਆੰਜਨ ਵੀ ਹੋਵੇ ਤਾਂ ਦੱਵੇਂ ਉਚਾਰ-ਬੰਡ ਨਾਸਕੀ ਹੋ ਜਾਂਦੇ ਹਨ :

ਉਦਾਹਰਣ :	ਮੀਣਾ
	ਮਾਮਾ
	ਦਾਨਾ
	ਬੀਨਾ
	ਕਾਨਾ

(ਸ) ਪੰਜਾਬੀ ਦੀਆਂ ਪੰਜ ਨਾਸਕੀ ਧੁਨੀਆਂ ਹਨ।

/ਨ ਮ ਣ, ਵ ਛ, ਪਰੰਤੂ ਇਹਨਾਂ ਵਿਚੋਂ /ਨ/, ਅ/ ਅਤੇ /ਣ/ ਦੀ ਵਰਤੋਂ ਹੁੰਦੀ ਹੈ :

(*) ਜਦੋਂ ਅ/ਜਾਂ/ਨ/ ਤੋਂ ਪਹਿਲਾਂ ਸੂਰ ਤੇ ਹੋਵੇ ਤਾਂ ਬਾਅਦ ਵਿਚ /ਅ/ ਹੋਵੇ ਤਾਂ ਦੂਸਰਾ ਸੂਰ ਵੀ ਨਾਸਕੀ ਨਹੀਂ ਹੁੰਦਾ।

ਉਦਾਹਰਣ :	ਕਮਾਲ
	ਦਮਾਦ
	ਭਮਾਇਆ

ਅ/ਅਤੇ /ਨ/ ਤੋਂ ਬਾਅਦ ਜੇਕਰ ਕੋਈ ਉਚਾਰ-ਬੰਡ ਇਹਨਾਂ ਦੋਹਾਂ ਨਾਸਕੀ ਵਿਆੰਜਨਾਂ ਤੋਂ ਇਲਾਵਾ ਕਿਸੇ ਹੋਰ ਵਿਆੰਜਨ ਨਾਲ ਅੰਤ ਹੁੰਦੇ ਹਨ ਤਾਂ ਸੂਰ ਨਾਸਕੀ ਵੀ ਹੋ ਸਕਦੇ ਹਨ ਅਤੇ ਗੈਰ-ਨਾਸਕੀ ਵੀ ਹੋ ਸਕਦੇ ਹਨ।

(**) ਦੱ-ਹੋਠੀ ਡੱਕਵੇਂ ਵਿਆੰਜਨਾਂ (ਨਾਦੀ ਤੇ ਨਾਦ ਰਹਿਤ) ਨਾਲ ਦੱ-ਹੋਠੀ ਨਾਸਕੀ ਧੁਨੀ /ਅ/ ਗੁੱਛਾ ਰੂਪ ਵਿਚ ਆਉਂਦੀ ਹੈ। ਬਾਕੀ ਵਿਆੰਜਨਾਂ ਨਾਲ /ਨ/ ਦੀਆਂ ਸਹਿ ਧੁਨੀਆਂ ਆਉਂਦੀਆਂ ਹਨ :

ਦੱ-ਹੋਠੀ ਵਿਆੰਜਨ :	ਧੰਪ
	ਜੰਪ
	ਅੰਬ
	ਖੰਬ

ਬਾਕੀ ਵਿਆੰਜਨ :	ਸੰਖ
---------------	-----

ਪਿੰਡ
ਕੰਠਾ
ਖਾਲੀ

ਇਸ ਤਰ੍ਹਾਂ ਪੰਜਾਬੀ ਨਾਮਿਕਤਾ ਸਾਰਬਕ ਭੂਮਿਕਾ ਨਿਭਾਉਂਦੀ ਹੈ। ਇਸ ਨੂੰ ਨਿਰਧਾਰਿਤ ਨਿਯਮਾਂ ਅਨੁਸਾਰ ਹੀ ਸਥਾਪਤ ਕੀਤਾ ਜਾ ਸਕਦਾ ਹੈ।

9. **ਸੂਰ :** ਪੰਜਾਬੀ ਦੇ ਦਸ ਸੂਰ ਹਨ। ਇਹਨਾਂ ਦਾ ਵਿਵਰਣ ਦਿੱਤਾ ਜਾ ਚੁੱਕਾ ਹੈ। ਇਹਨਾਂ ਦੀ ਵਰਤੋਂ ਵਿਉਂਤ ਨੂੰ ਨਿਮਨ ਲਿਖਤ ਤਾਲਿਕਾ ਅਨੁਸਾਰ ਦਰਸਾਇਆ ਜਾ ਸਕਦਾ ਹੈ। ਜਿਸ ਸ਼ਬਦ ਸਥਿਤੀ ਵਿਚ ਕੋਈ ਸੂਰ ਆ ਸਕਦਾ ਹੈ ਉਸ ਦੀ ਉਦਾਹਰਣ ਲਈ ਸ਼ਬਦ ਲਿਖ ਦਿੱਤਾ ਗਿਆ ਹੈ। ਜਿਥੇ ਨਹੀਂ ਆ ਸਕਦਾ ਉੱਥੇ X ਦਾ ਨਿਸ਼ਾਨ ਲਾ ਦਿੱਤਾ ਗਿਆ ਹੈ।

(ੳ) **ਸ਼ਬਦ ਸਥਿਤੀ ਵਿਚ ਸੂਰ :**

ਸੂਰ	ਸ਼ਰੂ ਵਿਚ	ਵਿਚਕਾਰ	ਅੰਤ ਵਿਚ
/ਈ/	ਤੀਕਰ	ਕਵੀਸਰ	ਤਾੜੀ
/ਇ/	ਇਕ	ਨਹਿਰ	×
/ਏ/	ਨੈੜਤਾ	ਸੇਬ	ਮੁੰਡੇ
/ਐ/	ਐਨਕ	ਬਲੈਕ	ਅਭੈ
/ਅ/	ਅਤਰ	ਕਰ	×
/ਆ/	ਆਥਣ	ਸਮਾਨ	ਪੇਲਾ
/ਐਂ/	ਐਂਤ	ਭਦੋੜ	ਜਲੋ
/ਓ/	ਓਟ	ਜਲੋਟਾ	ਭੱਜੇ
/ਊ/	ਊਤਰ	ਬਹੁਤ	×
/ਊੰ/	ਊਂਠ	ਸੰਦੂਕ	ਲਾਟੂ

ਇਸ ਦਾ ਨਾਮਕੀ ਰੂਪ ਇਸ ਸਥਿਤੀ ਵਿਚ ਨਹੀਂ ਆਉਂਦਾ, ਕਾਟੇ ਵਾਲੀ ਸਥਿਤੀ ਵਿਚ ਵੀ ਨਾਮਕੀ ਰੂਪ ਨਹੀਂ ਆ ਸਕਦੇ। ਬਾਕੀ ਸਥਿਤੀਆਂ ਵਿਚ ਸੂਰ ਨਾਮਕੀ ਉਚਾਰੇ ਜਾ ਸਕਦੇ ਹਨ।

(ਅ) **ਦੌਹਰੇ ਸੂਰ :** ਹੇਠ ਲਿਖੇ ਦੌਹਰੇ ਸੂਰ ਪੰਜਾਬੀ ਵਿਚ ਮਿਲਦੇ ਹਨ :

1. /ਈ ਐ/ਪਿਐ, ਗਿਐ
2. /ਇ ਅ/ ਵਅੰਗ
3. /ਇ ਆ/ ਲਿਆ ਪਿਆ
4. /ਇ ਔ/ ਪਿਆਉਣਾ ਲਿਐਣਾ
5. /ਇ ਓ/ ਘਿਓ ਪਿਓ
6. /ਇ ਉ/ ਕਿਊ, ਡਿਗੂ, ਦਿਊ
7. /ਊ ਆ/ ਗੁਆਲਾ, ਸੁਆਲ
8. /ਅ ਈ/ ਗੁਆਲਾ, ਸੁਆਲ
9. /ਅ ਏ/ ਲਈ ਗਈ
10. /ਅ ਉ/ ਲਹੂ ਰਹੂ

(ੳ) **ਸੂਰ ਸੰਜੋਗ :** ਆਮ ਹਾਲਤਾਂ ਵਿਚ ਪੰਜਾਬੀ ਸੂਰ ਸ਼ੁੱਧ ਰੂਪ ਵਿਚ ਹੀ ਉਚਾਰੇ ਜਾਂਦੇ ਹਨ। ਕਈ ਸ਼ਬਦਾਂ ਵਿਚ ਵਰਤੋਂ ਸਮੇਂ ਸੂਰਾਂ ਦੇ ਦੂਸਰੇ ਤੋਂ ਤੀਹਰੇ ਸੰਜੋਗ ਵੀ ਮਿਲਦੇ ਹਨ। ਇਹਨਾਂ ਮਿਲੇ ਹੋਏ ਸੂਰਾਂ ਨੂੰ ਸੂਰ ਗੁੱਛੇ ਕਿਹਾ ਜਾਂਦਾ ਹੈ। ਇਸ ਦੀਆਂ ਉਦਾਹਰਣਾਂ ਪੰਜਾਬੀ ਸ਼ਬਦਾਂ ਵਿਚ ਮਿਲਦੀਆਂ ਹਨ। ਦਸ ਜਾਂ ਦੋ ਤੋਂ ਵੱਧ ਦੀਰਘ ਸੂਰਾਂ ਦੇ ਇਕ ਤੋਂ ਬਾਅਦ ਦੂਜੇ ਦੇ ਬੋਲੇ ਜਾਣ

ਨੂੰ ਸੂਰ ਸੰਜੋਗ ਕਿਹਾ ਜਾਂਦਾ ਹੈ। ਇਸ ਸੰਜੋਗ ਵਿਚ ਦੀਰਘ ਸੂਰ ਸ਼ਾਮਲ ਹੁੰਦੇ ਹਨ। ਕਈ ਸੂਰ ਸੰਜੋਗਾਂ ਵਿਚ ਹ੍ਰਸਵ ਸੂਰ ਸ਼ਾਮਲ ਹੁੰਦੇ ਹਨ।

ਇਹ ਸੰਜੋਗ ਤਿੰਨ ਜਾਂ ਚਾਰ ਸੂਰ ਦਾ ਵੀ ਹੋ ਸਕਦਾ ਹੈ। ਸੂਰ ਸੰਜੋਗ ਦੀ ਤਾਲਿਕਾ ਇਸ ਪ੍ਰਕਾਰ ਹੈ :

1. ਦੂਹਰੇ ਸੂਰ ਸੰਜੋਗ

ਸੂਰ	ਸੂਰ	ਸਥਦ
ਈ + ਏ	ਈ ਏ	ਕੁੜੀਏ, ਚਿੜੀਏ
" + ਓ	ਈ ਓ	ਕੁੜੀਓ, ਚਿੜੀਓ
" + ਉ	ਈ ਉ	ਜੀਉ, ਪੀਉ
ਏ	ਏ ਈ	ਮਤਈ
ਅ + ਈ	ਆ ਈ	ਨਾਈ, ਲਾਈ
" + ਏ	ਆ ਏ	ਖਾਏ, ਜਾਏ
" + ਓ	ਆ ਓ	ਪਿਆਓ, ਗਾਓ
" + ਉ	ਆ ਉ	ਸਾਉ, ਖਾਉ
ਓ + ਈ	ਓ ਈ	ਰੋਈ, ਧੋਈ
" + ਏ	ਓ ਏ	ਧੋਏ, ਸੋਏ
" + ਆ	ਓ ਆ	ਟੋਆ, ਧੋਆ
" + ਉ	ਓ ਉ	ਚੋਉ, ਹੋਉ
ਊ + ਈ	ਊ ਈ	ਸੂਈ, ਲੂਈ
" + ਏ	ਊ ਏ	ਸੂਏ, ਕੂਏ
" + ਆ	ਊ ਆ	ਭੂਆ, ਦੂਆ
" + ਉ	ਊ ਉ	ਕੂਉ, ਸੂਉ

2. ਤਿੰਨ ਜਾਂ ਚਾਰ ਸੂਰਾਂ ਦਾ ਸੰਜੋਗ :

ਦੀਰਘ+ਦੀਰਘ+ਦੀਰਘ

ਸੂਰ	ਸੂਰ ਸੰਜੋਗ	ਸਥਦ
ਆ	ਆ ਈ ਆ	ਸਾਈਆਂ, ਲਾਈਆਂ
ਊ	ਊ ਈ ਆ	ਸੂਈਆਂ, ਤੂਝੀਆਂ
ਓ	ਓ ਈ ਆ	ਰੋਈਆਂ, ਧੋਈਆਂ
	ਓ ਈ ਏ	ਧੋਈਏ, ਰੋਈਏ

3. ਹ੍ਰਸਵ+ਦੀਰਘ+ਦੀਰਘ :

ਸੂਰ	ਸੂਰ ਸੰਜੋਗ	ਸਥਦ
-----	-----------	-----

ਅ	ਅ ਈ ਆ	ਗਈਆਂ, ਲਈਆਂ
	ਅ ਉ ਆ	ਗਊਆਂ, ਬਹੁਆਂ
ਇ	ਇ ਆ ਈ	ਲਿਆਈ, ਸਿਆਈ
	ਇ ਆ ਏ	ਲਿਆਏ, ਧਿਆਏ
	ਇ ਆ ਈ ਆ	ਲਿਆਈਆਂ, ਧਿਆਈਆਂ
	ਇ ਆ ਇ ਆ	ਲਿਆਇਆ, ਧਿਆਇਆ
ਉ	ਉ ਆ ਈ	ਗੁਆਈ, ਧੁਆਈ
	ਉ ਆ ਏ	ਗੁਆਏ, ਧੁਆਏ
	ਉ ਆ ਈ ਆ	ਦੁਆਈਆਂ, ਸੁਆਈਆਂ।

4. ਦੀਰਘ+ਧ੍ਰਮਵਾਕ+ਦੀਰਘ

ਸੁਰ ਸੰਜੋਗ ਸ਼ਬਦ
ਆ ਇ ਆ ਆਇਆ

10. ਢੱਤ (ਜੁੱਟ) ਵਿਅੰਜਨ

ਪੰਜਾਬੀ ਵਿਚ ਢੱਤ-ਵਿਅੰਜਨ ਇਕ ਸਾਰਥਿਕ ਇਕਾਈ ਹਨ। ਭਾਵ ਇਹ ਸ਼ਬਦ ਨਿਖੇਕ ਵਿਚ ਵਿਸ਼ੇਸ਼ ਭੂਮਿਕਾ ਨਿਭਾਉਂਦੇ ਹਨ। ਪੰਜਾਬੀ ਵਿਚ ਢੱਤ ਵਿਅੰਜਨ ਦਰਸਾਉਣ ਲਈ ਗੈਰ-ਨਾਸਕੀ ਵਿਅੰਜਨ ਵਿਚ ਅੱਧਰ / ੴ / ਦਾ ਨਿਸ਼ਾਨ ਲਾਇਆ ਜਾਂਦਾ ਹੈ। ਨਾਸਕੀ ਵਿਅੰਜਨ ਵਿਚ ਟਿੱਪੀ ਦੀ ਵਰਤੋਂ ਕੀਤੀ ਜਾਂਦੀ ਹੈ। ਜੁੱਟ ਵਿਅੰਜਨਾਂ ਦੀ ਸਾਰਥਿਕਤਾ ਇਸ ਤਰ੍ਹਾਂ ਦਰਸਾਈ ਜਾ ਸਕਦੀ ਹੈ :

ਜੁੱਟ ਵਿਅੰਜਨ	ਇਕਹਿਰਾ ਵਿਅੰਜਨ
ਸੁਕਾ	ਸੁਕਾ
ਭੁਲਾ	ਭਲਾ
ਗੁਲਾ	ਗਲਾ
ਬੁਚਾ	ਬਚਾ
ਕੁਥਾ	ਕਥਾ

ਪੰਜਾਬੀ ਵਿਚ ਜੁੱਟ ਵਿਅੰਜਨ ਦੀ ਵਰਤੋਂ ਲਈ ਹੇਠ ਲਿਖੀਆਂ ਗੱਲਾਂ ਦਾ ਧਿਆਨ ਰਖਣਾ ਚਾਹੀਦਾ ਹੈ :

- (ਉ) ਨਰ ਜ਼ ਸ ਲ ਣ / ਤੌਂ ਇਲਾਵਾ ਸਾਰੇ ਵਿਅੰਜਨ ਜੁੱਟ ਰੂਪ ਵਿਚ ਆ ਸਕਦੇ ਹਨ।
- (ਅ) ਢੁਤ ਵਿਅੰਜਨ ਤੌਂ ਪਹਿਲਾਂ ਸੁਰ ਧ੍ਰਮਵ ਹੁੰਦਾ ਹੈ ਅਤੇ ਅਗਲਾ ਸੁਰ ਦੀਰਘ ਹੁੰਦਾ ਹੈ।
- (ਇ) ਇਹ ਸ਼ਬਦਾਂ ਦੇ ਅੰਤ ਤੇ ਬਹੁਤ ਘੱਟ ਆਉਂਦੇ ਹਨ।
- (ਸ) ਮਹਾਂਪ੍ਰਾਣ ਵਿਅੰਜਨਾਂ ਦਾ ਮੁੱਢਲਾ ਭਾਗ ਹੀ ਜੁੱਟ ਹੁੰਦਾ ਹੈ।

11. ਵਿਅੰਜਨ ਗੁੱਛੇ

ਪੰਜਾਬੀ ਵਿਚ ਵਿਅੰਜਨ ਗੁੱਛੇ ਮੱਧ ਅਤੇ ਅੰਤਿਮ ਸਥਿਤੀ ਵਿਚ ਮਿਲਦੇ ਹਨ। ਇਹਨਾਂ ਵਿਅੰਜਨ ਗੁੱਛਿਆਂ ਵਿਚਕਾਰ ਕੋਈ ਸੁਰ ਅੰਸ਼ ਨਹੀਂ ਹੁੰਦਾ। ਇਹ ਵਿਅੰਜਨ ਗੁੱਛੇ ਵਧੇਰੇ ਕਰਕੇ ਇਕਹਿਰਾ ਉਚਾਰ-ਖੰਡ ਵਾਲੇ ਸ਼ਬਦਾਂ ਵਿਚ ਮਿਲਦੇ ਹਨ। ਕੁਝ ਸ਼ਬਦਾਂ ਵਿਚ ਆਦਿ ਸਥਿਤੀ ਵਿਚ ਵੀ ਵਿਅੰਜਨ ਦੇਖੇ ਗਏ ਹਨ।

(ਉ) ਮਧਲੇ ਵਿਅੰਜਨ ਗੁੱਛੇ : ਇਹ ਸ਼ਬਦਾਂ ਦੇ ਵਿਚਕਾਰ ਆਉਂਦੇ ਹਨ। ਕਈ ਵਾਰ ਸ਼ਬਦ ਦੇ ਵਿਚਕਾਰ ਦੋ ਜਾਂ ਤਿੰਨ ਵਿਅੰਜਨ ਆ ਜਾਂਦੇ ਹਨ। ਇਹਨਾਂ ਦੀ ਉਚਾਰ-ਖੰਡ ਵੰਡ ਕਰਨ ਸਮੇਂ ਉਚਾਰ-ਖੰਡ ਵਿਚ ਤੌੜ ਮਹਿਸੂਸ ਹੁੰਦੀ ਹੈ। ਕਈ ਵਾਰ ਇਹ ਤੌੜ ਵੀ ਮੁੱਢਲੇ ਵਿਅੰਜਨ ਗੁੱਛੇ ਦਾ ਭੁਲੇਖਾ ਖੜਾ ਕਰ ਦਿੰਦੀ ਹੈ। ਪੰਜਾਬੀ ਦੇ ਕੁਝ ਸ਼ਬਦਾਂ ਵਿਚ ਇਹ ਗੁੱਛੇ ਸਪੱਸ਼ਟ ਹਨ।

ਸ਼ਬਦ	ਵਿਅੰਜਨ ਗੁੱਛਾ
ਰਗੜੇ	ਗੜਦ
ਮੁਕਦੇ	ਕਦ
ਸਮਝੇ	ਮਝਦ

ਟੁਟਦੇ	ਟਦ
ਭਜਦੇ	ਭਜ

(ਅ) ਅੰਤਮ ਵਿਅੰਜਨ ਗੁੱਛੇ : ਪੰਜਾਬੀ ਵਿਚ ਅੰਤਮ ਵਿਅੰਜਨ ਗੁੱਛਿਆਂ ਦੀ ਵਿਸ਼ੇਸ਼ ਮਹੱਤਤਾ ਹੈ। ਇਹ ਹੇਠ ਲਿਖੇ ਨਿਧਮਾਂ ਅਨੁਸਾਰ ਬਣਦੇ ਹਨ :

1. ਲ+ਡਕਵਾਂ ਵਿਅੰਜਨ : ਹਲਟ, ਗਿਲਝ, ਗਲਤ।
2. ਰ+ਡਕਵਾਂ ਫਟਕਵਾਂ ਪਾਰਸਵਿਕ ਜਾਂ +ਨਾਸਿਕ : ਕੁੜਮ, ਰੜਕ, ਲੜਕ, ਹੜਬ।
3. ਝ+ੜਕਵਾਂ ਵਿਅੰਜਨ+ਨਾਸਿਕ : ਕੁੜਮ, ਰੜਕ, ਲੜਕ, ਹੜਬ।
4. ਨਾਸਿਕ+ਵਿਰੋਧੀ ਸ੍ਰੇਣੀ ਦੇ ਡਕਵੇਂ : ਦਮਕ, ਰਮਜ਼, ਕਣਕ, ਭਿਣਕ, ਚਿਣਕ।
5. ਡਕਵੇਂ ਵਿਅੰਜਨ+ ਡਕਵੇਂ ਵਿਅੰਜਨ : ਕਪਟ, ਖਟਕ, ਬਚਤ, ਗਚਕ, ਭਸਤ।
6. ਰਗੜਵੇਂ ਵਿਅੰਜਨ+ਡਕਵੇਂ ਵਿਅੰਜਨ+ਨਾਸਿਕੀ ਵਿਅੰਜਨ : ਸੁਖਨ, ਸਮ, ਚਰਣ, ਰਸਮ।

(ਇ) ਆਦਿ ਵਿਅੰਜਨ ਗੁੱਛੇ ਸਿਰਫ ਸਥਦਾਂ ਵਿਚ ਹੀ ਮਿਲਦੇ ਹਨ। ਇਹਨਾਂ ਸਥਦਾਂ ਵਿਚ ਦੂਸਰੀ ਧੁਨੀ/ਰ/ਜਾਂ/ੜ ਹੁੰਦੀ ਹੈ। ਉਦਾਹਰਣ : ਪ੍ਰਾਂ, ਪ੍ਰੀਤ, ਪ੍ਰਾਰਥਨਾ, ਗ੍ਰੰਥ, ਕਰੀਰ, ਸਰੀਰ, ਸਰਧਾ, ਕੜਾਹ ਆਦਿ।

1. ਧਿਆਨ ਰੱਖਣ ਯੋਗ : ਵਿਅੰਜਨ ਗੁੱਛੇ ਵਿਚਕਾਰ ਕੋਈ ਸੂਰ ਅੰਸ਼ ਨਹੀਂ ਹੁੰਦਾ।
2. ਮਧਲੇ ਵਿਅੰਜਨ ਗੁੱਛੇ ਬਹੁਤ ਥੋੜ੍ਹੇ ਹਨ। ਉਚਾਰ-ਬੰਡ ਕਈ ਵਾਰ ਵਿਅੰਜਨ ਗੁੱਛੇ ਦਾ ਭੁਲੇਖਾ ਦਿੰਦਾ ਹੈ।

ਸਾਰ : ਪੰਜਾਬੀ ਧੁਨੀ ਵਿਉਂਤ ਵਿਚ ਉਚਾਰ-ਬੰਡ ਸੂਰ ਅਤੇ ਸੂਰ ਦਾ ਵਿਸ਼ੇਸ਼ ਮਹੱਤਵ ਹੈ। ਇਹ ਮਿਲਦੇ ਰੂਪ ਵਿਚ ਕਰਮਸੀਲ ਹਨ। ਇਹਨਾਂ ਦੇ ਕਾਰਜ ਨੂੰ ਮਿਲਵੇਂ ਰੂਪ ਵਿਚ ਹੀ ਸਮਝਿਆ ਜਾ ਸਕਦਾ ਹੈ। ਪੰਜਾਬੀ ਵਿਚ ਉਚਾਰ-ਬੰਡ ਨੂੰ ਅੱਖਰ ਵੀ ਆਖਿਆ ਜਾਂਦਾ ਹੈ। ਉਚਾਰ-ਬੰਡ ਦੋ ਤਰ੍ਹਾਂ ਦੇ ਹੁੰਦੇ ਹਨ, ਸੂਰਾਂ ਅਤੇ ਵਿਅੰਜਨਾਂ, ਉਚਾਰ-ਬੰਡ ਦਾ ਸਬੰਧ ਬੌਲਣ ਨਾਲ ਹੈ, ਲਿਖਣ ਨਾਲ ਨਹੀਂ। ਸੂਰ ਉਚਾਰ-ਬੰਡ ਤੇ ਲਗਦੀ ਹੈ। ਪੰਜਾਬੀ ਦੀਆਂ ਤਿੰਨ ਸੂਰਾਂ ਹਨ : ਉੱਚੀ, ਨੀਵੀਂ ਅਤੇ ਮੱਧਲੀ, ਕਈ ਵਾਰ ਸਥਿਤੀ ਅਨੁਸਾਰ ਸੂਰ ਉਚਾਰ-ਬੰਡ ਤੇ ਪਸਰ ਜਾਂਦੀ ਹੈ। ਇਸ ਨੂੰ ਸੂਰ ਲਹਿਰ ਆਖਿਆ ਜਾਂਦਾ ਹੈ। ਸੂਰਾਂ ਦੇ ਪ੍ਰਭਾਵ ਅਧੀਨ ਸੂਰ ਦੀ ਲੰਮਾਈ ਤੇ ਅਸਰ ਪੈਂਦਾ ਹੈ। ਪੰਜਾਬੀ ਦੇ ਲਿੱਪੀ ਚਿੰਨ੍ਹ / ਘ ਝ ਚ ਧ ਭ ਮ ਨੂ/ ਦੀ ਵੱਖ-ਵੱਖ ਸਥਿਤੀਆਂ ਵਿਚ ਕੀਮਤ ਵੱਖ-ਵੱਖ ਹੁੰਦੀ ਹੈ। ਪੰਜਾਬੀ ਵਿਚ ਅੰਤਮ ਸਥਿਤੀ ਵਿਅੰਜਨ ਗੁੱਛੇ ਵਧੇਰੇ ਮਿਲਦੇ ਹਨ। ਪੰਜਾਬੀ ਵਿਚ ਨਾਸਿਕਤਾ ਅਤੇ ਢੁੱਤੀਕਰਨ ਦਾ ਸਾਰਥਿਕ ਰੋਲ ਹੈ।

ਕੁਝ ਮਹੱਤਵਪੂਰਨ ਪ੍ਰਸ਼ਨ

1. ਧੁਨੀ ਵਿਗਿਆਨ ਦੀ ਪਰਿਭਾਸ਼ਾ ਦਿੱਤ ਅਤੇ ਧੁਨੀ ਅਮਲ ਬਾਰੇ ਜਾਣਕਾਰੀ ਦਿੱਤ।
2. ਉਚਾਰਣ ਦੇ ਵਿਭਿੰਨ ਅੰਗਾਂ ਨਾਲ ਪਹਿਚਾਣ ਕਰਾਓ।
3. ਵਿਅੰਜਨ ਕਿਸ ਨੂੰ ਆਖਦੇ ਹਨ ? ਵਿਅੰਜਨ ਧੁਨੀਆਂ ਦਾ ਵਰਗੀਕਰਣ ਕਰੋ।
4. ਸੂਰ ਤੋਂ ਕੀ ਭਾਵ ਹੈ, ਸੂਰ ਧੁਨੀਆਂ ਦਾ ਵਰਗੀਕਰਣ ਕਰੋ।
5. ਪੰਜਾਬੀ ਧੁਨੀਆਂ ਦੀ ਵਰਤੋਂ ਵਿਉਂਤ ਦੇ ਪ੍ਰਮੁੱਖ ਪੱਖਾਂ ਬਾਰੇ ਚਾਨਣਾ ਪਾਓ।
6. ਸੂਰ ਦੀ ਪਰਿਭਾਸ਼ਾ ਦਿੱਤ ਅਤੇ ਸੂਰ ਦੀਆਂ ਕਿਸਮਾਂ ਬਾਰੇ ਉਦਾਹਰਣਾਂ ਸਹਿਤ ਚਰਚਾ ਕਰੋ।
7. ਜੁੱਟ ਵਿਅੰਜਨ ਅਤੇ ਵਿਅੰਜਨ ਗੁੱਛੇ ਦੀ ਪਰਿਭਾਸ਼ਾ ਦਿੱਤ ਅਤੇ ਇਹਨਾਂ ਦਾ ਅੰਤਰ ਉਦਾਹਰਣਾਂ ਸਹਿਤ ਸਪੱਸ਼ਟ ਕਰੋ।

ਛੋਟੇ ਉੱਤਰਾਂ ਵਾਲੇ ਪ੍ਰਸ਼ਨ

1. ਧੁਨੀ ਵਿਉਂਤ ਦੀ ਪਰਿਭਾਸ਼ਾ ਦਿੱਤ।
2. ਧੁਨੀ-ਵਿਗਿਆਨ ਕਿਸ ਨੂੰ ਆਖਦੇ ਹਨ ?
3. ਉਚਾਰਣ ਧੁਨੀ ਵਿਗਿਆਨ ਕੀ ਹੈ ?
4. ਸ੍ਰਵਣੀ ਧੁਨੀ ਵਿਗਿਆਨ ਕੀ ਹੈ ?
5. ਤਰੰਗੀ ਧੁਨੀ-ਵਿਗਿਆਨ ਦੀ ਪਰਿਭਾਸ਼ਾ ਦਿੱਤ।
6. ਧੁਨੀ-ਅਮਲ ਤੋਂ ਕੀ ਭਾਵ ਹੈ ?
7. ਉਚਾਰਣ ਵਿਚ ਫੇਫ਼ਿਆਂ ਦਾ ਯੋਗਦਾਨ।

8. ਪੋਣਗਾ ਵਿਧੀ ਕੀ ਹੈ ?
9. ਉਚਾਰਣ ਤੋਂ ਕੀ ਭਾਵ ਹੈ ?
10. ਉਚਾਰਣ ਬਿੰਦੂ ਕਿਸ ਨੂੰ ਆਖਦੇ ਹਨ ?
11. ਅਲਪ ਪ੍ਰਾਣ ਨਾਦੀ ਧੁਨੀਆਂ।
12. ਮਹਾਂਪ੍ਰਾਣ ਨਾਦ ਰਹਿਤ ਧੁਨੀਆਂ।
13. ਸੂਰ ਅਤੇ ਵਿਅੰਜਨ ਵਿਚ ਅੰਤਰ।
14. ਡੱਕਵੇਂ ਵਿਅੰਜਨ।
15. ਸੁਪ੍ਰਵਾਹ ਵਿਅੰਜਨ।
16. ਪਾਸੇਦਾਰ ਧੁਨੀਆਂ।
17. ਪੰਜਾਬੀ ਦੇ ਮਹਾਂਪ੍ਰਾਣ ਸੂਰ।
18. ਸੂਰ ਕਿਸ ਨੂੰ ਆਖਦੇ ਹਨ ?
19. ਪੰਜਾਬੀ ਦੇ ਦੀਰਘ ਸੂਰ।
20. ਬਲ ਕਿਸ ਨੂੰ ਆਖਦੇ ਹਨ ?
21. ਉਚਾਰ-ਖੰਡ ਕਿਸ ਨੂੰ ਆਖਦੇ ਹਨ ?
22. ਪੰਜਾਬੀ ਸੂਰ ਲਿਖਾਂਕ ਕਿਹੜੇ ਹਨ ?
23. ਪੰਜਾਬੀ ਵਿਚ ਉੱਚੀ ਸੂਰ ਕਿਥੇ ਲੱਗਦੀ ਹੈ ?
24. ਪੰਜਾਬੀ ਵਿਚ ਨੀਵਾਂ ਸੂਰ ਕਿਥੇ ਲੱਗਦੀ ਹੈ ?
25. ਸੂਰ ਲਹਿਰ ਤੋਂ ਕੀ ਭਾਵ ਹੈ ?
26. ਵਿਅੰਜਨ ਗੁੱਛੇ ਕੀ ਹੁੰਦੇ ਹਨ ?
27. ਸੂਰ ਸੰਯੋਗ ਤੋਂ ਕੀ ਭਾਵ ਹੈ ?
28. ਢੋਹਰੇ ਸੂਰ ਤੋਂ ਕੀ ਭਾਵ ਹੈ ?
29. ਨਾਦ ਪੱਤੀਆਂ ਦਾ ਕੀ ਕਾਰਜ ਹੈ ?
30. ਖੰਡੀ ਅਤੇ ਅਖੰਡੀ ਧੁਨੀਆਂ ਵਿਚ ਅੰਤਰ ਦੱਸੋ।

ਅਧਿਐਨ ਲਈ ਹੋਰ ਪੁਸਤਕਾਂ

- | | | |
|------------------------|---|----------------|
| 1. Language | - | L. Bloom field |
| 2. Linguistics | - | A.A. Hill |
| 3. General Linguistics | - | R.H. Robbins |

ਪੰਜਾਬੀ ਪੁਸਤਕਾਂ

- | | | |
|--------------------------------------|---|-------------------------------------|
| 1. ਸਿਧਾਂਤਕ ਭਾਸ਼ਾ ਵਿਗਿਆਨ | - | ਡਾ. ਪ੍ਰੇਮ ਪ੍ਰਕਾਸ਼ ਸਿੰਘ |
| 2. ਭਾਸ਼ਾ ਵਿਗਿਆਨ ਤੇ ਪੰਜਾਬੀ ਭਾਸ਼ਾ | - | ਡਾ. ਹਰਕੀਰਤ ਸਿੰਘ ਅਤੇ ਉੱਜਲ ਸਿੰਘ ਬਾਹਰੀ |
| 3. ਭਾਸ਼ਾ ਵਿਗਿਆਨ : ਸੰਕਲਪ ਅਤੇ ਦਿਸ਼ਾਵਾਂ | - | ਡਾ. ਜੋਗਿੰਦਰ ਸਿੰਘ ਪੁਆਰ (ਸੰਪਾਦਕ) |
| 4. ਪੰਜਾਬੀ ਭਾਸ਼ਾ ਦਾ ਵਿਆਕਰਨ | - | ਪ੍ਰੋ. ਦੁਨੀ ਚੰਦ |
| 5. ਨਵੀਨ ਭਾਸ਼ਾ ਵਿਗਿਆਨ | - | ਭੁਪਿੰਦਰ ਸਿੰਘ ਖਹਿਰਾ |

ਭਾਰਤੀ ਲਿਪੀ ਦੇ ਵਿਕਾਸ ਦੀਆਂ ਅਵਸਥਾਵਾਂ

ਤੇ

ਗੁਰਮੁਖੀ ਲਿਪੀ

ਪਾਠ ਦਾ ਮੰਤਵ

ਇਸ ਪਾਠ ਵਿਚ ਭਾਰਤੀ ਲਿਪੀ ਦੇ ਵਿਕਾਸ ਦੀਆਂ ਅਵਸਥਾਵਾਂ ਬਾਰੇ ਵਿਚਾਰ ਕਰਦਿਆਂ ਹੋਇਆਂ ਗੁਰਮੁਖੀ ਲਿਪੀ ਦੇ ਨਾਮਕਰਨ ਦੇ ਵਿਕਾਸ ਬਾਰੇ ਚਰਚਾ ਕੀਤੀ ਜਾਵੇਗੀ।

ਪਾਠ ਦੀ ਰੂਪ ਰੇਖਾ

ਭੂਮਿਕਾ.....ਬ੍ਰਾਹਮੀ ਲਿਪੀ ਦੇ ਵਿਕਾਸ ਦੀਆਂ ਭਿੰਨ-ਭਿੰਨ ਅਵਸਥਾਵਾਂ.....ਕੁਸ਼ਣ ਕਾਲ ਦੀ ਲਿਪੀ.....ਗੁਪਤ ਕਾਲ ਦੀ ਲਿਪੀ.....ਕੁਟਿਲ ਲਿਪੀ.....ਗੁਰਮੁਖੀ ਲਿਪੀ ਦਾ ਨਿਕਾਸ.....ਨਮ ਗੁਰਮੁਖੀ ਦਾ ਕਾਰਨ.....ਗੁਰਮੁਖੀ ਦਾ ਵਿਕਾਸ।

ਭੂਮਿਕਾ

ਪਿਛਲੇ ਪਾਠ ਵਿਚ ਕਿਹਾ ਜਾ ਚੁੱਕਾ ਹੈ ਕਿ ਭਾਰਤ ਵਿਚ ਲਿਖਣ-ਕਲਾ ਦੇ ਆਹੰਭ ਬਾਰੇ ਚਾਹੇ ਕੋਈ ਨਿਸ਼ਚਿਤ ਸਮਾਂ ਨਹੀਂ ਮਿਥਿਆ ਜਾ ਸਕਿਆ ਫਿਰ ਵੀ ਇਹ ਤਾਂ ਕਿਹਾ ਜਾ ਸਕਦਾ ਹੈ ਕਿ ਭਾਰਤ ਵਿਚ ਸਿੰਧੂ ਘਾਟੀ ਦੇ ਲੋਕਾਂ ਨੂੰ ਇਸ ਕਲਾ ਦੀ ਪੂਰੀ ਪੂਰੀ ਜਾਣਕਾਰੀ ਸੀ। ਖਰੋਸ਼ਠੀ ਦੀ ਉਤਪਤੀ ਤੇ ਵਿਕਾਸ ਭਾਰਤ ਦੇ ਪਛਮੋਤਤਰ (ਪੱਛਮ-ਉੱਤਰ) ਭਾਗ ਵਿਚ ਹੋਇਆ। ਇਸ ਭਾਗ ਵਿਚ ਖਰੋਸ਼ਠੀ ਦੇ ਵਧੇ ਰੇ ਪ੍ਰਾਚੀਨ ਨਮੂਨੇ ਪ੍ਰਾਪਤ ਹੋਏ ਹਨ। ਬ੍ਰਾਹਮੀ ਲਿਪੀ ਦੇ ਵਿਕਾਸ ਬਾਰੇ ਵਿਦਵਾਨਾਂ ਦੀ ਰਾਏ ਵੱਖ-ਵੱਖ ਹੋਣ ਦੇ ਬਾਵਜੂਦ ਇਹ ਸੱਚ ਹੈ ਕਿ ਇਸ ਦਾ ਜਨਮ ਭਾਰਤ ਵਿਚ ਹੀ ਹੋਇਆ। ਅਜੇ ਤੱਕ ਇਸ ਪ੍ਰਸ਼ਨ ਦਾ ਨਿਰਣਾ ਨਹੀਂ ਹੋ ਸਕਿਆ ਕਿ ਸਿੰਧੂ ਲਿਪੀ ਤੋਂ ਬ੍ਰਾਹਮੀ ਦਾ ਵਿਕਾਸ ਕਿਸ ਤਰ੍ਹਾਂ ਹੋਇਆ ਕਿਉਂਕਿ ਦੋਵਾਂ ਵਿਕਾਰ ਕੋਈ ਇਕ ਹਜ਼ਾਰ ਵਰ੍ਹੇ ਦੀ ਵਿਥ ਹੈ। ਵਿਦਵਾਨਾਂ ਦਾ ਪ੍ਰਸੱਖ ਵਿਚਾਰ ਇਹ ਹੀ ਹੈ ਕਿ ਲਿਪੀ ਦਾ ਜਨਮ ਭਾਰਤ ਵਿਚ ਹੋਇਆ ਜਦੋਕਿ ਇਸ ਦੀ ਵਰਤੋਂ ਭਾਰਤ ਤੋਂ ਬਾਹਰ ਵੀ ਹੁੰਦੀ ਰਹੀ। ਸਮੇਂ ਦੇ ਬੀਤਣ ਨਾਲ ਬ੍ਰਾਹਮੀ ਦੇ ਅਨੇਕ ਰੂਪ ਬਣਦੇ ਗਏ। ਇਨ੍ਹਾਂ ਪ੍ਰਾਂਤਕ ਰੂਪਾਂ ਤੋਂ ਨਵੀਆਂ ਲਿਪੀਆਂ ਦਾ ਜਨਮ ਹੋਇਆ। ਇਸ ਪਾਠ ਦੇ ਪਹਿਲੇ ਭਾਗ ਵਿਚ ਅਸੀਂ ਬ੍ਰਾਹਮੀ ਲਿਪੀ ਦੇ ਵਿਕਾਸ ਦੀਆਂ ਅਵਸਥਾਵਾਂ ਦੀ ਚਰਚਾ ਕਰਾਂਗੇ ਤੇ ਦੂਜੇ ਭਾਗ ਵਿਚ ਚਰਚਾ ਦਾ ਵਿਸ਼ਾ ਗੁਰਮੁਖੀ ਲਿਪੀ ਦਾ ਨਿਕਾਸ ਹੈ।

ਬ੍ਰਾਹਮੀ ਲਿਪੀ ਦੇ ਵਿਕਾਸ ਦੀਆਂ ਭਿੰਨ-ਭਿੰਨ ਅਵਸਥਾਵਾਂ

1. ਅਸੋਕ ਦੀ ਬ੍ਰਾਹਮੀ ਲਿਪੀ :

ਸਿਰਦਰ ਦੇ ਭਾਰਤ ਤੋਂ ਮੁੜ ਜਾਣ ਮਗਰੋਂ ਛੋਤੀ ਹੀ ਚੰਦਰਗੁਪਤ ਨੇ ਗੱਦੀ ਸੰਭਾਲੀ। ਉਸ ਦੀ ਮੌਤ ਤੋਂ ਬਾਅਦ ਬਿੰਦੂ ਸਾਰ ਤੇ ਫਿਰ 3/2 ਈ. ਪੂ. ਅਸੋਕ ਗੱਦੀ 'ਤੇ ਬੈਠਾ। ਅਸੋਕ ਨੇ ਕੋਈ 34 ਵਰ੍ਹੇ ਭਾਰਤ 'ਤੇ ਰਾਜ ਕੀਤਾ। ਅਸੋਕ ਦੇ ਸਿਰਫ ਦੋ ਸਿਲਾਲੇਖਾਂ ਵਿਚ ਹੀ ਉਸ ਦਾ ਨਾਂ ਅਸੋਕ ਮਿਲਦਾ ਹੈ, ਬਾਕੀ ਸਭ ਲੇਖਾਂ ਵਿਚ ਉਸ ਨੂੰ ਦੇਵਾਨਾ ਪਿਯਦਰਸ਼ੀ ਰਾਜਾ ਕਿਹਾ ਗਿਆ ਹੈ। ਅਸੋਕ ਦੇ ਧਰਮ ਲੇਖ ਪੱਛਮੀ ਉੱਤਰੀ ਭਾਰਤ (ਵਰਤਮਾਨ ਪਾਕਿਸਤਾਨ) ਤੋਂ ਲੇ ਕੇ ਮੇਸ਼ੂਰ ਤਕ ਮਿਲੇ ਹਨ। ਉਸ ਦਾ ਰਾਜ ਬੰਗਾਲ ਦੀ ਖਾੜੀ ਤੋਂ ਲੈ ਕੇ ਅਰਬ ਸਾਗਰ ਤੱਕ ਸੀ। ਅਸੋਕ ਦੇ ਬਾਰਾਂ ਸਿਲਾਲੇਖ ਖਰੋਸ਼ਠੀ ਵਿਚ ਹਨ। ਬਾਕੀ ਸਾਰੇ ਲੇਖ ਬ੍ਰਾਹਮੀ ਲਿਪੀ ਵਿਚ ਹਨ। ਇਨ੍ਹਾਂ ਲੇਖਾਂ ਦੀ ਲਿਪੀ ਨੂੰ 'ਯੂਮ ਲਿਪੀ' ਦਾ ਨਾਂ ਦਿੱਤਾ ਗਿਆ ਹੈ। ਅਸੋਕ ਦੇ ਧਰਮ ਲੇਖ ਦੋ ਭਾਗਾਂ ਵਿਚ ਵੰਡੇ ਜਾ ਸਕਦੇ ਹਨ। (1) ਪੱਥਰ ਦੇ ਖੰਭਿਆਂ ਤੇ ਲੇਖ ਅਤੇ (2) ਸਿਲਾਲੇਖ ਖੰਭੇ। ਇਹ ਇਕ ਹੀ ਪੱਥਰ ਦੇ ਦੋ ਟੁਕੜੇ ਹਨ। ਇਨ੍ਹਾਂ ਤੇ ਦੀਆਂ ਪਾਲਿਸ਼ ਕੀਤਾ ਗਿਆ ਹੈ। ਸਾਰੇ ਖੰਭਿਆਂ ਦੇ ਪੂਰੇ ਲੇਖ ਨਹੀਂ ਮਿਲਦੇ। ਅਸੋਕ ਦੇ ਚੱਟਾਂਨਾਂ ਤੇ ਲੇਖ ਸਿਲਾਲੇਖ ਗਿਣਤੀ ਵਿਚ 14 ਹਨ। ਇਨ੍ਹਾਂ ਤੋਂ ਇਲਾਵਾ ਅਸੋਕ ਦੇ ਕੁਝ ਗੁਢਾ ਲੇਖ ਵੀ ਮਿਲੇ ਹਨ। ਇਨ੍ਹਾਂ ਸਾਰੇ ਧਰਮ ਲੇਖਾਂ ਦੀ ਲਿਖਣ ਵਾਲੀ ਸ਼ੈਲੀ ਵਿਚ ਕੋਈ ਖਾਸ ਫਰਕ ਦਿਖਾਈ ਨਹੀਂ ਦਿੰਦਾ। ਇਸ ਦਾ ਇਹ ਅਰਥ ਵੀ ਹੈ ਕਿ ਅਸੋਕ ਦੇ ਸਮੇਂ ਲਗਭਗ ਪੂਰੇ ਦੇਸ਼ ਵਿਚ ਬ੍ਰਾਹਮੀ ਲਿਪੀ ਦੀ ਵਰਤੋਂ ਹੁੰਦੀ ਸੀ ਤੇ ਸਧਾਰਨ ਜਨਤਾ ਵੀ ਇਸ ਲਿਪੀ ਨੂੰ ਪੜ੍ਹ ਲਿਖ ਸਕਦੀ ਸੀ। ਇਨ੍ਹਾਂ ਲੇਖਾਂ ਦੀ ਭਾਸ਼ਾ ਬੋਲਚਾਲ ਦੀ ਪ੍ਰਾਕ੍ਰਿਤੀ ਹੈ। ਪ੍ਰਾਂਤ ਅਨੁਸਾਰ ਇਸ ਵਿਚ ਪਰਿਵਰਤਨ ਚਾਹੇ ਮਿਲਦਾ ਹੈ ਪਰੰਤੂ ਇਹ ਹੈ ਪ੍ਰਾਕ੍ਰਿਤ ਭਾਸ਼ਾ ਹੀ। ਐਸਾ

ਲਗਦਾ ਹੈ ਕਿ ਅਸੋਕ ਦੇ ਇਹ ਧਰਮ ਲੇਖ ਖੁਦਵਾਣ ਦਾ ਕੰਮ ਦੋ ਪੱਧਰ 'ਤੇ ਹੁੰਦਾ ਸੀ। 'ਲਿਪੀਕਾਰ' ਦਾ ਕੰਮ ਪੱਥਰ 'ਤੇ ਲਿਖ ਦੇਣਾ ਹੀ ਸੀ। ਲੇਖ ਖੋਦਣ ਦਾ ਕੰਮ ਕੋਈ ਸਿਲਪਕਾਰ ਵਿਅਕਤੀ ਕਰਦਾ ਸੀ।

ਅਸੋਕ ਦੇ ਬ੍ਰਹਮੀ ਲੇਖ ਵਿਚ ਕੇਵਲ ਛੇ ਸਾਰਾਂ ਦੇ ਸੰਕੇਤ ਪਾਏ ਜਾਂਦੇ ਹਨ : ਅ, ਆ, ਇ, ਉ, ਓ ਤੇ ਏ। ਇਨ੍ਹਾਂ ਦੇ ਦੀਰਘ ਰੂਪਾਂ ਲਈ ਸੰਕੇਤ ਨਹੀਂ ਮਿਲਦੇ। ਇਨ੍ਹਾਂ ਵਿਚ ਈ, ਉ ਤੇ ਔ ਦੇ ਮੂਲ ਸਾਰਾਂ ਨਹੀਂ ਮਿਲਦੇ, ਵਿਅੰਜਨਾਂ ਦੇ ਨਾਲ ਜੁੜਨ ਵਾਲੇ ਸਾਰੇ ਦੀਆਂ ਮਾਤਰਾਵਾਂ ਦੇ ਰੂਪ ਵਿਚ ਕੇਵਲ ਆ, ਇਹ ਐ ਤੇ ਉਸ ਦੀਆਂ ਮਾਤਰਾ ਹੀ ਮਿਲਦੀਆਂ ਹਨ। ਐ ਲਈ ਕੋਈ ਸੰਕੇਤ ਜਾਂ ਮਾਤਰਾ ਨਹੀਂ ਮਿਲਦੀ। ਅਨੁਸਵਰ ਲਈ ਇਕ ਬਿੰਦੀ ਪ੍ਰਯੋਗ ਹੋਇਆ ਹੈ। ਇਹ ਆਮ ਤੌਰ 'ਤੇ ਅੱਖਰਾਂ ਦੇ ਸੱਜੇ ਪਾਸੇ ਕੁਝ ਉਪਰ ਰਖੀ ਜਾਂਦੀ ਸੀ। ਵਿਸਰਗ ਦਾ ਚਿੰਨ੍ਹ ਨਹੀਂ ਮਿਲਦਾ। ਅਸੋਕ ਦੇ ਲੇਖਾਂ ਵਿਚ 33 ਵਿਅੰਜਨਾਂ ਲਈ ਅੱਖਰ ਸੰਕੇਤ ਮਿਲਦੇ ਹਨ। ਇਨ੍ਹਾਂ ਸਾਰਿਆਂ ਵਿਚ ਹੀ 'ਅ' ਮਿਲਿਆ ਹੈ, ਇਹ ਹਲੰਤ ਨਹੀਂ ਹਨ। ਕਿਸੇ ਵੀ ਲੇਖ ਵਿਚ 'ਫ' ਲਈ ਸੰਕੇਤ ਨਹੀਂ ਮਿਲਦਾ। 'ਝ' ਲਈ ਅੱਖਰ ਮਿਲਦਾ ਹੈ ਇਸ ਦੀ ਵਰਤੋਂ ਵੀ ਕਈ ਥਾਵਾਂ ਤੇ ਹੋਈ ਹੈ। ਕਦੀ ਕਦੀ ਉਲਟੇ ਅੱਖਰ ਵੀ ਮਿਲਦੇ ਹਨ, ਇਹ ਕਿਹਾ ਜਾਂਦਾ ਹੈ ਕਿ ਭਾਰਤ ਦੀਆਂ ਲਿਪੀਆਂ ਤੇ ਵਿਦੇਸ਼ ਦੀਆਂ ਕੁਝ ਲਿਪੀਆਂ ਦੀ ਮਾਂ ਅਸੋਕ ਦੀ ਬ੍ਰਹਮੀ ਲਿਪੀ ਹੈ।

2. ਕੁਸਾਣ ਕਾਲ ਦੀ ਲਿਪੀ

ਭਾਰਤ ਵਿਚ ਕੁਸਾਣ ਦਾ ਰਾਜ ਸ਼ੁਰੂ ਹੋਣ ਤੋਂ ਪਹਿਲਾਂ ਲੇਖਾਂ ਦੀ ਚਰਚਾ ਇਥੇ ਕੀਤੀ ਜਾ ਸਕਦੀ ਹੈ। ਇਸ ਕਾਲ ਵਿਚ ਬ੍ਰਹਮੀ ਲੇਖ ਅਨੇਕਾਂ ਉਦੇਸ਼ਾਂ ਲਈ ਹੋਏ ਮਿਲਦੇ ਹਨ। ਪਹਿਲੀ ਵਾਰ ਸਿੱਕਿਆਂ ਤੇ ਵੀ ਬ੍ਰਹਮੀ ਅੱਖਰ ਮਿਲੇ ਹਨ। ਰਾਜਿਆਂ ਤੋਂ ਛੁਟ ਆਮ ਜਨਤਾ ਦੇ ਲੇਖ ਵੀ ਮਿਲੇ ਹਨ। ਐਸੀ ਹਾਲਤ ਵਿਚ ਪੂਰੇ ਦੇਸ਼ ਵਿਚ ਲਿਪੀ ਦਾ ਇਕੋ ਜਿਹਾ ਰੂਪ ਕਾਇਮ ਰਹਿਣਾ ਸੰਭਵ ਨਹੀਂ ਸੀ। ਇਸ ਕਾਲ ਵਿਚ ਬ੍ਰਹਮੀ ਲਿਪੀ ਵਿਚ ਕੁਝ ਨਵੇਂ ਅੱਖਰ ਆਏ। ਚਾਰ ਬਿੰਦੀਆਂ ਵਾਲੇ ਅੱਖਰ ਨੂੰ ਵੀ ਮੰਨਿਆ ਜਾਵੇ ਕਿ ਨਾਂ, ਇਸ ਬਾਰੇ ਵਿਦਵਾਨਾਂ ਦਾ ਇਕੋ ਮਤ ਨਹੀਂ। ਇਸ ਕਾਲ ਵਿਚ 'ਉ' ਤੇ 'ਔ' ਲਈ ਵੀ ਸੁਤੰਤਰ ਅੱਖਰ ਮਿਲਦੇ ਹਨ। ਵਿਸਰਗ ਲਈ ਸੰਕੇਤ ਮਿਲਦਾ ਹੈ ਤੇ ਅੱਖਰ ਦੇ ਨਾਲ ਸੱਜੇ ਪਾਸੇ ਲਾਇਆ ਜਾਂਦਾ ਹੈ, 'ਔ' ਲਈ ਅਲੱਗ ਸੰਕੇਤ ਮਿਲਦਾ ਹੈ। ਇਸ ਦੇ ਸੰਯੁਕਤ ਅੱਖਰ ਵਧੇਰੇ ਸਪਾਨ ਹਨ। ਇਕ ਨਵਾਂ ਵਿਅੰਜਨ ਅੱਖਰ ਵੀ ਇਸ ਕਾਲ ਦੀ ਬ੍ਰਹਮੀ ਲਿਪੀ ਵਿਚ ਮਿਲਦਾ ਹੈ। ਇਹ ਅੱਖਰ ਸਾਂਝੀ ਦੇ ਲੇਖਾਂ ਵਿਚ ਮਿਲਿਆ ਹੈ। ਦੱਖਣੀ ਭਾਰਤ ਵਿਚ ਭੱਟੀਪ੍ਰਲੁ ਪਿੰਡ ਦੇ ਇਕ ਸਤ੍ਤ੍ਵ ਤੋਂ ਬ੍ਰਹਮੀ ਲਿਪੀ ਦੇ ਕੁਝ ਲੇਖ ਮਿਲਦੇ ਹਨ। ਇਨ੍ਹਾਂ ਲੇਖਾਂ ਦੀਆਂ ਦੋ ਧਾਰਾਵਾਂ ਹਨ, ਪਹਿਲੀ ਭਾਂਡਿਆਂ ਦੇ ਲੇਖਾਂ ਦੀ ਲਿਪੀ ਤੇ ਦੂਜੀ ਪੱਥਰ ਲੇਖ ਦੀ ਲਿਪੀ। ਇਨ੍ਹਾਂ ਵਿਚ ਜੇ ਕੋਈ ਸਮਾਨਤਾ ਹੈ ਤਾਂ ਸਿਰਫ ਦੋ ਅੱਖਰਾਂ ਵਿਚ ਹੈ। ਪਾਤਰ-ਲੇਖਾਂ ਦੀ ਇਕ ਹੋਰ ਵਿਸ਼ੇਸ਼ਤਾ ਹੈ। ਵਿਅੰਜਨ ਸੰਕੇਤ ਵਿਚ 'ਅ' ਦੀ ਮਾਤਰਾ ਨੂੰ ਅੱਖਰਾਂ ਦੇ ਉਪਰ ਇਕ ਟੇਢੀ ਲਕੀਰ ਜੋੜ ਕੇ ਦਰਸਾਇਆ ਹੈ। ਇਹ ਸਿੱਧ ਕੀਤਾ ਜਾ ਸਕਦਾ ਹੈ ਕਿ ਇਹ ਸੰਕੇਤ ਅਸੋਕ ਦੀ ਬ੍ਰਹਮ ਲਿਪੀ ਤੋਂ ਬਣੇ ਹੋਣਗੇ।

ਈਸਾ ਦੀ ਪਹਿਲੀ ਸਦੀ ਤੋਂ ਚੌਥੀ ਸਦੀ ਤੱਕ ਬ੍ਰਹਮੀ ਦੀਆਂ ਅਨੇਕ ਸੈਲੀਆਂ ਮਿਲਦੀਆਂ ਹਨ। ਤੇਜ਼ੀ ਨਾਲ ਤੇ ਘਸੀਟ ਕੇ ਲਿਖਣ ਕਾਰਨ ਇਸ ਕਾਲ ਦੀ ਬ੍ਰਹਮੀ ਨੂੰ ਇਕ ਨਵਾਂ ਸਰੂਪ ਮਿਲ ਗਿਆ ਹੈ। ਅੱਖਰਾਂ ਨੂੰ ਕਲਾਤਮਕ ਬਣਾਉਣ ਦੀ ਰੁਚੀ ਕਰ ਕੇ ਟੇਢੇ, ਤਿੰਨ ਕੌਨੇ ਤੇ ਚਾਰ ਕੌਨੇ ਅੱਖਰ ਮਿਲਦੇ ਹਨ। ਇੰਨ੍ਹਾਂ ਹੁੰਦੇ ਹੋਏ ਵੀ ਬ੍ਰਹਮੀ ਅੱਖਰਾਂ ਦੇ ਮੁੱਖ ਢਾਂਚੇ ਵਿਚ ਕੋਈ ਵਿਸ਼ੇਸ਼ ਪਰਿਵਰਤਨ ਦਿਖਾਈ ਨਹੀਂ ਦਿੰਦਾ। ਇਸ ਕਾਲ ਦੀ ਲਿਪੀ ਦੀਆਂ ਕੁਝ ਇਕ ਵਿਸ਼ੇਸ਼ਤਾਵਾਂ ਹਨ :

1. ਅੱਖਰਾਂ ਦੀਆਂ ਪ੍ਰਿੱਖ ਖੜੀਆਂ ਰੇਖਾਵਾਂ ਦਾ ਸਿਰ ਵਾਲਾ ਚਿੰਨ੍ਹ।
2. ਅੱਖਰਾਂ ਦੇ ਨਾਲ ਲਗਣ ਵਾਲੀਆਂ ਸਾਰਾਂ ਦੀਆਂ ਮਾਤਰਾਵਾਂ ਲਈ ਨਵੀਂ ਸੈਲੀ ਦਾ ਪ੍ਰਯੋਗ।
3. ਤੇਜ਼ੀ ਨਾਲ ਤੇ ਘਸੀਟ ਕੇ ਲਿਖਣ ਕਾਰਨ ਇਸ ਕਾਲ ਦੀ ਬ੍ਰਹਮੀ ਅੱਖਰ ਕੁਝ ਨਵੇਂ ਰੂਪ ਧਾਰਦੇ ਹਨ।
4. ਅੱਖਰਾਂ ਨੂੰ ਕਲਾਮਈ ਬਣਾਉਣ ਦੀ ਕੋਸ਼ਿਸ਼ ਦੇ ਫਲਸਰੂਪ ਇਨ੍ਹਾਂ ਦੀਆਂ ਸਾਰਾਂ ਦੀਆਂ ਮਾਤਰਾਵਾਂ ਵਿਚ ਪਰਿਵਰਤਨ ਹੋਇਆ ਹੈ।
5. ਇਸ ਕਾਲ ਦੀ ਬ੍ਰਹਮੀ ਲਿਪੀ ਵਿਚ ਕੁਝ ਨਵੇਂ ਅੱਖਰ ਵੀ ਮਿਲਦੇ ਹਨ।

3. ਗੁਪਤ ਕਾਲ ਦੀ ਲਿਪੀ

ਚੌਥੀ ਸਦੀ ਦੇ ਆਰੰਭ ਤੋਂ ਉੱਤਰ ਭਾਰਤ ਦੇ ਇਕ ਬਹੁਤ ਵੱਡੇ ਹਿੱਸੇ 'ਤੇ ਗੁਪਤ ਵੰਸ਼ ਦੇ ਰਾਜਿਆਂ ਦਾ ਰਾਜ ਸ਼ੁਰੂ ਹੁੰਦਾ ਹੈ। ਚੌਥੀ ਸਦੀ ਦੇ ਸ਼ੁਰੂ ਤੱਕ ਭਾਰਤ ਦੇ ਵੱਖ-ਵੱਖ ਪ੍ਰਦੇਸ਼ਾਂ ਵਿਚ ਬ੍ਰਹਮੀ ਲੇਖਾਂ ਦੀ ਭਾਸ਼ਾ ਆਮ ਤੌਰ 'ਤੇ ਪ੍ਰਾਕਿਤ ਹੀ ਰਹੀ ਹੈ ਪਰ ਗੁਪਤ ਸ਼ਾਸ਼ਨ ਸ਼ੁਰੂ ਹੋਣ ਤੇ ਹੁਣ ਸੰਸਕ੍ਰਿਤ ਭਾਸ਼ਾ ਵਿਚ ਵੀ ਲੇਖ ਲਿਖਣ ਲਗ ਪਏ ਸਨ। ਗੁਪਤ ਕਾਲ ਦੇ ਸਾਰੇ ਲੇਖਾਂ ਦੀ ਲਿਪੀ ਸੈਲੀ ਇਕੋ ਨਹੀਂ ਹੈ। ਭਾਰਤ ਦੀਆਂ ਇਸ ਕਾਲ ਦੀਆਂ ਲਿਪੀਆਂ ਨੂੰ ਮੌਟੇ ਤੌਰ 'ਤੇ ਅਹਿਸਦ ਹਸਨ ਦਾਨੀ ਅਨੁਸਾਰ ਵਰਗਾਂ ਵਿਚ ਵੰਡਿਆ ਜਾ ਸਕਦਾ ਹੈ

1. ਉੱਤਰੀ ਭਾਰਤ ਦੀਆਂ ਲਿਪੀਆਂ।
2. ਗੁਜਰਾਤ, ਰਾਜਸਥਾਨ ਤੇ ਮੱਛ ਭਾਰਤ ਦੀਆਂ ਲਿਪੀਆਂ।
3. ਦੱਖਣੀ ਲਿਪੀਆਂ ਅਤੇ
4. ਦੱਖਣੀ ਭਾਰਤ ਦੀਆਂ ਲਿਪੀਆਂ।

ਇਹ ਸੱਚ ਹੈ ਕਿ ਅੱਠਵੀਂ ਸਦੀ ਤੋਂ ਬਾਅਦ ਹੀ ਅਸੀਂ ਸੂਬਾਈ ਲਿਪੀਆਂ ਦੇ ਵਿਕਾਸ ਨੂੰ ਅੱਗੇ ਵਧਾ ਸਕਦੇ ਹਾਂ। ਗੁਪਤ ਕਾਲ ਦੀ ਲਿਪੀ ਦੀਆਂ ਕੁਝ ਵਿਸ਼ੇਸ਼ਤਾਵਾਂ ਇਹ ਹਨ :

ਇਨ੍ਹਾਂ ਲੇਖਾਂ ਦੀ ਪ੍ਰਮੁੱਖ ਭਾਸ਼ਾ ਸੰਸਕ੍ਰਿਤ ਹੈ। ਉੱਤਰੀ ਭਾਰਤ ਦੇ ਲੇਖਾਂ ਦੀ ਦੂਜੀ ਵਿਸ਼ੇਸ਼ਤਾ ਹੈ, ਕਲਮ ਦੀ ਵਰਤੋਂ। ਛੇ ਵੀਂ ਸਦੀ ਦੇ ਅੱਖਰਾਂ ਦੀ ਸਾਰ ਮਾਤਰ ਦੀਆਂ ਰੇਖਾਵਾਂ ਕਲਮ ਦੀ ਵਰਤੋਂ ਕਾਰਨ ਇਕੋ ਸਮੇਂ ਮੌਟੀਆਂ ਤੇ ਪਤਲੀਆਂ ਦਿਖਾਈ ਦਿੰਦੀਆਂ ਹਨ। ਇਨ੍ਹਾਂ ਅੱਖਰਾਂ ਨੂੰ ਸੁੰਦਰ ਬਣਾਉਣ ਦੀ ਕੋਸ਼ਿਸ਼ਾਂ ਤੋਂ ਹੀ ਬਾਅਦ ਵਿਚ ਕੁਟਿਲ ਲਿਪੀ ਦੇ ਅੱਖਰਾਂ ਨੇ ਰੂਪ ਧਾਰਣ ਕੀਤਾ। ਅਸਲ ਵਿਚ ਉੱਤਰੀ ਭਾਰਤ ਦੇ ਅੱਖਰਾਂ ਨੂੰ ਜੋ ਨਵਾਂ ਰੂਪ ਮਿਲਿਆ ਹੈ ਉਸ ਦਾ ਕਾਰਨ ਕਲਮ ਦੀ ਵਰਤੋਂ ਹੈ। ਉੱਤਰੀ ਭਾਰਤ ਵਿਚ ਜਿਥੇ ਕਲਮ ਦੀ ਵਰਤੋਂ ਹੁੰਦੀ ਸੀ ਉਥੇ ਦੱਖਣੀ ਭਾਰਤ ਵਿਚ ਸਿਲਾਈ ਜਾਂ ਕਿਲ ਦੀ ਵਰਤੋਂ ਹੁੰਦੀ ਸੀ।

ਇਸ ਕਾਲ ਦੇ ਲੇਖਾਂ ਵਿਚ ਸਾਨੂੰ ਕੁਝ ਅੱਖਰ ਸੰਕੇਤ ਮਿਲਦੇ ਹਨ। ਇਨ੍ਹਾਂ ਵਿਚ ਸਭ ਤੋਂ ਪ੍ਰਮੁੱਖ ਇਸ ਕਾਲ ਦੇ ਤਾਮਰ ਪੱਤਰਾਂ ਤੇ ਪਾਇਆ ਜਾਣ ਵਾਲਾ ਓਮ ਅੱਖਰ ਹੈ। ਇਸ ਕਾਲ ਦੇ ਸਾਰੇ ਲੇਖ ਇਕੋ ਲਿਪੀ ਸੈਲੀ ਦੇ ਨਹੀਂ। ਉੱਤਰੀ ਭਾਰਤ ਦੀ ਸੈਲੀ ਦਾ ਪ੍ਰਸਿੱਧ ਨਮੂਨਾ ਹੈ। ਅਲਾਹਬਾਦ ਦੇ ਖੰਬੇ (ਲੋਹੇ ਦੀ ਲਾਠ) ਤੇ ਖੁਦੀ ਹੋਈ ਸਮੁੰਦਰ ਗੁਪਤ ਦੀ ਪਰੱਸਤਸ਼। ਦੱਖਣੀ ਸੈਲੀ ਦੇ ਅੱਖਰ ਚੰਦਰ ਗੁਪਤ ਦੂਜੇ ਦੇ ਹੀ ਸ਼ਾਹੀ ਲੇਖ ਵਿਚ ਮਿਲਦੇ ਹਨ। ਮੱਧ ਭਾਰਤ ਦੀ ਸੈਲੀ ਦੇ ਚੰਗੇ ਨਮੂਨੇ ਏਰਨ (ਜ਼ਿਲ੍ਹਾ ਸਾਗਰ) ਉਦੇਗਿਰੀ ਦੇ ਲੇਖਾਂ ਵਿਚ ਦੇਖੇ ਜਾ ਸਕਦੇ ਹਨ। ਵਾਕਾਟਕ ਰਾਜਿਆਂ ਦੇ ਬਹੁਤ ਸਾਰੇ ਲੇਖ ਮਿਲੇ ਹਨ। ਇਨ੍ਹਾਂ ਵਿਚ ਦਾਨ ਪੱਤਰਾਂ ਦੀ ਗਿਣਤੀ ਵਧੇ ਰੇ ਹੈ। ਇਨ੍ਹਾਂ ਦੀ ਲਿਪੀ ਗੁਪਤ ਲਿਪੀ ਦੇ ਮੱਧ ਦੇਸ਼ ਦੀ ਸੈਲੀ ਹੈ ਜਿਸ ਤੇ ਦੱਖਣੀ ਸੈਲੀ ਦਾ ਪ੍ਰਭਾਵ ਸਪਸ਼ਟ ਦਿਖਾਈ ਦਿੰਦਾ ਹੈ।

4. ਕੁਟਿਲ ਲਿਪੀ

ਈਸਾ ਦੀ ਛੇਵੀਂ ਤੋਂ ਨੌਵੀਂ ਸਦੀ ਤੱਕ ਸਾਰੇ ਉੱਤਰੀ ਭਾਰਤ ਦੀ ਲਿਪੀ ਦਾ ਨਾਮ ਕੁਟਿਲ ਰੱਖਿਆ ਗਿਆ ਹੈ। ਅਸਲ ਵਿਚ ਇਹ ਗੁਪਤ ਲਿਪੀ ਦਾ ਹੀ ਬਦਲਿਆ ਹੋਇਆ ਰੂਪ ਹੈ। ਇਸ ਕਾਲ ਦੇ ਅੱਖਰਾਂ ਦੇ ਸੱਜੇ ਪਾਸੇ ਤੇ ਖੜ੍ਹੇ ਕੁਝ ਢੰਡੇ ਅੰਦਰ ਵੱਲ ਮੁੜ ਜਾਂਦੇ ਹਨ। ਇਸ ਲਈ ਇਨ੍ਹਾਂ ਨੂੰ ਕੁਟਿਲ ਨਾਮ ਦਿੱਤਾ ਗਿਆ ਹੈ। ਕੁਟਿਲ ਲਿਪੀ ਦੇ ਕਾਲ ਤੋਂ ਬਾਅਦ ਸਾਨੂੰ ਲਿਪੀਆਂ ਵਿਚ ਸੂਬਾਈ ਲੱਛਣ ਸਾਫ਼ ਦਿਖਾਈ ਦਿੰਦੇ ਹਨ।

ਗੁਰਮੁਖੀ ਲਿਪੀ ਦਾ ਨਿਕਾਸ

ਹੋਰਨਾਂ ਲਿਪੀਆਂ ਦੀ ਤਰ੍ਹਾਂ ਹੀ ਗੁਰਮੁਖੀ ਲਿਪੀ ਦਾ ਨਿਕਾਸ ਵੀ ਬ੍ਰਹਮੀ ਲਿਪੀ ਤੋਂ ਹੋਇਆ ਹੈ। ਪੰਜਾਬ ਦੀਆਂ ਹੋਰ ਲਿਪੀਆਂ ਸ਼ਾਰਦਾ, ਟਾਕਰੀ ਤੇ ਸਰਗਾ ਨਾਲ ਇਸ ਦੀ ਸਾਂਝ ਹੈ। ਵਿਸ਼ੇਸ਼ਕਰ ਟਾਕਰੀ ਨਾਲ ਇਸ ਦੀ ਸਾਂਝ ਦੇਵਨਾਂਗਰੀ ਨਾਲੋਂ ਵਧੇਰੇ ਛੂੰਧੀ ਹੈ। ਸ਼ਾਰਦਾ ਲਿਪੀ ਦੀ ਵਰਤੋਂ ਕਸ਼ਮੀਰ ਵਿਚ ਹੁੰਦੀ ਸੀ ਅਤੇ ਟਾਕਰੀ ਦਾ ਪ੍ਰਯੋਗ ਉਸ ਸਾਰੇ ਪਹਾੜੀ ਪ੍ਰਦੇਸ਼ ਵਿਚ ਹੁੰਦਾ ਹੈ ਜੋ ਕਿ ਜੰਮ੍ਹ ਤੋਂ ਲੈ ਕੇ ਕਾਲਕਾ ਤੱਕ ਫੈਲਿਆ ਹੋਇਆ ਸੀ। ਇਸ ਦੇ ਪ੍ਰਮਾਣ ਸਰੂਪ ਅਨੇਕਾਂ ਸਿਲਾਲੇਖ ਮਿਲੇ ਹਨ। ਆਗੀਆਂ ਦੇ ਆਉਣ ਤੋਂ ਪਹਿਲਾਂ ਪੰਜਾਬ ਵਿਚ ਤਰਸ਼ ਕੋਮ ਦੇ ਲੋਕ ਆਬਾਦ ਸਨ। ਪ੍ਰਕਿਤ ਵਿਚ 'ਤੱਕਾ' ਤੇ 'ਟੱਕਾ' ਬਣੇ ਹਨ। ਜਿਨ੍ਹਾਂ ਅੱਖਰਾਂ ਦਾ ਰਿਵਾਜ਼ ਇਨ੍ਹਾਂ 'ਟੱਕਾ' ਲੋਕਾਂ ਵਿਚ ਰਿਹਾ, ਉਹ ਟਾਕਰੀ ਅੱਖਰ ਹਨ।

ਐਲਬੈਰੂਨੀ ਨੇ ਜਿਨ੍ਹਾਂ ਲਿਪੀਆਂ ਦਾ ਜਿਕਰ ਕੀਤਾ ਹੈ, ਉਨ੍ਹਾਂ ਵਿਚੋਂ ਪ੍ਰਮੁੱਖ ਹਨ : ਸਿਧ ਮਾਤ੍ਰਕਾ ਤੇ ਨਾਗਰੀ। ਇਸ ਤੋਂ ਇਲਾਵਾ ਅਰਧਨਾਗਰੀ ਦੀ ਚਰਚਾ ਵੀ ਕੀਤੀ ਹੈ। ਟਾਕਰੀ ਲਿਪੀ ਨੂੰ ਸਿਧ ਮਾਤ੍ਰਕਾ ਤੇ ਅਰਧਨਾਗਰੀ ਦੇ ਮੇਲ ਤੋਂ ਬਣਿਆ ਮੰਨਿਆ ਗਿਆ ਹੈ। ਕੁਝ ਹੋਰ ਪ੍ਰਚਲਿਤ ਲਿਪੀਆਂ ਦੇ ਨਾਂ ਵੀ ਗਿਣਾਏ ਗਏ ਹਨ। ਹਿੰਦੁਸਤਾਨ ਦੇ ਅੱਡ ਅੱਡ ਪ੍ਰਾਂਤਾਂ ਵਿਚ ਜਿਵੇਂ ਅੱਖਰਾਂ ਦੀ ਸ਼ਕਲ ਅੱਡ ਅੱਡ ਹੈ ਤਿਵੇਂ ਹੀ ਅੰਕਾਂ ਜਾਂ ਹਿੰਦਸਿਆਂ ਵਿਚ ਫਰਕ ਹੈ। ਡਾ. ਫੂਲਰ ਨੇ ਪੰਜਾਬ ਦੀ ਪ੍ਰਚਲਿਤ ਲਿਪੀ ਨੂੰ ਸਿਧ ਮਦਿਕਾ ਦੇ ਨਾਂ ਹੇਠ ਹੀ ਰੱਖਿਆ ਹੈ। ਗੁਰਮੁਖੀ ਤੇ ਟਾਕਰੀ ਦੀ ਆਪਸੀ ਸਾਂਝ ਬਹੁਤ ਹੀ ਜ਼ਿਆਦਾ ਹੈ। ਇਨ੍ਹਾਂ ਦੋਹਾਂ ਲਿਪੀਆਂ ਦੇ 27 (ਸਤਾਈ) ਅੱਖਰ ਸਾਂਝੇ ਹਨ।

ਮਹਾਜਨੀ ਵਿਚ ਤਿੰਨ ਸੂਰ ਤੇ ਸਤਾਈ ਵਿਅੰਜਨ ਹਨ। ਗੁਰਮੁਖੀ ਵਿਚ ਤਿੰਨ ਸੂਰ ਤੇ ਬੱਤੀ ਵਿਅੰਜਨ ਹਨ। ਸ਼ਾਰਦਾ ਅਤੇ ਟਾਕਰੀ ਵਿਚ ਚਰ ਸੂਰ ਤੇ ਤੇਤੀ ਵਿਅੰਜਨ ਹਨ। ਜੀ. ਬੀ. ਸਿੰਘ ਅਨੁਸਾਰ ਪੰਜਾਬ ਦੀਆਂ ਸਭ ਕਿਤਾਬੀ ਲਿਪੀਆਂ ਵਿਚ ਚਿੰਨ੍ਹਾਂ ਦੀ ਗਿਣਤੀ ਦਾ

ਕੋਈ ਫਰਕ ਨਹੀਂ। ਗੁਰਮੁਖੀ ਤੇ ਸ਼ਾਰਦਾ ਦੇ ਸੱਤ ਅੱਖਰ ਸਾਂਝੇ ਹਨ ਤੇ ਬਾਰਾਂ ਮਿਲਦੇ ਹਨ। ਅਸਲ ਵਿਚ ਗ੍ਰੀਅਰਸਨ ਦਾ ਇਹ ਦਾਵਾ ਕਿ ਗੁਰਮੁਖੀ ਸ਼ਾਰਦਾ ਤੋਂ ਨਹੀਂ ਬਣੀ ਠੀਕ ਪ੍ਰਤੀਤ ਨਹੀਂ ਹੁੰਦਾ। ਸ਼ਾਰਦਾ ਦੇ ਫ, ਵ, ਲ, ਨ, ਬ, ਸ ਟਾਕਰੀ ਨਾਲ ਨਹੀਂ ਮਿਲਦੇ। 'ੜ' ਉਸ ਵਿਚ ਵਧੂ ਹੈ। ਬਾਕੀ ਦੇ ਡੱਬੀ (26) ਕਾਫੀ ਮਿਲਦੇ ਜੂਲਦੇ ਹਨ। ਗੁਰਮੁਖੀ ਅੱਖਰ ਵਰਤਮਾਨ ਦੇਵਨਗਰੀ ਅੱਖਰਾਂ ਨਾਲੋਂ ਕਿਤੇ ਪੁਰਾਣੇ ਹਨ। ਇਸ ਦਾ ਅਰਥ ਇਹ ਹੋਇਆ ਕਿ ਗੁਰਮੁਖੀ ਅੱਖਰ ਪੁਰਾਣੇ ਸਨ ਤੇ ਉਨ੍ਹਾਂ ਵਿਚ ਕੋਈ ਬਹੁਤਾ ਫਰਕ ਨਹੀਂ ਪਿਆ।

'ਗੁਰਮੁਖੀ' ਨਾਂ ਕਿਉਂ ਪਿਆ ?

ਇਸ ਲਿਪੀ ਦਾ ਨਾ 'ਗੁਰਮੁਖੀ' ਕਿਉਂ ਪਿਆ ਇਸ ਬਾਰੇ ਵਿਦਵਾਨਾਂ ਦੇ ਵਿਚਾਰ ਇਕੋ ਜਿਹੇ ਨਹੀਂ ਹਨ। ਆਮ ਧਾਰਣਾ ਇਹ ਚਲੀ ਆਉਂਦੀ ਹੈ ਕਿ ਲਿਪੀ ਦਾ ਨਿਰਮਾਣ ਗੁਰੂ ਅੰਗਦ ਦੇਵ ਜੀ ਨੇ ਕੀਤਾ ਸੀ। ਸੋ ਇਸ ਦਾ ਨਾਂ ਗੁਰਮੁਖੀ ਅਰਥਾਤ ਗੁਰੂ ਦੇ ਮੁੱਖ ਤੋਂ ਨਿਕਲੀ ਪੈ ਗਿਆ। ਗੁਰਮੁਖੀ ਲਿਪੀ ਦਾ ਜਨਮ ਤੇ ਵਿਕਾਸ ਨਾਂ ਦੀ ਪੁਸਤਕ ਵਿਚ ਜੀ. ਬੀ. ਸਿੰਘ ਨੇ ਕਰੜੇ ਸ਼ਬਦਾਂ ਦੀ ਵਰਤੋਂ ਕਰਕੇ ਇਹ ਸਿੱਧ ਕਰਨ ਦਾ ਯਤਨ ਕੀਤਾ ਹੈ ਕਿ ਗੁਰੂਆਂ ਦਾ ਗੁਰਮੁਖੀ ਲਿਪੀ ਦੇ ਵਿਕਾਸ ਵਿਚ ਕੋਈ ਹਿੱਸਾ ਨਹੀਂ। ਉਨ੍ਹਾਂ ਨੇ ਬੜੇ ਸਪਸ਼ਟ ਸ਼ਬਦਾਂ ਵਿਚ ਕਿਹਾ ਹੈ ਕਿ ਸ਼ਬਦ ਗੁਰਮੁਖੀ ਤੋਂ ਬਿਨਾਂ ਗੁਰੂਆਂ ਜਾਂ ਸਿੱਖਾਂ ਦਾ ਇਸ ਲਿਪੀ ਨਾਲ ਕੋਈ ਸੰਬੰਧ ਨਹੀਂ। ਇਨ੍ਹਾਂ ਅੱਖਰਾਂ ਦੇ ਨਿਰਮਾਤਾ ਤੋਂ ਹਿੰਦੂ ਵਪਾਰੀ ਸਨ। ਗੁਰਮੁਖੀ ਦੇ ਸਾਰੇ ਅੱਖਰ ਗੁਰੂ ਕਾਲ ਤੋਂ ਪਹਿਲਾਂ ਹੀ ਮੌਜੂਦ ਸਨ। ਕੁਝ ਵੀ ਹੋਵੇ, ਗੌਰੀ ਸੰਕਰ ਹੀਰਾ ਚੰਦ ਓਚਾ ਵਰਗੇ ਉੱਥੇ ਵਿਦਵਾਨ ਇਸ ਵਿਚਾਰ ਦੇ ਹਨ ਕਿ ਗੁਰਮੁਖੀ ਤੇ ਟਾਕਰੀ ਦੋਹਾਂ ਦਾ ਵਿਕਾਸ ਸ਼ਾਰਦਾ ਵਿਚੋਂ ਹੋਇਆ ਹੈ। ਗੁਰਮੁਖੀ ਨੂੰ ਇਹ ਰੂਪ ਸਿੱਖ ਗੁਰੂਆਂ ਨੇ ਹੀ ਦਿੱਤਾ ਹੈ। ਇਹ ਹੋ ਸਕਦਾ ਹੈ ਕਿ ਸ਼ਾਰਦਾ ਲਿਪੀ ਦੇ ਕਿਸੇ ਪ੍ਰਚਲਿਤ ਰੂਪ ਨੂੰ ਆਧਾਰ ਮੰਨ ਕੇ ਗੁਰੂ ਸਾਹਿਬ ਨੇ ਉਸ ਵਿਚ ਲੌਝੀਦੀ ਸੋਧ ਤੇ ਪਰਿਵਰਤਨ ਕੀਤੇ ਹੋਣ। ਗੁਰਮੁਖੀ ਪਵਿੱਤਰ ਗੁਰਬਾਣੀ ਦਾ ਮਾਧਿਅਮ ਬਣੀ ਤੇ ਇਸ ਦਾ ਪ੍ਰਭਾਵ ਖੇਤਰ ਸਿੱਖ ਧਰਮ ਦੇ ਨਾਲ ਵਧਦਾ ਗਿਆ। ਟਾਕਰੀ ਹੌਲੀ ਹੌਲੀ ਖਤਮ ਹੋ ਗਈ। ਲੰਡੇ ਟਾਕਰੇ ਵਪਾਰੀਆਂ ਦੇ ਵਹੀ ਖਾਤੇ ਦੀਆਂ ਘਰੋਗੀ ਵਰਤੋਂ ਦੀਆਂ ਲਿਪੀਆਂ ਹੋ ਕੇ ਰਹਿ ਗਈਆਂ। ਇਨ੍ਹਾਂ ਦਾ ਵਿਕਾਸ ਕਿਸੇ ਜਾਤੀ ਜਾਂ ਵਿਸ਼ੇਸ਼ ਵਰਗ ਨੇ ਨਹੀਂ ਕੀਤੇ। ਇਹ ਇਕ ਸੁਭਾਵਕ ਕ੍ਰਿਆ ਦਾ ਹੀ ਸਿੱਟਾ ਸੀ। ਇਨ੍ਹਾਂ ਅੱਖਰਾਂ ਦਾ ਨਿਰਮਾਤਾ ਪੰਜਾਬ ਦੇ ਹਿੰਦੂ ਵਪਾਰੀਆਂ ਨੂੰ ਮੰਨਿਆ ਜਾ ਸਕਦਾ ਹੈ। ਉਹ ਤਾਂ ਇਨ੍ਹਾਂ ਦੀ ਵਰਤੋਂ ਸਿਰਫ ਅੱਖਰਾਂ ਵਜੋਂ ਹੀ ਕਰਦੇ ਸਨ, ਲਿਪੀ ਵਜੋਂ ਨਹੀਂ। ਲਗਾ ਮਾਤਰਾਂ ਦੀ ਵਰਤੋਂ ਹੁੰਦੀ ਹੀ ਨਹੀਂ ਸੀ। ਅੱਖਰ ਦੇ ਰੂਪ ਤੇ ਵਰਤੋਂ ਵਿਚ ਵੀ ਬਹੁਤੀ ਸਮਾਨਤਾ ਨਹੀਂ ਸੀ। ਖੁਦ ਇਹ ਵਪਾਰੀ ਵੀ ਇਸ ਨੂੰ 'ਅੱਖਰ' ਮੰਨਦੇ ਸਨ ਲਿਪੀ ਨਹੀਂ। ਗੁਰਮੁਖੀ ਦਾ ਪ੍ਰਚਲਿਤ ਨਾਂ, ਇਸ ਦਾ ਆਧਾਰ ਕੁਝ ਵੀ ਹੋਵੇ, ਆਮ ਵਰਤੋਂ ਵਿਚ ਆ ਰਿਹਾ ਹੈ। ਇਸ ਦਾ ਇਹ ਅਰਥ ਜ਼ਰੂਰ ਹੈ ਕਿ ਗੁਰੂ ਸਾਹਿਬ ਨੇ ਇਸ ਲਿਪੀ ਨੂੰ ਅਪਣਾ ਕੇ ਇਸ ਦੇ ਵਿਕਾਸ ਵਿਚ ਬੜਾ ਮਹੱਤਵਪੂਰਨ ਹਿੱਸਾ ਪਾਇਆ ਹੈ।

ਗੁਰਮੁਖੀ ਦਾ ਵਿਕਾਸ

ਇਸਲਾਮੀ ਸਲਤਨਤ ਪੰਜਾਬ ਵਿਚ ਕੋਈ ਨੌਵੀਂ ਦਸਵੀਂ ਸਦੀ ਵਿਚ ਹੀ ਕਾਇਮ ਹੋ ਗਈ। ਸੋਲ੍ਹ੍ਵੀ ਸਦੀ ਤੱਕ ਇਸ ਦੀਆਂ ਨੀਹਾਂ ਬਹੁਤ ਪੱਕੀਆਂ ਹੋ ਚੁੱਕੀਆਂ ਸਨ। ਛੇ ਸੱਤ ਸੌ ਸਾਲ ਦਾ ਸਮਾਂ ਕਾਫੀ ਹੁੰਦਾ ਹੈ। ਸੋਲ੍ਹ੍ਵੀ ਸਦੀ ਵਿਚ ਦੇਸੀ ਲਿਪੀਆਂ ਦੀ ਵਰਤੋਂ ਪੰਜਾਬ ਵਿਚ ਕੇਵਲ ਵਿਹਾਰਕ ਲਿਖਤਾਂ ਤੱਕ ਹੀ ਸੀਮਤ ਰਹਿ ਗਈ। ਕਸ਼ਮੀਰ ਵਿਚ ਕਿਤੇ ਸ਼ਬਦਾਂ ਦੀ ਵਰਤੋਂ ਅਵੱਸ਼ ਹੁੰਦੀ ਸੀ। ਪਹਾੜੀ ਇਲਾਕਿਆਂ ਵਿਚ ਟਾਕਰੀ ਦੀ ਵਰਤੋਂ ਵੀ ਹੋ ਰਹੀ ਸੀ। ਪਰੰਤੂ ਮੈਦਾਨੀ ਇਲਾਕਿਆਂ ਵਿਚ ਸਿਰਫ ਫਾਰਸੀ ਦਾ ਹੀ ਬੋਲਬਾਲਾ ਸੀ। ਸਾਹਿਤ ਰਚਨਾ ਜਾਂ ਰਾਜਨੀਤਿਕ ਕੰਮਾਂ ਲਈ ਇਸੇ ਦੀ ਵਰਤੋਂ ਹੁੰਦੀ ਸੀ। ਦੇਸੀ ਲਿਪੀਆਂ ਦਾ ਪ੍ਰਯੋਗ ਸਿਰਫ ਵਹੀ ਖਾਤੇ ਜਾਂ ਘਰੋਗੀ ਕੰਮਾਂ ਤੱਕ ਹੀ ਰਹਿ ਗਿਆ ਸੀ। ਲੰਡੇ ਟਾਕਰੇ ਸਿਰਫ ਦੁਕਾਨਦਾਰਾਂ ਦੇ ਵਹੀ ਖਾਤਿਆਂ ਵਿਚ ਹੀ ਵਰਤੇ ਜਾਂਦੇ ਸਨ। ਭੱਟ ਅੱਖਰੀ ਕੇਵਲ ਭੱਟਾਂ ਦੀਆਂ ਵਹੀਆਂ ਤੱਕ ਹੀ ਸੀਮਿਤ ਰਹਿ ਗਈ ਸੀ। ਇਹ ਸਭ ਲਿਪੀਆਂ ਅਧੂਰਣ ਸਨ। ਇਨ੍ਹਾਂ ਵਿਚ ਨਾ ਤੇ ਲਗਾ ਮਾਤਰਾ ਦੀ ਵਰਤੋਂ ਹੁੰਦੀ ਸੀ ਤੇ ਨਾ ਹੀ ਅੱਖਰਾਂ ਦੇ ਰੂਪਾਂ ਤੇ ਉਨ੍ਹਾਂ ਦੀ ਗਿਣਤੀ ਵਿਚ ਕੋਈ ਇਕਸਾਰਤਾ ਸੀ। ਕਈ ਤਰ੍ਹਾਂ ਦੇ ਲੰਡੇ ਤੇ ਕਈ ਤਰ੍ਹਾਂ ਦੇ ਟਾਕਰੇ ਪ੍ਰਚਲਿਤ ਸਨ। ਭੱਟ ਅੱਖਰੀ ਦੇ ਵੀ ਕਈ ਰੂਪ ਮਿਲਦੇ ਸਨ। ਟਾਕਰੀ ਵਿਚ ਲਗਾ ਮਾਤਰਾ ਦੀ ਵਰਤੋਂ ਹੁੰਦੀ ਸੀ ਪਰੰਤੂ ਅੱਖਰਾਂ ਦੇ ਰੂਪ ਇਕਸਾਰ ਨਹੀਂ ਸਨ। ਨਤੀਜਾ ਇਹ ਕਿ ਪੰਦਰਵੀਂ ਸੋਲ੍ਹ੍ਵੀ ਸਦੀ ਵਿਚ ਪੰਜਾਬ ਵਿਚ ਕੋਈ ਵੀ ਲਿਪੀ ਆਜਿਹੀ ਨਹੀਂ ਸੀ ਜਿਸ ਨੂੰ ਸਾਹਿਤ ਦੀ ਰਚਨਾ ਦਾ ਮਾਧਿਅਮ ਬਣਾਇਆ ਜਾ ਸਕੇ ਜਾਂ ਜਿਸ ਵਿਚ ਸਾਹਿਤ ਦੀ ਰਚਨਾ ਕੀਤੀ ਜਾ ਸਕੇ। ਸਾਰੀਆਂ ਲਿਪੀਆਂ ਹੀ ਅਧੂਰੀਆਂ ਸਨ ਇਨ੍ਹਾਂ ਦੇ ਰੂਪ ਅਜੇ ਸਥਿਰ ਨਹੀਂ ਸੀ ਹੋਏ। ਸੋ ਇਹ ਮਹੱਤਵਪੂਰਨ ਕੰਮ ਗੁਰੂ ਸਾਹਿਬਾਨ ਦੇ ਹੱਥੀ ਨੇਪਰੇ ਚੜ੍ਹਿਆ। ਇਹ ਪੂਰੇ ਵਿਸ਼ਵਾਸ ਨਾਲ ਕਿਹਾ ਜਾ ਸਕਦਾ ਕਿ ਗੁਰੂ ਸਾਹਿਬਾਨ ਨੇ ਹੀ ਗੁਰਬਾਣੀ ਲਿਖਣ ਲਈ ਇਸ ਨੂੰ ਮਿਆਰੀ ਰੂਪ ਦਿੱਤਾ। ਲਗਦਾ ਹੈ ਕਿ ਇਸ ਮੰਤਵ ਲਈ ਵਧੇ ਰੇ ਅੱਖਰ ਟਾਕਰੀ ਤੋਂ ਲਏ ਗਏ। ਲਗਾ ਮਾਤਰਾ ਵੀ ਉਹ ਰੱਖੀਆਂ ਗਈਆਂ। ਇਸ ਤਰ੍ਹਾਂ ਗੁਰਮੁਖੀ ਲਿਪੀ ਦਾ ਵਿਕਾਸ ਕਿਸੇ ਚਾਲ੍ਹ ਲਿਪੀ ਦੇ ਆਧਾਰ 'ਤੇ ਹੀ ਹੋਇਆ।

ਗੁਰਮੁਖੀ ਲਿਪੀ ਦੀਆਂ ਵਿਸ਼ੇਸ਼ਤਾਵਾਂ

ਗੁਰਮੁਖੀ ਤੋਂ ਭਾਵ ਹੈ ''ਗੁਰੂ ਦੇ ਮੁਖ ਤੋਂ ਨਿਕਲੀ''। ਲਿਪੀ ਗੁਰੂ ਦੇ ਮੁਖ ਤੋਂ ਨਿਕਲੀ ਹੈ, ਇਹ ਵਿਸ਼ਵਾਸ ਆਮ ਲੋਕਾਂ ਦਾ ਹੋ ਸਕਦਾ ਹੈ, ਭਾਸ਼ਾ ਵਿਗਿਆਨ ਦੇ ਵਿਦਿਆਰਥੀ ਦਾ ਨਹੀਂ। ਇਸ ਲਿਪੀ ਵਿਚ ਗੁਰੂ ਸਾਹਿਬਾਨ ਦੀ ਪਵਿੱਤਰ ਬਾਣੀ ਲਿਖੀ ਗਈ ਹੈ। ਇਸ ਵਿਚ ਕੋਈ ਸੱਕ ਨਹੀਂ। ਗੁਰੂ ਸਾਹਿਬ ਨੇ ਆਪਣੇ ਸਮੇਂ ਦੀ ਪ੍ਰਚਲਿਤ ਲਿਪੀ ਵਿਚ ਲੋੜੀਦੀ ਸੌਧ ਤੇ ਸੁਧਾਰ ਕਰਕੇ ਉਸ ਨੂੰ ਇਹ ਨਾਂ ਦਿੱਤਾ ਹੋਵੇਗਾ। ਇਸ ਗੱਲ ਬਾਰੇ ਕੁਝ ਕਹਿਣ ਤੋਂ ਪਹਿਲਾਂ ਪ੍ਰਮਾਣਾਂ ਦੀ ਲੋੜ ਹੋਵੇਗੀ ਕਿ ਇਹ ਨਾਂ ਇਸ ਲਿਪੀ ਨੂੰ ਕਿਸ ਨੇ ਦਿੱਤਾ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਲਿਪੀ ਦਾ ਨਾਂ ਗੁਰਮੁਖੀ ਹੈ ਤੇ ਇਸ ਦੀ ਵਰਤੋਂ ਪੰਜਾਬੀ ਭਾਸ਼ਾ ਦੇ ਸੁਭਾਂ ਨੂੰ ਮੁੱਖ ਰੱਖ ਕੇ ਕੀਤੀ ਗਈ ਹੈ, ਇਹ ਸੱਚਾਈ ਹੈ। ਇਸ ਨੂੰ ਪੈਂਤੀ ਅੱਖਰੀ ਜਾਂ ਪੈਂਤੀ ਵੀ ਕਿਹਾ ਜਾਂਦਾ ਹੈ। ਕਾਰਨ ਇਹ ਹੈ ਕਿ ਇਸ ਵਿਚ ਸੁਰੂ ਵਿਚ ਅੱਖਰ ਸੰਕੇਤਾਂ ਦੀ ਗਿਣਤੀ ਪੈਂਤੀ ਸੀ। ਬਾਅਦ ਵਿਚ ਕੁਝ ਅੱਖਰ ਸੰਕੇਤ ਬਿੰਦੀ ਲਾ ਕੇ ਵਿਸ਼ੇਸ਼ ਕਰਕੇ, ਫਾਰਸੀ ਧੁਨੀਆਂ ਲਈ ਜੋੜੇ ਗਏ। ਇਹ ਲਿਪੀ ਖੱਬੇ ਤੋਂ ਸੱਜੇ ਨੂੰ ਲਿਖੀ ਜਾਂਦੀ ਹੈ। ਅੱਖਰ ਇਕ ਰੋਖਾ ਤੋਂ ਹੇਠਾਂ ਲਿਖੇ ਜਾਂਦੇ ਹਨ। ਮੁੱਖ ਸੰਕੇਤ ਵਿਅੰਜਨਾਂ ਲਈ ਹਨ। 'ਅ' ਨੂੰ ਛੱਡ ਕੇ ਬਾਕੀ ਸਾਰਾਂ ਲਈ ਲਗਾਂ ਮਾਤਰਾਂ ਦਾ ਪ੍ਰਯੋਗ ਹੁੰਦਾ ਹੈ। ਇਹ ਲਗਾਂ ਮਾਤਰਾਂ ਅੱਖਰਾਂ ਦੇ ਪਿਛੇ, ਹੇਠਾਂ ਜਾਂ ਉਪਰ ਲਾਈਆਂ ਜਾਂਦੀਆਂ ਹਨ। ਜਦੋਂ ਕੋਈ ਉਚਹਾਰ ਖੰਡ (syllable) ਸੁਰਾਂ ਤੋਂ ਆਰੰਭ ਹੁੰਦਾ ਹੈ ਤਾਂ ਸਾਰ ਚਿੰਨ੍ਹਾਂ ਵਿਚੋਂ ਉ, ਅ, ਏ ਵਿਚੋਂ ਕਿਸੇ ਇਕ ਦੀ ਵਰਤੋਂ ਲਗਾਂ ਮਾਤਰਾਂ ਨਾਲ ਹੁੰਦੀ ਹੈ।

ਪੰਜਾਬੀ ਵਿਚ ਸੁਰ ਭਾਸ਼ਾ (tone language) ਹੈ। ਗੁਰਮੁਖੀ ਲਿਪੀ ਵਿਚ ਚਾਹੇ ਸੁਰਾਂ ਲਈ ਕੋਈ ਵੱਖਰੇ ਅੱਖਰ ਸੰਕੇਤ ਨਹੀਂ ਫਿਰ ਵੀ ਕੁਝ ਵਿਅੰਜਨ ਚਿੰਨ੍ਹਾਂ ਤੋਂ ਬੋਧ ਚੰਗੀ ਤਰ੍ਹਾਂ ਹੋ ਜਾਂਦਾ ਹੈ। ਘੋਸ਼ ਧੁਨੀਆਂ ਦੇ ਅੱਖਰ ਸੰਕੇਤਾਂ (ਘ, ਝ, ਚ, ਧ, ਭ) ਤੇ ਹ ਦਾ ਮੁੱਖ ਕਾਰਜ ਸੁਰ ਨੂੰ ਪ੍ਰਗਟਾਉਣਾ ਰਿਹਾ ਹੈ। ਵਿਉਤਪਤੀ ਸ਼ਾਸਤਰ ਅਨੁਸਾਰ ਵੀ ਸੁਰ ਲਈ ਇਨ੍ਹਾਂ ਦੀ ਵਰਤੋਂ ਠੀਕ ਹੀ ਜਾਪਦੀ ਹੈ। ਲਗਦਾ ਹੈ ਕਿ ਪੰਜਾਬੀ ਭਾਸ਼ਾ ਦੇ ਇਤਿਹਾਸ ਵਿਚ ਇਨ੍ਹਾਂ ਤੋਂ ਸਾਰਾਂ ਦਾ ਵਿਕਾਸ ਹੋਇਆ ਹੈ। ਗੁਰਮੁਖੀ ਸ਼ਬਦ ਜੋੜਾਂ ਦੀ ਇਕਸਾਰਤਾ ਵਧੇਰੇ ਹੈ ਅਤੇ ਦੱਖਣੀ ਏਸੀਆ ਦੀ ਹੋਰ ਭਾਸ਼ਾਵਾਂ ਨਾਲੋਂ ਸ਼ਬਦ ਜੋੜਾਂ ਦੇ ਨਿਯਮ ਸੱਖੇ ਹਨ ਤੇ ਅਨਿਸਚਿਤਤਾ ਕਿਤੇ ਵੀ ਘੱਟ ਹੈ।

ਗੁਰਮੁਖੀ ਲਿਪੀ ਦੇ ਕੁੱਲ ਅੱਖਰਾਂ ਦੀ ਗਿਣਤੀ 35 ਸੀ, ਇਹ ਕਿਹਾ ਜਾ ਚੁੱਕਾ ਹੈ। ਇਨ੍ਹਾਂ ਵਿਚੋਂ ਤਿੰਨ ਚਿੰਨ੍ਹ ਉ, ਅ ਅਤੇ ਏ ਸੂਰਾਂ ਲਈ ਤੇ ਬਾਕੀ ਵਿਅੰਜਨਾਂ ਲਈ ਸਨ। ਸ, ਖ, ਗ, ਜ, ਛ ਇਹ ਪੰਜ ਅੱਖਰ ਚਿੰਨ੍ਹ ਬਾਅਦ ਵਿਚ ਜੋੜੇ ਗਏ। ਇਹ ਵਾਧਾ ਫਾਰਸੀ/ਉਰਦੂ ਧੁਨੀਆਂ ਨੂੰ ਸੁੱਧ ਰੂਪ ਵਿਚ ਲਿਖਣ ਲਈ ਕੀਤਾ ਗਿਆ। ਸੁਰ ਚਿੰਨ੍ਹ ਤਿੰਨ ਹਨ, ਇਸ ਦਾ ਅਰਥ ਇਹ ਨਹੀਂ ਕਿ ਪੰਜਾਬੀ ਵਿਚ ਕੇਵਲ ਤਿੰਨ ਹੀ ਸੁਰ ਧੁਨੀਆਂ ਹਨ। ਸੁਰ ਧੁਨੀਆਂ ਦੀ ਗਿਣਤੀ ਦਸ ਹੈ। ਲਗਾਂ ਮਾਤਰਾ ਲਗਾ ਕੇ ਇਨ੍ਹਾਂ ਨੂੰ ਪ੍ਰਗਟ ਕੀਤਾ ਜਾਂਦਾ ਹੈ। ਅ, ਆ, ਇ, ਈ, ਏ, ਐ, ਉ, ਏਂਉ, ਓ ਅਤੇ ਓਂ ਇਹ ਦਸ ਸੁਰ ਧੁਨੀਆਂ ਨੂੰ ਪ੍ਰਗਟ ਕਰਨ ਲਈ ਚਿੰਨ੍ਹ ਹਨ, ਜਿਨ੍ਹਾਂ ਦੀ ਵਰਤੋਂ ਕੀਤੀ ਜਾਂਦੀ ਹੈ। ਵਿਅੰਜਨ ਚਿੰਨ੍ਹਾਂ ਵਿਚੋਂ ਪੰਜ ਅਨੁਨਾਸਿਕ ਹਨ ਛ, ਬ, ਲ, ਣ, ਨ ਅਤੇ ਮ ਇਹਦੇ ਵਿਚੋਂ ਛ, ਬ ਆਮ ਬੋਲਬਾਲ ਵਿਚ ਵਧੇਰੇ ਵਰਤੇ ਨਹੀਂ ਜਾਂਦੇ। ਕਿਤੇ ਕਿਤੇ ਲਿਖਤੀ ਭਾਸ਼ਾ ਵਿਚ ਇਨ੍ਹਾਂ ਦੀ ਵਰਤੋਂ ਅਵੱਸ਼ ਹੁੰਦੀ ਹੈ। ਪੰਜ ਨਾਦੀ ਘੋਸ਼ੀ ਧੁਨੀ ਚਿੰਨ੍ਹਾਂ ਘ, ਝ, ਚ, ਧ, ਭ ਅਤੇ ਹ ਦੀ ਵਰਤੋਂ ਸੁਰ ਲਈ ਕੀਤੀ ਜਾਂਦੀ ਹੈ। ਬਾਅਦ ਵਿਚ ਜੋੜੇ ਗਏ ਪੰਜ ਅੱਖਰ ਸੰਕੇਤ ਸ, ਖ, ਗ, ਜ, ਛ ਫਾਰਸੀ ਸ਼ਬਦਾਂ ਦੇ ਬਹੁਤ ਹੀ ਸਾਵਧਾਨੀ ਵਾਲੇ ਉਚਾਰਣ ਲਈ ਪ੍ਰਯੋਗ ਵਿਚ ਆਉਂਦੇ ਹਨ।

ਅਨੁਨਾਸਿਕਤਾ ਲਈ ਦੋ ਵੱਖ-ਵੱਖ ਚਿੰਨ੍ਹ ਟਿੱਪੀ ਤੇ ਬਿੰਦੀ ਵਰਤੇ ਜਾਂਦੇ ਹਨ। ਟਿੱਪੀ ਦੀ ਵਰਤੋਂ ਏ, ਅ ਅਤੇ ਉ ਨਾਲ ਹੁੰਦੀ ਹੈ, ਇਹ ਚਿੰਨ੍ਹ ਉ ਲਈ ਵੀ ਵਰਤਿਆ ਜਾਂਦਾ ਹੈ ਜੇਕਰ ਇਹ ਸੁਰ ਸ਼ਬਦ ਦੇ ਅੰਤ ਵਿਚ ਹੋਵੇ। ਬਿੰਦੀ ਦੀ ਪ੍ਰਯੋਗ ਈ, ਐ, ਓ ਤੇ ਓ ਨਾਲ ਕੀਤਾ ਜਾਂਦਾ ਹੈ। ਇਸ ਦਾ ਪ੍ਰਯੋਗ ਉ ਨਾਲ ਵੀ ਹੁੰਦਾ ਹੈ ਜੇਕਰ ਇਹ ਸ਼ਬਦ ਦੇ ਅੰਤ ਵਿਚ ਨਾ ਆਉਂਦਾ ਹੋਵੇ। ਉਦਾਹਰਣ ਲਈ :

ਕੰ, ਕਾਂ, ਕਿੰ, ਕੀ, ਕੂੰ, ਕੈ, ਕੈਂ, ਕੋ, ਕੋਂ,

ਸ਼ਬਦਾਂ ਦੇ ਅੰਤ ਵਿਚ ਅਤੇ ਸ਼ਬਦਾਂ ਦੇ ਆਰੰਭ ਵਿਚ ਜਾਂ ਸ਼ਬਦਾਂ ਦੇ ਵਿਚਕਾਰ ਟਿੱਪੀ ਤੇ ਬਿੰਦੀ ਦੀ ਵਰਤੋਂ ਅਨੁਨਾਸਿਕਤਾ ਲਈ ਵੀ ਕੀਤੀ ਜਾਂਦੀ ਹੈ, ਜੇਕਰ ਇਹ ਅਨੁਨਾਸਿਕਤਾ ਸ਼ਬਦਾਂ ਦੇ ਅੰਤ ਵਿਚ ਹੋਵੇ। ਵਿਅੰਜਨ ਅੱਖਰ ਤੋਂ ਪਹਿਲਾਂ ਜੇਕਰ ਉਸੇ ਵਰਗ ਦਾ ਅਨੁਨਾਸਿਕ ਆਵੇ ਜਾਂ ਫਿਰ ਜੇਕਰ ਦੁੱਤ ਅਨੁਨਾਸਿਕ ਅੱਖਰ ਆਵੇ ਤਾਂ ਵੀ ਟਿੱਪੀ ਤੇ ਬਿੰਦੀ ਦੀ ਵਰਤੋਂ ਕੀਤੀ ਜਾਂਦੀ ਹੈ। ਉਦਾਹਰਣ ਲਈ ਦੇਖੋ :

ਆਸਾਂ, ਤੋਂ, ਤੂੰ, ਬੰਦਾ, ਪਿੰਡ, ਕੰਨਾ, ਕੰਮੀ ਆਦਿ।

ਦੁੱਤ ਅੱਖਰਾਂ ਨੂੰ ਅੱਧਰ ਰਾਹੀਂ ਦਰਸਾਇਆ ਜਾਂਦਾ ਹੈ। ਅੱਧਰ ਦੂਹਰੇ ਉਚਾਰੇ ਜਾਣ ਵਾਲੇ ਅੱਖਰ ਦੇ ਉਪਰ ਉਸ ਤੋਂ ਪਹਿਲਾਂ ਪਾਇਆ ਜਾਂਦਾ ਹੈ। ਅਧੋਸ਼ ਅਲਪਪਾਣ ਅਤੇ ਅਧੋਸ਼ ਮਹਾਪ੍ਰਾਣ ਜੇਕਰ ਇਕੋ ਥਾਂ ਤੋਂ ਉਚਾਰੇ ਜਾਂਦੇ ਹੋਣ ਤਾਂ ਇਸ ਨੂੰ ਦਰਸਾਉਣ ਲਈ ਛੇਕੜਲੇ ਅੱਖਰ ਤੇ ਅੱਧਰ ਦੀ ਵਰਤੋਂ ਕੀਤੀ ਜਾਂਦੀ ਹੈ। ਨ ਅਤੇ ਮ ਦੂਹਰੇ ਆਉਣ ਤਾਂ ਟਿੱਪੀ ਰਾਹੀਂ ਦਰਸਾਏ ਜਾਂਦੇ ਹਨ। ਕਈ ਲੋਕ

ਇਨ੍ਹਾਂ ਲਈ ਵੀ ਅੱਧਕ ਦੀ ਵਰਤੋਂ ਕਰ ਲੈਂਦੇ ਹਨ। ਕੁਝ ਉਦਾਹਰਣ :

ਪੱਕੀ, ਚੱਕੀ, ਬੱਤੀ, ਮਿੱਠੀ ਆਦਿ ਅਤੇ
ਪੱਥੀ, ਮੱਖੀ, ਨੱਥੀ, ਮੱਠੀ ਆਦਿ।

ਅੱਧਕ ਦਾ ਪ੍ਰਯੋਗ ਕੁਝ ਅਜਿਹੀਆਂ ਥਾਵਾਂ 'ਤੇ ਵੀ ਹੁੰਦਾ ਹੈ, ਜਿਥੇ ਇਹ ਦੱਤ ਅੱਖਰ ਲਈ ਨਹੀਂ ਵਰਤਿਆ ਜਾਂਦਾ ਹੈ। ਕਿਆ ਦੇ ਕੁਝ ਇਕ ਰੂਪ ਜੋ ਦੱਤ ਅੱਖਰਾਂ ਵਾਲੇ ਹੁੰਦੇ ਹਨ, ਉਨ੍ਹਾਂ ਥਾਵਾਂ 'ਤੇ ਵੀ ਅੱਧਕ ਨਾਲ ਹੀ ਲਿਖੇ ਜਾਂਦੇ ਹਨ ਜਿਥੇ ਅੱਧਕ ਵਾਲਾ ਉਚਾਰਣ ਨਹੀਂ ਹੁੰਦਾ ਕਿਉਂਕਿ ਸੁਰ ਅੱਧਕ ਤੋਂ ਪਹਿਲੇ ਅੱਖਰ ਤੇ ਹੁੰਦੀ ਹੈ ਇਸ ਲਈ ਇਨ੍ਹਾਂ ਦਾ ਭਾਵ ਸ਼ਬਦ ਵਿਚ ਸੁਰ ਦੀ ਥਾਂ ਦਰਸਾਉਣਾ ਹੈ। ਕੇਂਦਰੀ ਸੁਰਾਂ ਤੋਂ ਬਾਅਦ ਜੇਕਰ ਨਾਦੀ ਘੋਸ਼ ਮਹਾਪ੍ਰਾਣ ਆਉਣ ਅਤੇ ਇਨ੍ਹਾਂ ਤੋਂ ਪੂਰਵ ਦੀ ਉੱਚੀ ਸੁਰ ਦੇ ਸੂਚਕ ਹੋਣ ਤਾਂ ਵੀ ਅੱਧਕ ਦੀ ਵਰਤੋਂ ਕੀਤੀ ਹੈ। ਉਦਾਹਰਣ : ਮੱਝ, ਮੱਧਰ, ਗੱਭਾ ਆਦਿ।

ਗੁਰਮੁਖੀ ਲਿਪੀ ਵਿਚ ਲਗਾਂ ਮਾਤਰਾਂ ਕਿਥੇ ਕਿਸ ਉਚਾਰਣ ਲਈ ਪ੍ਰਯੋਗ ਕੀਤੀਆਂ ਜਾਂਦੀਆਂ ਹਨ, ਇਹ ਇਕ ਵਿਗਿਆਨਕ ਅਧਿਐਨ ਦਾ ਵਿਸ਼ਾ ਹੈ। ਮੁਕਤਾ ਵਾਸਤੇ ਕੋਈ ਲਗ ਮਾਤਰਾਂ ਨਹੀਂ ਵਰਤੀ ਜਾਂਦੀ ਪ੍ਰੰਤੂ ਇਸ ਦਾ ਉਚਾਰਣ ਕਿਥੇ ਹੋਵੇਗਾ ਤੇ ਕਿਥੇ ਨਹੀਂ ਇਸ ਵਾਸਤੇ ਨਿਸਚਿਤ ਨਿਯਮ ਬਣਾਏ ਜਾ ਸਕਦੇ ਹਨ। Reference Grammar of Punjabi ਵਿਚ ਡਾ. ਗਿੱਲ ਤੇ ਪੌ. ਗਲੀਸਨ ਨੇ ਅਜਿਹੇ 15 ਨਿਯਮ ਦਿੱਤੇ ਹਨ। ਸਿਹਾਰੀ ਤੇ ਔਕੜ ਦੀ ਵਰਤੋਂ ਵੱਲ ਵੀ ਧਿਆਨ ਦੇਣ ਦੀ ਲੋੜ ਹੈ। ਅਮ ਤੌਰ ਤੇ ਸਿਹਾਰੀ ਦੀ ਵਰਤੋਂ 'ਈ' ਲਈ ਕੀਤੀ ਜਾਂਦੀ ਹੈ ਤੇ ਔਕੜ ਦੀ 'ਓ' ਲਈ। ਪਰੰਤੂ ਜੇਕਰ 'ਹ' ਅੱਖਰ ਆਸ ਪਾਸ ਹੋਵੇ ਤਾਂ ਧੁਨੀ ਬਦਲ ਜਾਂਦੀ ਹੈ। ਦੋਹਾਂ ਲਈ ਇਕੋ ਜਿਹੇ ਨਿਯਮ ਹਨ।

1. ਹ ਤੋਂ ਪਹਿਲਾਂ ਸਿਹਾਰੀ ਤੋਂ ਔਕੜ ਉੱਚੀ ਸੁਰ ਵਾਲੇ ਦੇ ਅਤੇ ਓ ਦੇ ਸੂਚਕ ਹਨ। ਹ ਜੋ ਕਿ ਸ਼ਬਦਾਂ ਦੇ ਵਿਚਕਾਰ ਹੁੰਦਾ ਹੈ ਉਸ ਦੀ ਵਿਅੰਜਨ ਧੁਨੀ ਨਹੀਂ ਉਚਾਰੀ ਜਾਂਦੀ। ਇਹ ਕੇਵਲ ਉੱਚੀ ਸੁਰ ਦੇ ਸੂਚਕ ਹੁੰਦਾ ਹੈ।

ਕੂਹੜਾ ਤੇ ਕਿਹੜਾ ਸ਼ਬਦਾਂ ਵਿਚ ਸਿਹਾਰੀ ਤੇ ਔਕੜ ਨਾਲ ਚਿੰਨ੍ਹ ਧੁਨੀਆਂ ਨੂੰ ਉਦਾਹਰਣ ਵਜੋਂ ਵੇਖਿਆ ਜਾ ਸਕਦਾ ਹੈ।

2. ਜੇਕਰ ਸਿਹਾਰੀ ਤੇ ਔਕੜ ਹ ਅੱਖਰ ਨਾਲ ਲਾਏ ਜਾਣ ਤੇ ਸਰਹੀਨ ਅੱਖਰ ਤੋਂ ਬਾਅਦ ਆਉਣ ਤਾਂ ਇਨ੍ਹਾਂ ਦਾ ਉਚਾਰਣ ਉੱਚੀ ਸੁਰ ਵਾਲੇ ਐ ਤੇ ਅੱਖਰਾਂ ਵੀ ਵਰਗਾ ਹੁੰਦਾ ਹੈ, ਵਹੁਟੀ, ਕਹਿਣਾ ਆਦਿ ਉਦਾਹਰਣ ਹਨ।

3. ਸ਼ਬਦ ਦੇ ਅੰਤ ਵਿਚ ਜੇਕਰ ਓ ਦੇ ਨਾਲ ਔਕੜ ਦੀ ਮਾਤਰਾ ਲਾਈ ਜਾਵੇ ਤਾਂ ਉਚਾਰਣ ਓ ਵਰਗਾ ਹੁੰਦਾ ਹੈ, ਜਿਵੇਂ ਪਿਉ ਆਦਿ ਸ਼ਬਦਾਂ ਵਿਚ।

4. ਬਾਕੀ ਸਭ ਥਾਵਾਂ ਤੇ ਸਿਹਾਰੀ ਤੇ ਔਕੜ ਦਾ ਉਚਾਰਣ ਇ ਤੇ ਉੱ ਦਾ ਹੀ ਹੁੰਦਾ ਹੈ ਜਿਵੇਂ ਕੁੱਤਾ, ਕਿਸ, ਹੁਣੇ, ਹਿੱਸਾ ਆਦਿ ਸ਼ਬਦਾਂ ਵਿਚ।

ਘ, ਈ, ਝ, ਛ, ਧ, ਥ, ਭ ਅੱਖਰ ਸ਼ਬਦ ਵਿਚ ਕਿਸੇ ਥਾਂ ਤੇ ਆਏ ਇਸ ਅਨੁਸਾਰ ਉਚਾਰਣ ਬਦਲ ਜਾਂਦਾ ਹੈ। ਸ਼ਬਦਾਂ ਦੇ ਆਰੰਭ ਵਿਚ ਇਨ੍ਹਾਂ ਧੁਨੀਆਂ ਕ, ਚ, ਟ, ਤ, ਪ ਵਾਲੀਆਂ ਹੀ ਹੁੰਦੀਆਂ ਹਨ ਜਦ ਕਿ ਸ਼ਬਦਾਂ ਦੇ ਵਿਚਕਾਰ ਜਾਂ ਅੰਤ ਵਿਚ ਲਿਖੇ ਜਾਣ ਤੇ ਇਨ੍ਹਾਂ ਦਾ ਉਚਾਰਣ ਗ, ਜ, ਡ, ਦ ਅਤੇ ਬ ਜਿਹਾ ਹੁੰਦਾ ਹੈ ਜਿਵੇਂ ਕਿ ਘੜਾ, ਝੰਡਾ, ਢੋਲ, ਧੋਥੀ, ਭਾਈ ਆਦਿ ਵਿਚ ਅਤੇ ਲੰਘਾਇਆ, ਸੁਝਾਇਆ, ਕਚਾਇਆ, ਸਿਧਾਇਆ, ਲੁਝਾਇਆ ਆਦਿ ਸ਼ਬਦਾਂ ਵਿਚ ਅਤੇ ਸਿੰਘ, ਮੱਝ, ਕੰਪ, ਲਾਭ ਆਦਿ ਸ਼ਬਦਾਂ ਵਿਚ।

ਹ ਦੀ ਧੁਨੀ ਸ਼ਬਦ ਦੇ ਆਰੰਭ ਨਾਲ ਹੀ ਉਚਾਰੀ ਜਾਂਦੀ ਹੈ। ਸ਼ਬਦਾਂ ਦੇ ਵਿਚਕਾਰ ਤੇ ਅੰਤ ਵਿਚ ਲਿਖੇ ਜਾਣ 'ਤੇ ਇਹ ਅੱਖਰ ਸੰਕੇਤ ਸੁਰ ਦਾ ਸੂਚਕ ਹੁੰਦਾ ਹੈ। ਕਹਾਣੀ, ਸਿਹਾਰੀ, ਲੁਹਾਰ ਆਦਿ ਵਿਚ ਜੇਕਰ ਹ ਅੱਖਰ ਨੀਵੀ ਸੁਰ ਦਾ ਸੰਕੇਤ ਕਰਦਾ ਹੈ ਤਾਂ ਰਾਹ, ਦੇਹ, ਉਹ ਆਦਿ ਵਿਚ ਇਹ ਅੱਖਰ ਉੱਚੀ ਸੁਰ ਦਾ ਸੰਕੇਤ ਕਰਦਾ ਹੈ। ਹੋਰ ਅੱਖਰਾਂ ਦੇ ਪੈਰਾਂ ਵਿਚ ਜਦੋਂ ਹ ਦੇ ਇਕ ਹੋਰ ਰੂਪ ਦੀ ਵਰਤੋਂ ਹੁੰਦੀ ਹੈ ਤਾਂ ਉਸ ਦਾ ਮਨੋਰਥ ਵੀ ਸੁਰ ਨੂੰ ਪ੍ਰਗਟ ਕਰਨਾ ਹੀ ਹੁੰਦਾ ਹੈ।

ਗੁਰਮੁਖੀ ਲਿਪੀ ਦੀ ਪੰਜਾਬੀ ਲਈ ਉਪਯੋਗਤਾ

ਗੁਰਮੁਖੀ ਲਿਪੀ ਦਾ ਜਨਮ ਹੀ ਪੰਜਾਬੀ ਭਾਸ਼ਾ ਨੂੰ ਲਿਖਤ ਰੂਪ ਵਿਚ ਪ੍ਰਗਟ ਕਰਨ ਲਈ ਹੋਇਆ ਹੈ। ਗੁਰਮੁਖੀ ਪੰਜਾਬੀ ਲਿਖਣ ਲਈ ਸਭ ਤੋਂ ਵਧੇਰੇ ਯੋਗ ਤੇ ਪੂਰਜਣ ਲਿਪੀ ਹੈ। ਹੋਰ ਕੋਈ ਵੀ ਲਿਪੀ ਪੰਜਾਬੀ ਲਿਖਣ ਲਈ ਇੰਨੀ ਸਰਲ ਨਹੀਂ ਹੈ ਸਕਦੀ। ਪੰਜਾਬੀ ਭਾਸ਼ਾ ਦੀ ਗੁਰਮੁਖੀ ਲਿਪੀ ਦੀ ਉਪਯੋਗਤਾ ਦੇ ਮੁੱਖ ਕਾਰਨ ਡਾ. ਹਰਕੀਰਤ ਸਿੰਘ ਅਨੁਸਾਰ ਇਹ ਹਨ :

- ਇਸ ਦਾ ਪੰਜਾਬੀ ਨਾਲ ਸੁਭਾਵਕ ਨਾਤਾ ਹੈ। ਇਹ ਬਣਾਈ ਹੀ ਇਸ ਮੰਤਵ ਲਈ ਗਈ ਹੈ।
- ਇਸ ਲਿਪੀ ਦੀ ਪੰਜਾਬੀ ਲਈ ਇਸ ਦੀ ਵਰਤੋਂ ਹੁੰਦੀ ਰਹੀ ਹੈ। ਭਾਸ਼ਾ ਦੇ ਨਾਲ-ਨਾਲ ਲਿਪੀ ਦਾ ਵੀ ਵਿਕਾਸ ਹੋਇਆ

- ਹੈ। ਲੋੜ ਅਨੁਸਾਰ ਨਵੇਂ ਚਿੰਨ੍ਹ ਬਣਾਏ ਗਏ ਹਨ ਅਤੇ ਪੁਰਾਣੇ ਚਿੰਨ੍ਹਾਂ ਵਿਚ ਸੋਧ ਪਰਿਵਰਤਨ ਕੀਤਾ ਗਿਆ ਹੈ।
3. ਇਸ ਲਿਪੀ ਵਿਚ ਪੰਜਾਬੀ ਦੀ ਹਰ ਧੁਨੀ ਲਈ ਵੱਖਰਾ ਚਿੰਨ੍ਹ ਮੌਜੂਦ ਹੈ, ਇਸ ਕਾਰਨ ਲਿਖਾਈ ਵਿਚ ਔਕੜ ਨਹੀਂ ਆਉਂਦੀ ਤੇ ਪੜ੍ਹਨ ਵਿਚ ਭੁਲੇਖੇ ਦੀ ਗੁਜਾਇਸ਼ ਨਹੀਂ ਰਹਿੰਦੀ।
 4. ਸੁਰਾਂ ਦਾ ਲਮਕਾ ਪੰਜਾਬੀ ਦਾ ਵਿਸੇਸ਼ ਭਾਸ਼ਾਈ ਲੱਛਣ ਹੈ। ਗੁਰਮੁਖੀ ਵਿਚ ਦੀਰਘ ਤੇ ਹ੍ਰਸ ਸੁਰਾਂ ਲਈ ਵੱਖਰੇ-ਵੱਖਰੇ ਚਿੰਨ੍ਹ ਹਨ। ਇਸ ਕਰਕੇ ਸੁਰ ਲਮਕਾ ਨੂੰ ਤੇ ਇਸ ਦੇ ਅੰਤਰ ਨੂੰ ਚੰਗੀ ਤਰ੍ਹਾਂ ਪ੍ਰਗਟ ਕੀਤਾ ਜਾ ਸਕਦਾ ਹੈ। ਇਹ ਸਮਰੱਥਾ ਰੋਮਨ ਤੇ ਫਾਰਸੀ ਦੀਆਂ ਲਿਪੀਆਂ ਵਿਚ ਨਹੀਂ ਹੈ।
 5. ਗੁਰਮੁਖੀ ਵਿਚ ਅਜਿਹੇ ਚਿੰਨ੍ਹਾਂ ਦੀ ਵਰਤੋਂ ਨਹੀਂ ਹੁੰਦੀ ਜਿਸ ਦੀ ਧੁਨੀ ਅਜੋਕੇ ਪੰਜਾਬੀ ਉਚਾਰਣ ਵਿਚ ਨਹੀਂ।
 6. ਰੋਮਨ ਤੇ ਫਾਰਸੀ ਲਿਪੀਆਂ ਵਿਚ ਮਹਾਪ੍ਰਾਣ ਅੱਖਰਾਂ ਲਈ ਦੋ ਚਿੰਨ੍ਹ ਵਰਤਣੇ ਪੈਂਦੇ ਹਨ। ਗੁਰਮੁਖੀ ਵਿਚ ਪੰਜਾਬੀ ਦੀ ਹਰ ਮਹਾਪ੍ਰਾਣ ਧੁਨੀ ਲਈ ਵੱਖਰੇ ਚਿੰਨ੍ਹ ਨਿਸ਼ਚਿਤ ਹਨ।
 7. ਪੰਜਾਬੀ ਉਚਾਰ ਵਿਚ ਦਬਾਅ ਵਾਲੇ ਅਨੇਕ ਸਥਾਨ ਹਨ। ਗੁਰਮੁਖੀ ਵਿਚ ਇਸ ਨੂੰ ਪ੍ਰਗਟ ਕਰਨ ਲਈ ਅੱਧਕ ਦਾ ਚਿੰਨ੍ਹ ਮੌਜੂਦ ਹੈ। ਹੋਰ ਕਿਸੇ ਲਿਪੀ ਵਿਚ ਅਜਿਹਾ ਚਿੰਨ੍ਹ ਮੌਜੂਦ ਨਹੀਂ, ਰੋਮਨ, ਫਾਰਸੀ, ਦੇਵਨਾਗਰੀ ਆਦਿ ਵਿਚ ਦੁਹਰੇ ਅੱਖਰ ਵਰਤਣੇ ਪੈਂਦੇ ਹਨ।

ਗੁਰਮੁਖੀ ਲਿਪੀ ਦੀਆਂ ਉਣਤਾਵਾਂ

ਇਹ ਕਿਹਾ ਜਾ ਸਕਦਾ ਹੈ ਕਿ ਪੰਜਾਬੀ ਭਾਸ਼ਾ ਵਿਚ ਗੁਰਮੁਖੀ ਸਭ ਤੋਂ ਉਪਯੁਕਤ ਲਿਪੀ ਹੈ। ਇਸ ਦੀ ਕਹਾਣੀ ਵੀ ਇਸ ਤੱਥ ਦੀ ਸੂਚਕ ਹੈ ਕਿ ਗੁਰਮੁਖੀ ਬਣੀ ਹੀ ਇਸ ਕੰਮ ਲਈ ਸੀ। ਪਰ ਫੇਰ ਵੀ ਸਮੇਂ ਅਨੁਸਾਰ ਇਸ ਵਿਚ ਕੁਝ ਜ਼ਰੂਰੀ ਸੋਧ ਕੀਤੀ ਜਾ ਸਕਦੀ ਹੈ। ਮੁੱਖ ਰੂਪ ਵਿਚ ਇਸ ਲਿਪੀ ਵਿਚ ਉਣਤਾਵਾਂ ਨੂੰ ਇੰਜ ਦਰਸਾਇਆ ਜਾ ਸਕਦਾ ਹੈ।

1. ਲ ਅੱਖਰ ਦਾ ਸੰਕੇਤ ਇਕ ਹੈ ਜਦ ਕਿ ਅਜੋਕੇ ਪੰਜਾਬੀ ਉਚਾਰਣ ਵਿਚ ਦੋ ਸਾਰਥਕ ਧੁਨੀਆਂ ਦੀ ਹੁੰਦੀ ਹੈ। ਖਾਲੀ ਤੇ ਖਾਲੀ (ਪਾਣੀ ਦੀ ਆਡ) ਵਿਚ ਫਰਕ ਜ਼ਰੂਰ ਰਖਿਆ ਜਾਣਾ ਚਾਹੀਦਾ ਹੈ। ('ਲ' ਸੰਕੇਤ ਵੀ ਵਰਤਿਆ ਜਾਣ ਲੱਗ ਪਿਆ ਹੈ।)
2. ਘ, ਝ, ਚ, ਧ, ਭ, ਅੱਖਰ ਦੋ ਦੋ ਧੁਨੀਆਂ ਲਈ ਵਰਤੇ ਜਾਂਦੇ ਹਨ ਕਿਤੇ ਇਨ੍ਹਾਂ ਦਾ ਉਚਾਰਣ ਕ, ਟ, ਤ, ਪ ਜਿਹਾ ਹੁੰਦਾ ਹੈ ਤੇ ਕਿਤੇ ਗ, ਜ, ਡ, ਦ, ਬ ਵਰਗਾ।
3. ਹ ਦਾ ਉਚਾਰਣ ਕੇਵਲ ਸ਼ਬਦਾਂ ਦੇ ਆਰੰਭ ਵਿਚ ਹੀ ਕੀਤਾ ਜਾਂਦਾ ਹੈ।
4. ਕੁਝ ਸ਼ਬਦਾਂ ਵਿਚ ਸੁਰ ਚਿੰਨ੍ਹ ਦੀ ਠੀਕ ਧੁਨੀ ਦਾ ਪਤਾ ਨਹੀਂ ਲੱਗਦਾ। ਬਹੁਤ ਸ਼ਹਿਰ, ਕਿ ਕੁਹਾੜਾ ਆਦਿ ਵਿਚ ਸਿਹਾਰੀ ਤੇ ਔਕੜ ਦੀਆਂ ਠੀਕ ਧੁਨੀਆਂ ਦਾ ਨਿਰਣਯ ਕਰਨਾ ਆਮ ਲਈ ਓਖਾ ਹੈ।
5. ਰ ਜਦੋਂ ਕਿਸੇ ਦੂਜੇ ਨਾਲ ਸੰਯੁਕਤ ਧੁਨੀ ਨੂੰ ਪ੍ਰਗਟ ਕਰਦਾ ਹੈ ਤਾਂ ਇਸ ਦਾ ਰੂਪ ਕੁਝ ਓਖਾ ਹੋ ਜਾਂਦਾ ਹੈ ਸ੍ਰੀ ਆਦਿ ਸ਼ਬਦਾਂ ਵਿਚ।
6. ਅੱਧਕ ਦੀ ਵਰਤੋਂ ਹਰ ਥਾਂ ਢੁੱਤ ਅੱਖਰਾਂ ਲਈ ਹੀ ਨਹੀਂ ਕੀਤੀ ਜਾਂਦੀ। ਮੱਝ, ਬੱਧੀ ਆਦਿ ਵਿਚ।
7. ਸ, ਜ, ਛ, ਖ, ਗ ਆਦਿ ਨਵੇਂ ਅੱਖਰਾਂ ਦੀ ਥਾਂ ਉਚਾਰਣ ਅਨੁਸਾਰ ਨਹੀਂ।
8. ਸੁਰ ਨੂੰ ਅੰਕਿਤ ਕਰਨ ਲਈ ਗੁਰਮੁਖੀ ਵਿਚ ਵਿਸੇਸ਼ ਚਿੰਨ੍ਹ ਨਹੀਂ।
9. ਸੁਰ ਦੀ ਹੋਂਦ ਕਾਰਨ ਸ਼ਬਦ ਜੋੜਾਂ ਦਾ ਮਸਲਾ ਵੀ ਗੁੱਝਲਦਾਰ ਹੋ ਗਿਆ ਹੈ।
10. ਸੰਜੁਗਤ ਧੁਨੀਆਂ ਲਿਖਣ ਲਈ ਕੋਈ ਚੰਗਾ ਸਾਧਨ ਮੌਜੂਦ ਨਹੀਂ।

ਗੁਰਮੁਖੀ ਲਿਪੀ ਦੀ ਪ੍ਰਾਚੀਨਤਾ

ਇਹ ਕਿਹਾ ਜਾ ਚੁੱਕਿਆ ਹੈ ਕਿ ਗੁਰਮੁਖੀ ਲਿਪੀ ਦਾ ਵਿਕਾਸ ਬ੍ਰਹਮੀ ਤੋਂ ਹੋਇਆ ਹੈ। ਬ੍ਰਹਮੀ ਦਾ ਵਿਕਾਸ ਸਿੰਧੂ ਘਾਟੀ ਦੀ ਲਿਪੀ ਤੋਂ ਹੋਇਆ ਮੰਨਿਆ ਜਾਂਦਾ ਹੈ। ਇਸ ਤਰ੍ਹਾਂ ਗੁਰਮੁਖੀ ਦੇ ਕੁਝ ਅੱਖਰ ਸੰਕੇਤ ਤਾਂ ਉੱਨੇ ਪੁਰਾਣੇ ਹਨ ਜਿਨ੍ਹੀਂ ਕਿ ਸਿੰਧੂ ਘਾਟੀ ਦੀ ਲਿਪੀ। ਬ੍ਰਹਮੀ ਨਾਲ ਮਿਲਦੇ ਜ਼ੁਲਦੇ ਅੱਖਰਾਂ ਦੀ ਗਿਣਤੀ ਵੀ ਕਾਫ਼ੀ ਹੈ। ਸੌਲ੍ਹਵੀ ਸਦੀ ਦੇ ਪੰਜਾਬ ਵਿਚ ਪ੍ਰਮਾਣਿਕ ਤੇ ਪੂਰਣਤਾ ਵਾਲੀ ਕੋਈ ਲਿਪੀ ਸਾਨੂੰ ਨਹੀਂ ਮਿਲਦੀ, ਲੰਡੇ ਤੇ ਟਾਕਰਿਆ ਨੂੰ ਲਿਪੀ ਕਿਹਾ ਹੀ ਨਹੀਂ ਜਾ ਸਕਦਾ। ਸ਼ਾਰਦਾ ਜਾਂ ਟਾਕਰੀ ਦਾ ਜੇਕਰ ਕੋਈ ਰੂਪ ਪੰਜਾਬ ਵਿਚ ਕਿਤੇ ਵਰਤਿਆ ਜਾਂਦਾ ਸੀ, ਤਾਂ ਉਹ ਵੀ ਕਾਫ਼ੀ ਅਪੂਰਣ ਤੇ ਅਸਥਿਰ ਸੀ। ਕੁਝ ਅੱਖਰਾਂ ਦੀ ਮੌਜੂਦਗੀ ਤੋਂ ਇਨਕਾਰ ਕੀਤਾ ਜਾ ਸਕਦਾ ਹੈ। ਕੋਈ ਪੰਜ ਕੁ ਸੌ ਵਰ੍ਹੇ ਪਹਿਲਾਂ ਗੁਰਮੁਖੀ ਪੰਜਾਬੀ ਲਈ ਪ੍ਰਯੋਗ ਵਿਚ ਆਉਣ ਲੱਗੀ ਕੁਝ ਵਿਦਵਾਨ

ਇਸ ਨੂੰ ਪੁਰਾਣੀ ਮੰਨਣ ਦੇ ਹੱਕ ਵਿਚ ਹਨ। ਗੁਰਮੁਖੀ ਲਿਪੀ ਦੀ ਵਰਤੋਂ ਕੇਵਲ ਪੰਜਾਬੀ ਭਾਸ਼ਾ ਲਈ ਹੀ ਨਹੀਂ ਹੋਈ ਸਗੋਂ ਇਸ ਵਿਚ ਬਿੜ ਭਾਸ਼ਾ ਦਾ ਬਹੁਤ ਸਾਰਾ ਸਾਹਿਤ ਵੀ ਲਿਖਿਆ ਗਿਆ। ਕਿਸੇ ਵੇਲੇ ਸਾਰੇ ਉਤਰੀ ਭਾਰਤ ਵਿਚ ਇਸ ਲਿਪੀ ਦਾ ਪ੍ਰਯੋਗ ਹੁੰਦਾ ਸੀ। ਇਸ ਨੂੰ ਛਾਰਸੀ ਲਿਖਣ ਦਾ ਮਾਧਿਅਮ ਵੀ ਬਣਾਇਆ ਗਿਆ। ਗੁਰਮੁਖੀ ਲਿਪੀ ਨੂੰ ਚਾਰ ਸੌ ਵਰ੍ਹੇ ਪੁਰਾਣੀ ਮੰਨਿਆ ਜਾਏ ਜਾਂ ਇਸ ਤੋਂ ਵੀ ਵੱਧ ਇਹ ਕੋਈ ਇੰਨਾ ਮਹੱਤਵਪੂਰਨ ਪ੍ਰਸ਼ਨ ਨਹੀਂ। ਹਕੀਕਤ ਇਹ ਹੈ ਕਿ ਇਸ ਦੀ ਵਰਤੋਂ ਕਿਸੇ ਵਿਸ਼ੇਸ਼ ਜਾਤ ਪਾਤ ਜਾਂ ਵਰਗ ਵਿਚ ਹੀ ਸੀਮਿਤ ਨਹੀਂ, ਨਾ ਹੀ ਕਿਸੇ ਸੰਪਰਦਾਇ ਵਿਸ਼ੇਸ਼ ਦੀ ਲਿਪੀ ਹੈ। ਪੰਜਾਬੀ ਲਈ ਇਸ ਤੋਂ ਵੱਧ ਉਪਯੋਗੀ ਲਿਪੀ ਕੋਈ ਢੂਜੀ ਹੋ ਨਹੀਂ ਸਕਦੀ। ਗੁਰਮੁਖੀ ਕੇਵਲ ਪੰਜਾਬੀ ਲਈ ਹੀ ਨਹੀਂ ਹੋਰ ਭਾਰਤੀ ਭਾਸ਼ਾਵਾਂ ਲਈ ਵੀ ਵਰਤੀ ਜਾ ਸਕਣ ਦੇ ਯੋਗ ਲਿਪੀ ਹੈ।

ਗੁਰਮੁਖੀ ਲਿਪੀ ਅਤੇ ਆਰਥੋਗਾਰਾਫੀ ਦੇ ਨਿਯਮ

ਪਾਠ ਦਾ ਮੰਤਵ : ਇਸ ਪਾਠ ਦਾ ਮੰਤਵ ਗੁਰਮੁਖੀ ਲਿਪੀ ਦੀਆਂ ਲਿਪਾਂਕਣ ਵਿਧੀਆਂ ਅਤੇ ਨੇਮਾਂ ਤੋਂ ਜਾਣਕਾਰੀ ਦੁਆਉਣਾ ਹੈ। ਗੁਰਮੁਖੀ ਲਿਪਾਂਕ ਤੋਂ ਕੀ ਭਾਵ ਹੈ। ਇਹ ਲਿਪਾਂਕ ਕਿਹੜੀਆਂ ਪਰਿਸਥਿਤੀਆਂ ਵਿਚ ਵਰਣ ਦੀਆਂ ਪਰਿਸਥਿਤੀਆਂ ਵਿਚ ਉਚਾਰ-ਬੰਡ ਦਾ ਰੂਪ ਧਾਰਨ ਕਰ ਲੈਂਦਾ ਹੈ। ਇਹ ਲਿਪਾਂਕ ਕਿਵੇਂ ਸੁਝਦੇ ਹਨ। ਗੁਰਮੁਖੀ ਲਿਪੀ ਵਿਚ ਕਿੰਨੀਆਂ ਵੰਨਰੀਆਂ ਦੇ ਲਿਪਾਂਕ ਹਨ। ਇਹ ਲਿਪਾਂਕ ਕਿਹੜੀਆਂ ਤਰਕੀਬਾਂ ਦੀ ਵਰਤੋਂ ਕਰਦੇ ਹਨ। ਇਹਨਾਂ ਸਾਰੇ ਨੁਕਤਿਆਂ ਬਾਰੇ ਸੰਖੇਪ ਵਿਚ ਚਰਚਾ ਕੀਤੀ ਗਈ ਹੈ।

ਪਾਠ ਦੀ ਰੂਪ ਰੇਖਾ : ਸਭ ਤੋਂ ਪਹਿਲਾਂ ਗੁਰਮੁਖੀ ਵਰਣਮਾਲਾ ਬਾਰੇ ਚਰਚਾ ਕੀਤੀ ਗਈ ਹੈ। ਉਸ ਤੋਂ ਬਾਅਦ ਗੁਰਮੁਖੀ ਲਿਪਾਂਕ ਦੇ ਢੂਹਰੇ ਕਾਰਜ ਬਾਰੇ ਜਾਣਕਾਰੀ ਪ੍ਰਦਾਨ ਕੀਤੀ ਗਈ ਹੈ। ਲਿਪਾਂਕਾਂ ਦੀਆਂ ਵੰਨਰੀਆਂ ਦੇ ਨੇਮਾਂ ਤੋਂ ਜਾਣਕਾਰੀ ਕਰਵਾਉਣ ਤੋਂ ਉਪਰੰਤ ਗੁਰਮੁਖੀ ਦੀਆਂ ਪ੍ਰਮੁੱਖ ਤਰਕੀਬਾਂ ਬਾਰੇ ਜਾਣਕਾਰੀ ਪ੍ਰਾਪਤ ਕੀਤੀ ਗਈ ਹੈ।

ਗੁਰਮੁਖੀ ਵਰਣ ਅਤੇ ਗੁਰਮੁਖੀ ਵਰਣਮਾਲਾ

1. ਪੰਜਾਬੀ ਵਿਚ ਵਰਣ ਜਾਂ ਅੱਖਰ ਸ਼ਬਦ ਅੰਗਰੇਜ਼ੀ ਦੇ ਸ਼ਬਦ 'Letter' ਦੀ ਪਰਿਆਇਵਾਚੀ ਹੈ। ਇਸ ਤੋਂ ਪਹਿਲਾਂ ਕਿ ਗੁਰਮੁਖੀ ਵਰਣ ਬਾਰੇ ਕੁਝ ਕਿਹਾ ਜਾਵੇ। ਪਹਿਲਾਂ ਵਰਣ ਜਾਂ ਅੱਖਰ ਬਾਰੇ ਜਾਣਨਾ ਪਏਗਾ ਭਾਵ ਕਿ ਵਰਣ ਜਾਂ ਅੱਖਰ ਕਿਸ ਨੂੰ ਕਹਿੰਦੇ ਹਨ। ਪੰਜਾਬੀ ਵਿਚ ਅੱਖਰ ਤੇ ਵਰਣ ਦੋਵੇਂ ਸ਼ਬਦ ਹੀ ਪ੍ਰਚਲਿਤ ਹਨ। ਇਨ੍ਹਾਂ ਵਿਚੋਂ ਕੋਈ ਵੀ ਵਰਤਿਆ ਜਾ ਸਕਦਾ ਹੈ ਪੰਤ੍ਰੂ ਇਸ ਪਾਠ ਵਿਚ ਕੇਵਲ ਵਰਣ ਸ਼ਬਦ ਹੀ ਵਰਤਿਆ ਗਿਆ ਹੈ।

2. ਅੰਗਰੇਜ਼ੀ ਦਾ ਸ਼ਬਦ 'Letter' ਅਤੇ ਪੰਜਾਬੀ/ਹਿੰਦੀ ਦਾ ਵਰਣ ਅਜੇਹੇ ਪਦ ਹਨ ਜਿਹੜੇ ਲਿਖਤ ਅਤੇ ਬੋਲਣ ਦੇ ਆਪਸੀ ਰਿਸ਼ਤੇ ਨੂੰ ਪ੍ਰਗਟਾਉਣ ਲਈ ਵਰਤੇ ਜਾਂਦੇ ਹਨ ਪਰੰਤੂ ਇਨ੍ਹਾਂ ਸ਼ਬਦਾਂ ਦੀ ਵਰਤੋਂ ਦੇ ਪ੍ਰਸੰਗਾਂ ਵਿਚ ਜ਼ਰੂਰ ਹੁੰਦੀ ਹੈ। ਜੋਹਨ ਵਾਕਰ (John Walker) ਆਪਣੀ ਡਿਕਸ਼ਨਰੀ ਵਿਚ 'Letter' ਨੂੰ ਪਰਿਭਾਸ਼ਤ ਕਰਦਾ ਹੋਇਆ ਲਿਖਦਾ ਹੈ ਕਿ ਵਰਣ ਭਾਸ਼ਾ ਦੇ ਅਜੇਹੇ ਤੱਤ ਹਨ, ਜਿਨ੍ਹਾਂ ਵਿਚ ਧੁਨੀ ਦੀ ਸ਼ਕਤੀ ਹੈ। ਅਜਿਹੇ ਬੀਜ ਹਨ ਜਿਸ ਵਿਚੋਂ ਬੋਲੀ ਉਗਮਦੀ ਅਤੇ ਵਿਗਸਦੀ ਹੈ। ਵਾਕਰ ਦਾ ਮਤ ਹੈ ਕਿ ਉਚਾਰਣ ਦੇ ਤੱਤ, ਵਰਣ ਹੀ ਹਨ। ਆਕਸਫੋਰਡ ਪਾਕਟ ਡਿਕਸ਼ਨਰੀ (Oxford Pocket Dictionary) ਵਰਣ ਦੀ ਪਰਿਭਾਸ਼ਾ ਇਸ ਤਰ੍ਹਾਂ ਕਰਦੀ ਹੈ :

"A character of symbols of which written are composed" ਇਹੋ ਪਰਿਭਾਸ਼ਾ ਹੀ ਯੂਰਪ ਅਮਰੀਕਾ ਦੀਆਂ ਹੋਰ ਪ੍ਰਮੁੱਖ ਡਿਕਸ਼ਨਰੀਆਂ ਵਿਚ ਪ੍ਰਚਲਿਤ ਹੈ। ਪਰੰਤੂ ਡਾ. ਜੋਹਨਸਨ (Johnson) ਵਰਣ ਨੂੰ ਵੀ ਵਧ ਵਿਗਿਆਨਕ ਢੰਗ ਨਾਲ ਪਰਿਭਾਸ਼ਤ ਕਰਦਾ ਹੈ। "One of the elements of syllable a character of Alphabet." ਇਸ ਪਰਿਭਾਸ਼ਾ ਵਿਚ ਪਹਿਲਾਂ ਇਸਾਰਾ ਉਚਾਰ ਵੱਲ ਹੈ ਅਤੇ ਦੂਸਰਾ ਲਿਖਤ ਵਲ, ਇਸ ਤਰ੍ਹਾਂ ਪਰਿਭਾਸ਼ਾ ਵਰਣ ਦੇ ਦੋਹਾਂ ਪੱਖਾਂ, ਉਚਾਰ ਅਤੇ ਲਿਖਤ ਨੂੰ ਆਪਸ ਵਿਚ ਜੋੜਦੀ ਹੈ।

3. ਭੂਤ ਕਾਲ ਵਿਚ ਪਦ (Letter) ਉਚਾਰ ਧੁਨੀ (Speech sound) ਦੇ ਅਰਥਾਂ ਦਾ ਸੰਚਾਰ ਕਰਨ ਲਈ ਲਿਆ ਜਾਂਦਾ ਰਿਹਾ ਹੈ।

ਜੋਹਨ ਬਸੁਹਲਰ ਲਿਖਦਾ ਹੈ ਕਿ ਵਰਣ ਉਚਾਰਣ ਦੇ ਤੱਤ ਹਨ। ਇਸੇ ਤਰ੍ਹਾਂ ਲਾਤਿਨੀ ਦਾ ਸ਼ਬਦ 'Litera' ਵੀ ਅੰਗਰੇਜ਼ੀ ਸ਼ਬਦ 'Letter' ਵਾਂਗ ਉਚਾਰ ਅਤੇ ਲਿਖਤ ਦੋਹਾਂ ਲਈ ਵਰਤਿਆ ਜਾਂਦਾ ਰਿਹਾ ਹੈ। Bright Land ਦੀ ਪੁਸਤਕ ਜਿਹੜੀ ਉਸ ਨੇ 1771 ਵਿਚ ਲਿਖੀ, ਅਠਸਾਰ ਵਰਣ ਧੁਨੀ ਦੇ ਚਿੰਨ੍ਹ ਹਨ, ਇਹ ਆਪਣੇ ਆਪ ਵਿਚ ਸੁਤੰਤਰ ਰੂਪ ਨਹੀਂ।

ਬੇਸ਼ਕ ਪਦ 'Letter' ਉਚਾਰ ਅਤੇ ਲਿਖਤ ਦੋਹਾਂ ਦੇ ਆਪਸੀ ਸੰਬੰਧ ਲਈ ਵਰਤਿਆ ਜਾਂਦਾ ਰਿਹਾ ਹੈ ਪਰੰਤੂ ਉਨੀਵੀ ਸਦੀ ਦੇ ਅੰਤਲੇ ਦਹਾਕਿਆਂ ਤੋਂ ਅਤੇ ਵੀਹਵੀ ਸਦੀ ਦੇ ਸੁਤ੍ਰ ਤੋਂ ਇਹ ਸ਼ਬਦ ਜ਼ਿਆਦਾਤਰ ਲਿਖਤੀ ਚਿੰਨ੍ਹਾਂ ਰਾਹੀਂ ਹੀ ਵਰਤਿਆ ਜਾਣ ਲੱਗ ਪਿਆ ਹੈ।

4. ਪੰਜਾਬੀ ਸ਼ਬਦ ਵਰਣ ਕੁਝ ਵਧੇਰੇ ਸਪਸ਼ਟ ਹੈ। ਇਹ ਸ਼ਬਦ ਵਰਣ ਜੁਗਤਬੰਦੀ ਲਈ ਵਰਤਿਆ ਜਾਂਦਾ ਰਿਹਾ ਹੈ। ਇਸ ਤਰ੍ਹਾਂ ਧੁਨੀਆਂ ਦੀ ਜੁਗਤਬੰਦੀ ਲਈ ਵੀ ਸ਼ਬਦ ਹੀ ਵਰਤਿਆ ਗਿਆ ਹੈ। ਇਸ ਲਈ ਸ਼ਬਦ ਵਰਣ ਲਿਖਤ ਅਤੇ ਉਚਾਰ ਦੋਹਾਂ ਵਲ ਹੀ ਸੰਕੇਤ ਕਰਦਾ ਹੈ ਪਰੰਤੂ ਵਰਣ ਦੇ ਆਕਾਰ ਅਤੇ ਉਚਾਰ ਦੁਆਰਾ ਪ੍ਰਗਟ ਕੀਤੀ ਜਾਣ ਵਾਲੀ ਧੁਨੀ ਵਿਚਕਾਰ ਕੋਈ ਵਿਗਿਆਨਕ

ਰਿਸਤਾ ਨਹੀਂ ਸਗੋਂ ਵਿਗਿਆਨਕ ਰਿਸਤਾ ਤਾਂ ਲਿਖਤੀ ਚਿੰਨ੍ਹ ਅਤੇ ਧੁਨੀ ਵਿਚਕਾਰ ਹੈ। ਉਪਰੋਕਤ ਪਰਿਭਾਸ਼ਾਵਾਂ ਨੂੰ ਧਿਆਨ ਵਿਚ ਰੱਖਦੇ ਹੋਏ ਅਸੀਂ ਇਹ ਕਹਿ ਸਕਦੇ ਹਾਂ ਕਿ ਗੁਰਮੁਖੀ ਵਰਣ ਇਕ ਅਜਿਹਾ ਚਿੰਨ੍ਹ ਹੈ ਜਿਹੜਾ ਸੰਬੰਧਿਤ ਸਾਰਥਕ ਧੁਨੀ ਅਤੇ ਉਚਾਰ ਦੀ ਲਿਖਤੀ ਪ੍ਰਤੀਨਿਧਤਾ ਕਰਦਾ ਹੈ। ਧੁਨੀ ਅਤੇ ਵਰਣ ਦਾ ਡਾਇਲੈਕਟੀਕਲ ਰਿਸਤਾ ਇਸ ਤਰ੍ਹਾਂ ਦਰਸਾਇਆ ਜਾ ਸਕਦਾ ਹੈ।

ਵਰਣ ਧੁਨੀ

ਤਕਨੀਕੀ ਸੁਬਦਾਵਲੀ ਵਿਚ ਅਸੀਂ ਕਹਿ ਸਕਦੇ ਹਾਂ ਕਿ ਗੁਰਮੁਖੀ ਵਰਣ ਇਕ ਅਜਿਹਾ ਬਿੰਦੂ ਹੈ ਜਿਥੋਂ ਵਿਸ਼ੇਸ਼ ਆਕਾਰ ਅਤੇ ਵਿਸ਼ੇਸ਼ ਉਚਾਰਖੰਡ ਦਾ ਆਪਸੀ ਰਿਸਤਾ ਜੋੜਿਆ ਹੈ। ਆਮ ਤੌਰ 'ਤੇ ਇਕ ਉਚਾਰਖੰਡ ਵਿਚ ਇਕ ਸਵਰ ਅਤੇ ਇਕ ਵਿਅੰਜਨ ਆਉਂਦਾ ਹੈ। ਜੋੜ ਜੁਗਤ ਦੇ ਆਧਾਰ 'ਤੇ ਇਨ੍ਹਾਂ ਦੀ ਇਹ ਗਿਣਤੀ ਵਧ ਵੀ ਹੋ ਸਕਦੀ ਹੈ। ਪਰ ਗੁਰਮੁਖੀ ਵਰਣ ਸਵਰ ਨੂੰ ਛੱਡ ਕੇ ਮੁਕਤਾ ਅਖਵਾਉਂਦਾ ਹੈ। ਹਰ ਮੁਕਤੇ ਵਿਚ ਇਕ ਵਿਅੰਜਨ ਧੁਨੀ ਅਤੇ ਇਕੋ ਹ੍ਰਸਵ ਸਵਰ ਹੁੰਦਾ ਹੈ।

ਉਦਾਹਰਣ ਦੇ ਤੌਰ 'ਤੇ :

ਕ = ਕੱਕ+ਅ=ਕੱਕਾ

ਖ = ਖੱਖ+ਅ=ਖੱਖਾ

ਗ = ਗੱਗ+ਅ=ਗੱਗਾ

ਇਸ ਤਰ੍ਹਾਂ ਗੁਰਮੁਖੀ ਵਰਣ ਇਕ ਪੂਰੇ ਉਚਾਰਖੰਡ (syllable) ਦੀ ਪ੍ਰਤੀਨਿਧਤਾ ਕਰਦਾ ਹੈ ਕਿਉਂਕਿ ਹਰ ਵਰਣ ਵਿਚ ਇਕ ਵਿਅੰਜਨ ਅਤੇ ਇਕ ਹ੍ਰਸਵ ਸਵਰ ਹੈ। ਜਿਸ ਵਰਣਮਾਲਾ ਦੇ ਵਰਣ ਉਚਾਰਖੰਡ ਦੀ ਪ੍ਰਤੀਨਿਧਤਾ ਕਰਦੇ ਹੋਣ ਉਸ ਵਰਣਮਾਲਾ ਨੂੰ ਉਚਾਰਖੰਡ ਵਰਣਮਾਲਾ ਆਖਿਆ ਜਾਂਦਾ ਹੈ।

5. ਗੁਰਮੁਖੀ ਵਰਣਮਾਲਾ ਉਚਾਰਖੰਡੀ ਵਰਣਮਾਲਾ ਹੈ। ਇਹ ਸੰਸਾਰ ਦੀਆਂ ਨਵੀਨਤਮ ਵਰਣਮਾਲਾਵਾਂ ਵਿਚੋਂ ਇਕ ਹੈ। ਗੁਰਮੁਖੀ ਦੀ ਵਰਣਮਾਲਾ ਨੂੰ ਪੈਂਤੀ ਵੀ ਕਿਹਾ ਜਾਂਦਾ ਹੈ ਕਿਉਂਕਿ ਇਸ ਦੇ ਪੈਂਤੀ ਅੱਖਰ ਹਨ।

ਪੈਂਤੀ ਦੇ ਪਹਿਲੇ ਤਿੰਨ ਅੱਖਰ (ਅ), (ਅ) ਅਤੇ (ਇ) ਹਨ। ਇਹ ਤਿੰਨੇ ਸਵਰ ਅੱਖਰ ਹਨ। ਇਨ੍ਹਾਂ ਦੀ ਜੁਗਤਬੰਦੀ ਉਚਾਰਣ ਬਿੰਦੂ ਦੇ ਆਧਾਰ 'ਤੇ ਕੀਤੀ ਗਈ ਹੈ। ਇਹ ਜੁਗਤਬੰਦੀ ਦਾ ਵਿਗਿਆਨਕ ਢੰਗ ਹੈ। ਮੂੰਹ ਦੇ ਪਿਛਲੇ ਪਾਸੇ ਤੋਂ ਸੁਰੂ ਕਰੀਏ ਤਾਂ ਮੂੰਹ ਦੇ ਸਭ ਤੋਂ ਪਿਛਲੇ ਭਾਗ ਵਿਚ (ਅ) ਦਾ ਉਚਾਰਣ ਬਿੰਦੂ ਹੈ। ਇਸ ਕਰਕੇ (ਅ) ਨੂੰ ਸਭ ਤੋਂ ਪਹਿਲਾਂ ਰੱਖਿਆ ਗਿਆ ਹੈ। (ਅ) ਦੇ ਤਿੰਨ ਰੂਪ ਹਨ :

ਊ, ਊ, ਓ, (ਔਕੜ, ਦੁਲੈਂਕੜ, ਹੋੜਾ)

ਇਕੱਲਾ (ਅ) ਵਰਤੋਂ ਵਿਚ ਨਹੀਂ ਆਉਂਦਾ। ਇਸ ਦੇ ਤਿੰਨਾਂ ਰੂਪਾਂ ਵਿਚੋਂ ਕੋਈ ਵੀ ਵਰਤੋਂ ਵਿਚ ਆ ਸਕਦਾ ਹੈ। (ਅ) ਦੀ ਪ੍ਰਤੀਨਿਧਤ ਔਕੜ (ਔ), ਦੁਲੈਂਕੜ (ਓ) ਅਤੇ ਹੋੜਾ (ਓ) ਦੇ ਚਿੰਨ੍ਹ ਦੁਆਰਾ ਹੁੰਦੀ ਹੈ।

ਇਸ ਤਰ੍ਹਾਂ (ਅ) ਦਾ ਉਚਾਰਣ ਮੂੰਹ ਦੇ ਵਿਚਕਾਰ ਹੁੰਦਾ ਹੈ ਅਤੇ ਇਹ ਬਿੰਦੂ (ਅ) ਤੋਂ ਅੱਗੇ ਹੈ ਅਤੇ (ਇ) ਤੋਂ ਪਿਛੇ ਹੈ। ਇਸ ਕਰਕੇ ਇਸ ਨੂੰ (ਅ) ਅਤੇ (ਇ) ਦੇ ਵਿਚਕਾਰ ਰਖਿਆ ਗਿਆ ਹੈ। (ਅ) ਦੇ ਚਾਰ ਰੂਪ ਵਰਤੋਂ ਵਿਚ ਆਉਂਦੇ ਹਨ :

ਅ = ਮੁਕਤਾ

ਅ = ਕੰਨਾ (ਟ)

ਐ = ਕਨੋੜਾ (ਓ)

ਐ = ਦੁਲਾਵਾਂ (ਓ)

(ਅ) ਦਾ ਮੁਕਤਾ ਰੂਪ ਤਾਂ ਗੁਰਮੁਖੀ ਦੇ ਸਾਰੇ ਵਰਣਾਂ ਵਿਚ ਸਮਾਇਆ ਹੋਇਆ ਹੈ। ਇਸ ਲਈ ਇਸ ਨੂੰ ਵੱਖਰੇ ਲਿਖਣ ਦੀ ਜ਼ਰੂਰਤ ਨਹੀਂ ਪੈਂਦੀ। ਇਸ ਹ੍ਰਸਵ ਸਵਰ ਸਦਕਾ ਹੀ ਵਿਅੰਜਨ ਉਚਾਰਖੰਡ ਬਣਦਾ ਹੈ। (ਅ) ਦੇ (ਐ) ਰੂਪ ਦਾ ਉਚਾਰਨ ਮੂੰਹ ਦੇ ਅਗਲੇ ਪਾਸੇ ਵੱਲ ਅਤੇ (ਐ) ਰੂਪ ਦਾ ਮੂੰਹ ਦੇ ਪਿਛਲੇ ਪਾਸੇ ਵੱਲ, (ਅ) ਮੁਕਤਾ ਵਿਚਕਾਰ ਹੈ। ਇਸ ਤਰ੍ਹਾਂ ਕੰਨਾ (ਅ) ਦਾ ਰੂਪ ਦਾ ਉਚਾਰਣ ਵੀ ਮੂੰਹ ਦੇ ਵਿਚਕਾਰੋਂ ਹੀ ਹੁੰਦਾ ਹੈ।

ਇਸ ਤਰ੍ਹਾਂ (ਇ) ਦਾ ਉਚਾਰਣ ਮੂੰਹ ਦੇ ਅਗਲੇ ਪਾਸੇ ਹੈ। ਇਸ ਦੇ ਤਿੰਨ ਰੂਪ ਵਰਤੋਂ ਵਿਚ ਆਉਂਦੇ ਹਨ :

ਏ = ਲਾਵਾਂ (ਓ)

ਇ = ਸਿਹਾਰੀ (ਓ)

ਈ = ਬਿਹਾਰੀ (ਓ)

(ਹ) ਦਾ ਉਚਾਰਣ ਸਥਾਨ ਕੰਠ ਦੁਆਰੀ ਹੈ। ਇਸ ਕਰਕੇ ਇਸ ਨੂੰ ਲਾਈਨ ਦੇ ਅਖੀਰ ਵਿਚ ਰੱਖਿਆ ਗਿਆ ਹੈ। ਖੇਤੀ ਦੇ ਉਚਾਰਣ ਬਿੰਦੂ, ਇਨ੍ਹਾਂ ਬਿੰਦੂਆਂ ਦੇ ਵਿਚਕਾਰ ਆਉਂਦੇ ਹਨ।

ਗੁਰਮੁਖੀ ਦੇ ਬਾਕੀ ਵਰਣ ਪੰਜ ਵਰਗਾਂ ਵਿਚ ਵੰਡੇ ਗਏ ਹਨ। ਇਹ ਵਰਗ ਵੰਡ ਉਚਾਰਣ ਬਿੰਦੂ ਨੂੰ ਮੁੱਖ ਰੱਖ ਕੇ ਕੀਤੀ ਗਈ ਹੈ ਅਤੇ ਇਹ ਵੰਡ ਵਿਗਿਆਨ ਹੈ। ਹਰ ਵਰਗ ਵਿਚ ਵਰਣਾਂ ਦੀ ਵੰਡ ਉਹਨਾਂ ਦੀ ਉਚਾਰਣ ਵਿਧੀ ਦੇ ਅਨੁਸਾਰ ਹੈ। ਸਭ ਤੋਂ ਪਹਿਲਾਂ ਅਲਪਪ੍ਰਾਣ ਨਾਦ ਰਹਿਤ, ਫਿਰ ਮਹਾਪ੍ਰਾਣ ਨਾਦ ਰਹਿਤ, ਉਸ ਤੋਂ ਬਾਅਦ ਅਲਪਪ੍ਰਾਣ ਨਾਦ ਸਹਿਤ, ਫਿਰ ਮਹਾਪ੍ਰਾਣ ਨਾਦ ਸਹਿਤ ਅਤੇ ਆਖਿਰ ਵਿਚ ਨਾਸਕੀ ਵਰਣ ਆਉਂਦੇ ਹਨ।

ਜਿਸ ਤਰ੍ਹਾਂ (ਉ) ਦਾ ਉਚਾਰਣ ਸਥਾਨ ਸਭ ਤੋਂ ਪਿਛੇ ਹੈ ਉਹ ਪਹਿਲਾਂ ਆਇਆ ਹੈ ਇਸੇ ਤਰ੍ਹਾਂ ਕ-ਵਰਗ ਦਾ ਉਦਾਹਰਣ ਸਥਾਨ ਕੌਮਲ ਤਾਲਵੀ ਹੈ, ਚ-ਵਰਗ ਦਾ ਤਾਲਵੀ, ਟ-ਵਰਗ ਦਾ ਉਲਟ ਜੀਭੀ, ਤ-ਵਰਗ ਦਾ ਦੰਤੀ ਅਤੇ ਪ-ਵਰਗ ਦਾ ਹੋਠੀ ਹੈ।

ਉਚਾਰਣ ਦੇ ਪੱਖ ਤੋਂ ਇਨ੍ਹਾਂ ਵਿਚ ਹਰ ਪੰਕਤੀ ਦਾ ਪਹਿਲਾ ਵਰਣ ਅਰਥਾਤ ਕ, ਚ, ਟ, ਤ, ਪ ਅਲਪਪ੍ਰਾਣ ਅਤੇ ਨਾਦ ਰਹਿਤ ਹੈ। ਹਰ ਪੰਕਤੀ ਦਾ ਦੂਜਾ ਵਰਣ, ਖ, ਛ, ਠ, ਥ, ਫ ਮਹਾਪ੍ਰਾਣ ਪਰ ਨਾਦ ਰਹਿਤ ਹੈ।

ਹਰ ਪੰਕਤੀ ਦਾ ਤੀਜਾ ਵਰਗ (ਗ, ਜ, ਡ, ਦ, ਬ) ਅਲਪਪ੍ਰਾਣ ਅਤੇ ਨਾਦੀ ਪੁਨੀਆਂ ਦੀ ਪ੍ਰਤੀਨਿਧਤਾ ਕਰਦਾ ਹੈ। ਟ-ਵਰਗ ਨੂੰ ਉਲਟਜੀਭੀ ਵੀ ਕਿਹਾ ਜਾਂਦਾ ਹੈ ਕਿਉਂਕਿ ਇਨ੍ਹਾਂ ਦੇ ਉਚਾਰਣ ਸਮੇਂ ਜੀਭ ਉਲਟੀ ਹੋ ਕੇ ਹੇਠਲੇ ਪਾਸੇ ਤੋਂ ਤਾਲੂ ਨੂੰ ਛੋਹਦੀ ਹੈ।

ਹਰ ਵਰਗ ਦਾ ਆਖਰੀ ਵਰਣ 'ੜ' ਨੂੰ ਛੱਡ ਕੇ, ਨਾਸਕੀ ਧੁਨੀ ਦੀ ਪ੍ਰਤੀਨਿਧਤਾ ਕਰਦਾ ਹੈ। ਇਸ ਤਰ੍ਹਾਂ ਕ, ਈ, ਣ, ਨ, ਮ ਨਾਸਕੀ ਹਨ।

ਪੈਂਤੀ ਦੀ ਆਖਰੀ ਪੰਕਤੀ (ਯ, ਰ, ਲ, ਵ, ਝ) ਹੈ। ਇਸ ਵਿਚ (ਯ) ਅਤੇ (ਵ) ਦੋ ਅਰਧ ਸੁਰ ਹਨ। ਲ ਪਾਸ਼ਵਿਕ ਧੁਨੀ ਨੂੰ ਪ੍ਰਗਟਾਓਂਦਾ ਹੈ। ਇਸ ਦਾ ਉਲਟਜੀਭੀ ਰੂਪ ਵੀ ਉਚਾਰਣ ਵਿਚ ਸਿਲਦਾ ਹੈ ਪਰਤੂ ਉਸ ਲਈ ਕੋਈ ਵਰਣ ਨਹੀਂ ਹੈ (ਅੱਜ ਕੱਲ੍ਹ ਇਹ ਲ੍ਹ ਨਾਲ ਪ੍ਰਗਟਾਇਆ ਜਾਣ ਲੱਗ ਪਿਆ ਹੈ)।

(ਰ) ਕਾਂਬਵੀ ਧੁਨੀ ਦੀ ਪ੍ਰਤੀਨਿਧਤਾ ਕਰਦਾ ਹੈ। (ੜ) ਫਟਕਵੀ ਧੁਨੀ ਹੈ ਕਿਉਂਕਿ ਇਸ ਦੇ ਉਚਾਰਣ ਵਿਚ ਜੀਭ ਕਠੋਰ ਤਾਲੂ ਨੂੰ ਛੁਹ ਕੇ ਝਟਕੇ ਨਾਲ ਹੇਠਾਂ ਡਿਗਦੀ ਹੈ ਜਿਵੇਂ ਫਟਕਾ ਵਜਦਾ ਹੈ।

ਇਸ ਤੋਂ ਇਲਾਵਾ ਗੁਰਮੁਖੀ ਵਿਚ ਕੁਝ ਅਜਿਹੇ ਵਰਣ ਹਨ ਜਿਨ੍ਹਾਂ ਦੀ ਕੀਮਤ ਬਿੰਦੀ ਲਗਣ ਨਾਲ ਬਦਲ ਜਾਂਦੀ ਹੈ ਭਾਵ ਉਹ ਖਹਿਵੀਆਂ ਧੁਨੀਆਂ ਬਣ ਜਾਂਦੀਆਂ ਹਨ। ਇਹ ਹਨ : ਸ, ਗ, ਖ, ਜ, ਫ।

ਇਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਗੁਰਮੁਖੀ ਲਿਪੀ ਵਰਣਾਂ ਦੀਆਂ ਸਬੰਧਤ ਧੁਨੀਆਂ ਅਨੁਸਾਰ ਪਰੋਈ ਗਈ ਹੈ। ਇਹ ਢੰਗ ਧੁਨੀ ਵਿਗਿਆਨ ਅਨੁਸਾਰ ਦਰਸਤ ਹੈ। ਇਸ ਲਈ ਗੁਰਮੁਖੀ ਵਰਣਮਾਲਾ ਇਕ ਵਿਗਿਆਨਕ ਵਰਣਮਾਲਾ ਹੈ।

ਲਿਖਣ ਕਲਾ ਦੀਆਂ ਤਿੰਨ ਵੰਨਰੀਆਂ ਪਰਚਲਤ ਹਨ। ਚਿੱਤਰ ਲਿਪੀ ਪਹਿਲਾਂ ਬਹੁਤ ਵਰਤੀ ਜਾਂਦੀ ਸੀ, ਪਰ ਅਜੋਕੇ ਯੁੱਗ ਵਿਚ ਇਸਦੀ ਵਰਤੋਂ ਘਟ ਗਈ ਹੈ। ਉਚਾਰ ਖੰਡੀ ਲਿਪੀ ਪੂਰੇ ਉਚਾਰ ਖੰਡ ਨੂੰ ਲਿਖਣ ਲਈ ਵਰਤੀ ਜਾਂਦੀ ਹੈ। ਚੀਨੀ ਅਤੇ ਜਪਾਨੀ ਲਿਪੀਆਂ ਇਸ ਵੰਨਰੀ ਦੀਆਂ ਹਨ। ਧੁਨੀਆਤਮਕ ਲਿਪੀ ਧੁਨੀਆਂ ਅੰਕਤ ਕਰਨ ਲਈ ਵਰਤੀ ਜਾਂਦੀ ਹੈ। ਇਨ੍ਹਾਂ ਵਿਚੋਂ ਦੇਵਨਾਗਰੀ ਅਤੇ ਰੈਮਨ ਲਿਪੀਆਂ ਪ੍ਰਮੁੱਖ ਹਨ।

ਗੁਰਮੁਖੀ ਲਿਪੀ ਨੂੰ ਧੁਨੀਆਤਮਕ ਲਿਪੀਆਂ ਵਿਚ ਗਿਣਿਆ ਜਾਂਦਾ ਹੈ। ਪਰ ਗੁਰਮੁਖੀ ਲਿਪੀ ਨਿਰੋਲ ਧੁਨੀਆਤਮਕ ਲਿਪੀ ਨਹੀਂ। ਇਹ ਉਚਾਰ-ਖੰਡੀ ਸੁਭਾਵ ਵੀ ਰਖਦੀ ਹੈ। ਗੁਰਮੁਖੀ ਦੇ ਪੈਂਤੀ ਅੱਖਰ (ਉਚਾਰ ਖੰਡ) ਹਨ। ਵਰਣ ਧੁਨੀ ਲਈ ਵਰਤਿਆ ਜਾਂਦਾ ਹੈ। ਪਰ ਗੁਰਮੁਖੀ ਦਾ ਹਰ ਚਿੰਨ੍ਹ ਹਰ ਸਾਬਦਿਕ ਬਣਤਰ ਵਿਚ ਸਥਿਤੀ ਅਨੁਸਾਰ ਕਦੀ ਅੱਖਰ ਹੁੰਦਾ ਹੈ ਅਤੇ ਕਦੀ ਵਰਣ ਹੁੰਦਾ ਹੈ। ਇਸ ਲਈ ਇਸ ਨੂੰ ਨਾ ਤਾਂ ਪੂਰਨ ਰੂਪ ਵਿਚ ਉਚਾਰ ਖੰਡ ਨਾਲ ਅੰਕਤ ਕੀਤਾ ਜਾ ਸਕਦਾ ਹੈ ਅਤੇ ਨਾ ਹੀ ਵਰਣ ਆਖਿਆ ਜਾ ਸਕਦਾ ਹੈ। ਵਿਆਕਰਣ ਦੀ ਲੋੜ ਨੂੰ ਮੁੱਖ ਰੱਖਦਿਆਂ ਹਰ ਲਿਪੀ ਦੇ ਚਿੰਨ੍ਹ ਲਈ ਇਕ ਸਾਂਝੇ ਸ਼ਬਦ ਦੀ ਵਰਤੋਂ ਕੀਤੀ ਗਈ ਹੈ ਜਿਸ ਨੂੰ (Grapheme) ਗਾਰਾਫਿਮ ਆਖਿਆ ਜਾਂਦਾ ਹੈ। ਪੰਜਾਬੀ ਵਿਚ ਇਸ ਨੂੰ ਲਿਪਾਂਕ ਦਾ ਨਾਂ ਦਿੱਤਾ ਗਿਆ ਹੈ। ਇਸ ਲਈ ਲਿਪਾਂਕ ਲਿਪੀ ਦਾ ਉਹ ਛੋਟਾ ਤੋਂ ਛੋਟਾ ਅੰਗ ਹੁੰਦਾ ਹੈ ਜੋ ਉਚਰਤ ਭਾਸਾ ਦੇ ਕਿਸੇ ਨਾ ਧੁਨੀ ਦਾ ਲਖਾਇਕ ਹੋਵੇ। ਲਿਪਾਂਕ ਨੂੰ ਲਿਖਣ ਲਈ ਦੋ ਪਾਸੇ ਉਲਟੇ ਤੀਰ-ਨੁਮਾ ਚਿੰਨ੍ਹ ਲਗਾਏ ਜਾਂਦੇ ਹਨ। ਜਿਵੇਂ <ਕ> <ਖ> ਦਾ ਭਾਵ ਗੁਰਮੁਖੀ ਦੇ ਦੋ ਮੁਕਤ ਲਿਪਾਂਕਾਂ ਤੋਂ ਹੈ।

ਗੁਰਮੁਖੀ ਲਿਪਾਂਕ : ਲਿਪਾਂਕ ਅੱਖਰ ਨੂੰ ਵੀ ਆਖਿਆ ਜਾਂਦਾ ਹੈ ਅਤੇ ਵਰਣ ਨੂੰ ਵੀ ਆਖਿਆ ਜਾਂਦਾ ਹੈ। ਗੁਰਮੁਖੀ ਵਿਚ ਲਿਪਾਂਕਾਂ ਦੀ ਗਿਣਤੀ 35 ਸੀ। ਪਰ ਜਾਰੀ ਵਿਚੋਂ ਅਪਣੇ ਸ਼ਬਦਾਂ ਨੂੰ ਲਿਖਣ ਲਈ ਇਕ ਹੋਰ ਪੰਕਤੀ ਸ਼ਾਮਲ ਕੀਤੀ ਗਈ। ਇਹ ਪੰਕਤੀ ਸੀ : ਸ, ਖ, ਜ, ਫ। ਇਹ ਧੁਨੀਆਂ ਪੰਜਾਬੀ ਵਿਚ ਸਾਰਥਿਕ ਨਹੀਂ। ਭਾਵ ਇਨ੍ਹਾਂ ਦੇ ਪੈਰ ਵਿਚ ਬਿੰਦੀ ਪਾਉਣ ਨਾਲ ਅਰਥਾਂ ਵਿਚ ਕੋਈ

ਅੰਤਰ ਨਹੀਂ ਆਉਂਦਾ।

ਜਿਵੇਂ	ਸੁਟੀ	ਛੁੱਟੀ
ਸੱਕਰ	ਛੱਕਰ	
ਸਰਮ	ਛਰਮ	

ਇਸੇ ਤਰ੍ਹਾਂ /ਸ/ਬਿੰਦੀ ਦਾ ਕਾਰਜ/ਛ/ , ਤੋਂ ਵੱਖਰਾ ਨਾਲ ਰਲਦਾ ਮਿਲਦਾ ਹੈ। ਇਸੇ ਤਰ੍ਹਾਂ ਬਾਕੀ ਪੈਰ ਬਿੰਦੀ ਵਾਲੇ ਲਿਪਾਂਕ ਉਚਾਰਨ ਵਿਚ ਅੰਤਰ ਰੱਖਦੇ ਹਨ ਪਰ ਅਰਥ ਭਿੰਨਤਾ ਲਿਆਉਣ ਦੇ ਸਮਰੱਥ ਨਹੀਂ। ਇਸ ਲਈ ਪੈਰ ਬਿੰਦੀ ਦਾ ਇਕ ਲਿਪਾਂਕ ਉਚਾਰਣ ਭਿੰਨਤਾ ਲਈ ਵਰਤਿਆ ਗਿਆ ਹੈ। ਪਰ/ਲ/ਦਾ ਕਾਰਜ ਸਾਰਥਿਕ ਧੁਨੀ ਦਾ ਹੈ। ਇਸ ਲਈ ਪੈਰ ਬਿੰਦੀ ਇਕ ਲਿਪਾਂਕ ਹੈ। ਗੁਰਮੁਖੀ ਦੀਆਂ ਕੁਲ ਲਿਪਾਂਕਾਂ ਦੀ ਗਿਣਤੀ ਪੌੜੀ ਹੈ। ਪੈਰ ਬਿੰਦੀ ਨੂੰ ਅਖੰਡੀ ਲਿਪਾਂਕਾਂ ਦੇ ਵਰਗ ਵਿਚ ਰਖਿਆ ਜਾ ਸਕਦਾ ਹੈ। ਪਹਿਲਾ ਵਰਗ /ਚ-ਹ/ਤੱਕ ਹੈ। ਦੂਜਾ ਵਰਗ/ਕ-ਝ/ਤੱਕ ਹੈ। ਚਵਰਗ/ਚ-ਵ/ਤੱਕ ਹੈ। ਟਵਰਗ/ਟ-ਣ/ਤੱਕ ਹੈ। ਪਵਰਗ ਪ-ਮ/ਤੱਕ ਹੈ। ਅੰਤਮ ਵਰਗ/ਯ-ੜ/ਤੱਕ ਹੈ। ਇਹ ਲਿਪਾਂਕ ਕੁਝ ਨਿਯਮਾਂ ਅਨੁਸਾਰ ਜੁੜਦੇ ਹਨ, ਜਿਹਨਾਂ ਨੂੰ ਗੁਰਮੁਖੀ ਆਰਥੋਗਰਾਫੀ ਦੇ ਨਿਯਮ ਆਖਿਆ ਜਾਂਦਾ ਹੈ। ਇਹਨਾਂ ਨਿਯਮਾਂ ਦਾ ਕਰਮਵਾਰ ਵਰਨਣ ਇਸ ਤਰ੍ਹਾਂ ਹੈ।

ਸਵਰ-ਵਾਹਕ ਲਿਪਾਂਕ : ਗੁਰਮੁਖੀ ਲਿਪੀ ਵਿਚ ਤਿੰਨ ਸਵਰ-ਵਾਹਕ ਲਿਪਾਂਕ ਹਨ। ਇਹ ਹਨ.. 'ਓ', 'ਅ' ਅਤੇ 'ਏ'। ਇਹ ਲਗਾਂ ਦੇ ਰੂਪ ਵਿਚ ਵਰਤੇ ਜਾਂਦੇ ਹਨ।

- (ਓ) ਦੀਆਂ ਤਿੰਨ ਲਗਾਂ ਹਨ। ਐਕੜ/ਓ/ਦੂਲੈਂਕੜ/ਓ/ਅਤੇ ਹੋੜਾ/ਓ/
- (ਅ) ਦੀਆਂ ਲਗਾਂ ਹਨ ਕੰਠਾ 'ਆ', ਦੂਲਾਵਾਂ/ਐ/ਅਤੇ ਕਨੋੜਾ/ਐ/
- (ਏ) ਦੀਆਂ ਲਗਾਂ ਹਨ, ਸਿਆਰੀ,/ਇ/,ਬਿਹਾਰੀ/ਈ/ਅਤੇ ਲਾਂ/ਏ/

ਸਵਰ-ਵਾਹਕਾਂ ਵਿਚੋਂ ਅ ਮੁਕਤ ਰੂਪ ਵਿਚ ਵੀ ਆ ਸਕਦਾ ਹੈ। ਇਹ ਸ਼ਬਦਾਂ ਦੇ ਸੁਰੂ ਵਿਚ ਆ ਸਕਦਾ ਹੈ।

ਜਿਵੇਂ ਅਕਾਲ, ਅਕਲ, ਅਸਲ, ਅੜਬ ਆਦਿ।

(ਓ) ਅਤੇ (ਏ) ਸ਼ਬਦਾਂ ਦੇ ਸੁਰੂ ਵਿਚ ਮੁਕਤ ਰੂਪ ਵਿਚ ਨਹੀਂ ਆਉਂਦੇ। ਵਿਸ਼ੇਸ਼ ਪਰਿਸਥਿਤੀਆਂ ਤੋਂ ਇਲਾਵਾ, ਅ/ਦੀ ਧੁਨੀ ਹਰ ਮੁਕਤ ਲਿਪਾਂਕ ਵਿਚ ਸਮਿਲਤ ਹੁੰਦੀ ਹੈ। ਇਹ ਲਿਪਾਂਕ ਦੀ ਉਚਾਰ-ਖੰਡੀ ਬਣਤਰ ਦੀ ਸਿਰਜਣਾ ਕਰਦੀ ਹੈ।

ਵਿਅੰਜਨ ਲਿਪਾਂਕ : ਗੁਰਮੁਖੀ ਲਿਪੀ ਦੇ ਵਿਅੰਜਨ ਲਿਪਾਂਕ ਵਿਅੰਜਨ ਧੁਨੀਆਂ ਨੂੰ ਪ੍ਰਗਟ ਕਰਦੇ ਹਨ। ਇਹ ਸੁਤੰਤਰ ਤੌਰ 'ਤੇ ਆ ਸਕਦੇ ਹਨ। ਇਸ ਲਈ ਇਹਨਾਂ ਨੂੰ ਮੁਕਤ ਲਿਪਾਂਕ ਆਖਿਆ ਜਾਂਦਾ ਹੈ। ਪਰ ਕਈ ਪਰਿਸਥਿਤੀਆਂ ਵਿਚ ਇਹਨਾਂ ਨਾਲ 'ਅ' ਦੀ ਧੁਨੀ ਵੀ ਸਮਿਲਤ ਹੁੰਦੀ ਹੈ। ਇਸ ਲਈ ਵਿਅੰਜਨ ਧੁਨੀ ਤੇ ਵਿਅੰਜਨ ਲਿਪਾਂਕ ਨੂੰ ਸਪਸ਼ਟ ਕਰਨ ਲਈ ਨਿਮਨ ਲਿਖਤ ਆਰਥੋਗਰਾਫੀ ਦੇ ਨਿਯਮ ਕੰਮ ਕਰਦੇ ਹਨ। ਡਾ. ਜੋਗਿੰਦਰ ਸਿੰਘ ਪੁਆਰ, ਭਾਸ਼ਾ ਵਿਗਿਆਨ ਸੰਕਲਪ ਤੇ ਦਿਸਾਵਾਂ ; ਅਨੁਸਾਰ ਇਹ ਸਥਿਤੀ ਇਸ ਪ੍ਰਕਾਰ ਹੋ ਸਕਦੀ ਹੈ :

- (ਓ) ਵਿਅੰਜਨ ਧੁਨੀ ਦਾ ਲਿਪਾਂਕ ਉਹ ਹੁੰਦਾ ਹੈ ਜਿਹੜਾ :

 1. ਸ਼ਬਦਾਂ ਦਾ ਅੰਤਲਾ ਮੁਕਤ ਲਿਪਾਂਕ ਹੋਵੇ, ਜਿਵੇਂ ਘਰ, ਪਰ ਵਿਚ <ਰ> ਹੈ।
 2. ਕਿਸੇ ਉਚਾਰ ਖੰਡ ਦੀ ਅੰਤਲੀ ਧੁਨੀ ਦਾ ਸੂਚਕ ਹੋਵੇ, ਜਿਵੇਂ ਕਸਰਤ, ਕਸਮਾਂ, ਨਿਸ਼ਤ, ਕਿਸਮਤ ਵਿਚ <ਸ>।
 3. ਕਿਸੇ ਵਿਅੰਜਨ ਗੁੱਛੇ ਦੀ ਪਹਿਲੀ ਧੁਨੀ ਦਾ ਸੂਚਕ ਹੋਵੇ, ਬਲਦ ਵਿਚ <ਲ> ਅਤੇ ਪਰੋਸਤ ਵਿਚ <ਸ>।
 4. ਕਿਸੇ ਲਗ ਲਿਪਾਂਕ ਨਾਲ ਅੰਕਤ ਹੋਵੇ ਜਿਵੇਂ ਕਾਰ, ਕਿਰ, ਕੁੜ ਆਦਿ ਵਿਚ ?ਕਚਿ।
 5. ਕਿਸੇ ਪੈਰ ਲਿਪਾਂਕ ਨਾਲ ਅੰਕਤ ਹੋਵੇ, ਜਿਵੇਂ ਕੁਮ, ਕੌਧ ਵਿਚ <ਕ>।

- (ਅ) ਉਹ ਲਿਪਾਂਕ ਵਿਅੰਜਨ ਧੁਨੀ ਦੇ ਨਾਲ-ਨਾਲ/ਅ/ਦਾ ਸੰਕੇਤ ਕਰਦਾ ਹੈ, ਜਿਹੜਾ

 1. ਮੁਕਤ ਰੂਪ ਵਿਚ ਕਿਸੇ ਸ਼ਬਦ ਦਾ ਪਹਿਲਾ ਲਿਪਾਂਕ ਹੋਵੇ, ਜਿਵੇਂ : ਕਰ, <ਕਅਰ> ਵਿਚ <ਕ> 'ਸਅਤ' ਵਿਚ <ਸ> ਆਦਿ
 2. ਮੁਕਤ ਰੂਪ ਵਿਚ ਮਧ ਸਥਿਤੀ ਵਿਚ ਕਿਸੇ ਉਚਾਰ ਖੰਡ ਦੀ ਪਹਿਲੀ ਧੁਨੀ ਦਾ ਸੂਚਕ ਹੋਵੇ, ਜਿਵੇਂ : 'ਕਸਰਤ' ਵਿਚ <ਕ ਅ ਸ ਰ ਤ> <ਕ> 'ਕਦਰ' ਵਿਚ <ਕ> ਆਦਿ।
 3. ਕਿਸੇ ਅਖੰਡੀ ਲਿਪਾਂਕ ਨਾਲ ਅੰਕਤ ਹੋਵੇ, ਜਿਵੇਂ ਸੰਦ, ਸੱਦ ਵਿਚ <ਸ>।

ਸੁਰ ਲਿਪਾਂਕ : ਪੰਜਾਬੀ ਭਾਸ਼ਾ ਵਿਚ ਮਹਾਂਪ੍ਰਾਣ ਧੁਨੀਆਂ ਦਾ ਉਚਾਰਨ ਖਤਮ ਹੋ ਚੁੱਕਿਆ ਹੈ। ਇਸ ਲਈ ਉਹ ਲਿਪਾਂਕ

ਜਿਹੜੇ ਕਦੀ ਮਹਾਪ੍ਰਾਣ ਧੁਨੀਆਂ ਨੂੰ ਅੰਕਤ ਕਰਦੇ ਸਨ, ਉਹ ਸੁਰ ਲਿਪਾਂਕ ਅਖਵਾਉਂਦੇ ਹਨ। ਸੁਰ ਦਾ ਸੰਕੇਤ ਇਹਨਾਂ ਦੀ ਸ਼ਬਦ ਵਿਚਲੀ ਸਥਿਤੀ ਤੋਂ ਅੰਕਤ ਹੁੰਦਾ ਹੈ। ਇਹਨਾਂ ਲਿਪਾਂਕਾਂ ਦੀ ਗਿਣਤੀ ਪੰਜ ਹੈ। ਹਰ ਪਾਲੀ ਦਾ ਚੌਥਾ ਲਿਪਾਂਕ ਸੁਰ ਲਿਪਾਂਕ ਹੈ। (ਘ) (ਝ) (ਛ) (ਧ) ਅਤੇ (ਭ)। ਜਿਥੇ ਕਿਤੇ ਵੀ ਇਹ ਲਿਪਾਂਕ ਆਉਣ ਉਥੇ ਸੁਰ ਦਾ ਉਚਾਰਨ ਹੁੰਦਾ ਹੈ। ਸ਼ਬਦ ਅੰਦਰ ਸਥਿਤੀ ਅਨੁਸਾਰ ਇਹ ਅੱਗੋਂ ਸੁਰ ਦੀ ਵੰਨਰੀ ਦਾ ਵੀ ਸੰਕੇਤ ਕਰਦੇ ਹਨ। 'ਹ' ਵੀ ਸੁਰ ਲਿਪਾਂਕਾਂ ਵਿਚ ਰੱਖਿਆ ਜਾ ਸਕਦਾ ਹੈ। ਸ਼ਬਦ ਦੀ ਮੁਢਲੀ ਸਥਿਤੀ ਵਿਚ ਇਹ ਉੱਚੀ ਸੁਰ ਦਾ ਸੰਕੇਤ ਦਿੰਦਾ ਹੈ।

ਇਹ ਸੁਰ ਲਿਪਾਂਕਾਂ ਦੀਆਂ ਹੇਠ ਲਿਖੀਆਂ ਸਥਿਤੀਆਂ ਹੋ ਸਕਦੀਆਂ ਹਨ :

1. ਜਦੋਂ ਇਹ ਲਿਪਾਂਕ ਸ਼ਬਦ ਦੇ ਸ਼ੁਰੂ ਵਿਚ ਆਉਂਦੇ ਹਨ ਤਾਂ ਇਹ ਕਰਮਵਾਰ ਉਸੇ ਵਰਗ ਦੇ ਪਹਿਲੇ ਲਿਪਾਂਕ ਅਤੇ ਨੀਵੀਂ ਸੁਰ ਨੂੰ ਅੰਕਤ ਕਰਦੇ ਹਨ। ਨੀਵੀਂ ਸੁਰ ਅਗਲੇ ਸਵਰ ਤੇ ਅੰਕਤ ਹੁੰਦੀ ਹੈ।

ਘ>ਕ+ਨੀਵੀਂ ਸੁਰ	ਘਰ (ਕ ਅ ਰ ਅ)
ਝ>ਚ+ਨੀਵੀਂ ਸੁਰ	ਝੰਡਾ (ਚ ਅ ਨ ਡ ਆ)
ਛ>ਟ+ਨੀਵੀਂ ਸੁਰ	ਛੋਲ (ਟ ਓ ਲ)
ਧ>ਤ+ਨੀਵੀਂ ਸੁਰ	ਤੋਲ (ਤ ਓ ਲ)
ਭ>ਪ+ਨੀਵੀਂ ਸੁਰ	ਭਾਰ (ਭ ਆ ਰ)

2. ਇਕਾਹੀ ਉਚਾਰ ਖੰਡ ਬਣਤਰ ਵਿਚ ਅੰਤਲੇ ਸਥਾਨ ਤੇ ਹੁੰਦੇ ਹਨ ਤਾਂ ਇਹਨਾਂ ਦਾ ਉਚਾਰਨ ਉਸੇ ਵਰਗ ਦੇ ਨਾਂ ਦੀ ਅਲਪਪ੍ਰਾਣ ਦਾ ਹੁੰਦਾ ਹੈ। ਪਹਿਲਾਂ ਉੱਚੀ ਸੁਰ ਲਗਦੀ ਹੈ।

ਘ	ਉੱਚੀ ਸੁਰ+ਗ	ਸਿੰਘ
ਝ	ਉੱਚੀ ਸੁਰ+ਜ	ਮੱਝ
ਛ	ਉੱਚੀ ਸੁਰ+ਛ	ਮੁੱਛ
ਧ	ਉੱਚੀ ਸੁਰ+ਦ	ਦੁੱਧ
ਭ	ਉੱਚੀ ਸੁਰ+ਭ	ਲਭ

ਦੋ ਜਾਂ ਦੋ ਤੋਂ ਵੱਧ ਉਚਾਰ ਖੰਡ ਵਾਲੇ ਸ਼ਬਦਾਂ ਵਿਚ ਨੀਵੀਂ ਸੁਰ ਲਗਦੀ ਹੈ। ਪਰ ਉਚਾਰਨ ਨਾਦੀ ਅਲਪਪ੍ਰਾਣ ਦਾ ਹੁੰਦਾ ਹੈ। ਦੂਹਗੀ ਉਚਾਰ ਖੰਡ ਬਣਤਰ ਵਿਚ ਪਹਿਲਾ ਸਵਰ ਹੁਸਵ ਹੁੰਦਾ ਹੈ ਅਤੇ ਦੂਸਰਾ ਦੀਰਘ। ਨੀਵੀਂ ਸੁਰ ਦੀਰਘ ਸਵਰ ਤੇ ਲਗਦੀ ਹੈ। ਇਹ ਦੀਰਘ ਸਵਰ ਅਮ ਤੋਰ 'ਤੇ/ਆ, ਹੀ ਹੁੰਦਾ ਹੈ ਜਿਵੇਂ : ਬੁਝਾਇਆ, ਮਘਾਇਆ, ਲੰਘਾਇਆ ਆਦਿ।

ਸੰਯੁਕਤ ਲਿਪਾਂਕ : ਗੁਰਮੁਖੀ ਲਿਪੀ ਵਿਚ (ਰ) (ਵੱਡ) ਅਤੇ (ਹ) ਕਈ ਸ਼ਬਦਾਂ ਵਿਚ ਸੰਯੁਕਤ ਰੂਪ ਵਿਚ ਲਿਖੇ ਜਾਂਦੇ ਹਨ। ਜਿਵੇਂ : ਸਾਰ ਵਿਚ ਸੰਯੁਕਤ ਰੂਪ ਵਿਚ ਆਇਆ ਹੈ। ਪੜ੍ਹਨ ਵਿਚ ਹ ਸੰਯੁਕਤ ਰੂਪ ਵਿਚ ਆਇਆ ਹੈ। ਕੌਧ ਵਿਚ (ਰ) ਸੰਯੁਕਤ ਰੂਪ ਵਿਚ ਆਇਆ ਹੈ। ਇਹ ਰੂਪ ਸੰਸਕ੍ਰਿਤ ਵਿਚੋਂ ਆਏ ਤਤਸਮ ਸ਼ਬਦਾਂ ਵਿਚ ਹੀ ਵਰਤੇ ਮਿਲਦੇ ਹਨ।

ਲਗ-ਲਿਪਾਂਕ : ਸਵਰ ਧੁਨੀਆਂ ਲਈ ਵਰਤੇ ਜਾਂਦੇ ਲਿਪਾਂਕ ਨੂੰ ਲਗ ਲਿਪਾਂਕ ਅਗਿਆ ਜਾਂਦਾ ਹੈ। ਗੁਰਮੁਖੀ ਵਿਚ ਨੌ ਲਗਾਂ ਹਨ। ਇਹਨਾਂ ਨੂੰ ਹੇਠ ਦਿੱਤੀ ਤਾਲਿਕਾ ਅਨੁਸਾਰ ਦਰਸਾਇਆ ਜਾ ਸਕਦਾ ਹੈ :

ਲਗ	ਚਿੰਨ੍ਹ	ਧੁਨੀ	ਸ਼ਬਦ	ਸਥਿਤੀ
ਮੁਕਤਾ	-	(ਅ)	ਅਕਲ	ਸਮਤਲ
ਕੰਨਾ	(ਤ)	(ਆ)	ਹਾਰ	ਮੁਕਤ ਲਿਪਾਂਕ ਪਿਛੋਂ
ਸਿਆਰੀ	(ਫ)	(ਇ)	ਸਿਰ	ਮੁਕਤ ਲਿਪਾਂਕ ਪਹਿਲਾਂ
ਬਿਹਾਰੀ	(ਵੀ)	(ਈ)	ਬੀਰ	ਮੁਕਤ ਲਿਪਾਂਕ ਪਿਛੋਂ
ਓਕੜ	(ਤੁ)	(ਉ)	ਉਡ	ਮੁਕਤ ਲਿਪਾਂਕ ਹੇਠਾਂ
ਦੁਲੈਂਕੜ	(ਤੁ)	(ਊ)	ਸੁਰ	ਮੁਕਤ ਲਿਪਾਂਕ ਹੇਠਾਂ
ਲਾਂ	(ਤੇ)	(ਈ)	ਸੇਰ	ਮੁਕਤ ਲਿਪਾਂਕ ਉਪਰ
ਦੁਲਾਵਾਂ	(ਤੇ)	(ਐ)	ਸੈਰ	ਮੁਕਤ ਲਿਪਾਂਕ ਉਪਰ

ਹੋੜਾ	(ੴ)	(ੴ)	ਸੌਰ	ਮੁਕਤ ਲਿਪਾਂਕ ਉਪਰ
ਕਨੋੜਾ	(ੴ)	(ੴ)	ਮੌਰ	ਮੁਕਤ ਲਿਪਾਂਕ ਉਪਰ

ਲਗਾਖਰ : ਜਿਹੜੇ ਲਿਪਾਂਕ ਅਖੰਡੀ ਧੁਨੀਆਂ ਨੂੰ ਅੰਕਿਤ ਕਰਨ ਲਈ ਵਰਤੇ ਜਾਂਦੇ ਹਨ, ਉਨ੍ਹਾਂ ਨੂੰ ਲਗਾਖਰ ਆਖਿਆ ਜਾਂਦਾ ਹੈ। ਇਹ ਹਨ ਬਿੰਦੀ, ਟਿੱਪੀ ਅਤੇ ਅੱਧਕ।

(.) **ਬਿੰਦੀ ਉੱਤੇ :** ਇਹ ਉਪਰ ਕੌਣੇ ਬਿਹਾਰੀ, ਲਾ, ਦੁਲਾਵਾਂ, ਹੋੜਾ ਅਤੇ ਕਨੋੜਾ ਨਾਲ ਲਗਦੀ ਹੈ। ਇਹ ਜਿਸ ਸਵਰ ਤੇ ਵੀ ਲੱਗੇ ਉਸਦਾ ਉਚਾਰਨ ਨਾਸਕੀ ਹੈ ਜਾਂਦਾ ਹੈ।

ਪੈਰ ਬਿੰਦੀ : ਜਦੋਂ ਬਿੰਦੀ ਪੈਰ 'ਚ ਪੈਂਦੀ ਹੈ ਤਾਂ ਧੁਨੀ ਨੂੰ ਖਹਿਵੇਂ ਰੂਪ ਵਿਚ ਅੰਕਿਤ ਕਰਦੀ ਹੈ। ਪਰ ਲ ਦੇ ਪੈਰ ਵਿਚ ਉਸਨੂੰ ਉਲਟ ਜੀਭੀ ਰੂਪ ਵਿਚ ਅੰਕਿਤ ਕਰਦੀ ਹੈ।

(.) **ਟਿੱਪੀ :** ਇਹ ਉਪਰ ਲੱਗਦੀ ਹੈ। ਇਹ ਮੁਕਤਾ, ਸਿਆਰੀ, ਔਕੜ ਅਤੇ ਦੁਲੈਂਕੜ ਨਾਲ ਹੁੰਦੀ ਹੈ। ਪਰ ਜੇ ਕਰ ਦੁਲੈਂਕੜ ਕਿਸੇ ਸਵਰ-ਵਾਹਕ ਨਾਲ ਲਗੇ ਤਾਂ ਉਥੇ ਬਿੰਦੀ ਲੱਗਦੀ ਹੈ।

(.) **ਅੱਧਕ :** ਅੱਧਕ ਹਮੇਸ਼ਾਂ ਮੁਕਤਾ, ਸਿਆਰੀ ਅਤੇ ਔਕੜ ਨਾਲ ਲੱਗਦੀ ਹੈ। ਕੁਝ ਕੁ ਅੰਗਰੇਜ਼ੀ ਭਾਸ਼ਾ ਵਿਚ ਆਏ ਸੁਭਦਾਂ ਵਿਚ ਦੁਲਾਵਾਂ ਨਾਲ ਵੀ ਅੱਧਕ ਲਗਦੀ ਹੈ। ਜਿਵੇਂ : ਪ੍ਰੈਸ, ਗੈੱਸ ਆਦਿ ਵਿੱਚ।

ਵਿਰਾਮ ਰਿਨ : ਵਿਰਾਮ ਚਿੰਨ੍ਹ ਲਈ ਗੁਰਮੁਖੀ ਵਿਚ ਡੱਡੀ ਲਾਈ ਜਾਂਦੀ ਹੈ। ਇਸ ਤੋਂ ਇਲਾਵਾ, ਰੈਮਨ ਲਿਪੀ ਦੇ ਕਾਮੇ, ਪੁਠੇ ਕਾਮੇ, ਡੈਸ਼, ਪ੍ਰਸ਼ਨ ਚਿੰਨ੍ਹ, ਬਰੈਕਟਾਂ ਆਦਿ ਦੀ ਵੀ ਵਰਤੋਂ ਹੁੰਦੀ ਹੈ।

ਅੰਕ ਲਿਪਾਂਕ : ਅੰਕਾਂ ਨੂੰ ਅੰਕਿਤ ਕਰਨ ਲਈ ਗੁਰਮੁਖੀ ਲਿਪੀ ਦੇ ਆਪਣੇ ਅੰਕ ਲਿਪਾਂਕ ਹਨ। ਇਹ ਜ਼ਿਰੋ ਤੋਂ 9 ਤੱਕ ਹਨ। 0, 1, 2, 3, 4, 5, 6, 7, 8, 9 ਆਦਿ।

ਇਹਨਾਂ ਦੀ ਵਰਤੋਂ ਦੇ ਨੇਮ ਰੈਮਨ ਅੰਕਾਂ ਦੀ ਤਰ੍ਹਾਂ ਹੀ ਹਨ।

ਤਰਕੀਬਾਂ : ਇਕੱਲੇ ਕਾਰੇ ਲਿਪਾਂਕ ਆਪਣੀ ਕੋਈ ਮਹੱਤਤਾ ਨਹੀਂ ਰੱਖਦੇ। ਲਿਖਣ ਨੂੰ ਲਿਪਾਂਕਣਕਾਰੀ ਵੀ ਕਿਹਾ ਜਾਂਦਾ ਹੈ। ਲਿਪਾਂਕਣਕਾਰੀ ਦੀ ਛੋਟੀ ਤੋਂ ਛੋਟੀ ਇਕਾਈ ਸੁਭਦਾਂ ਹੈ। ਗੁਰਮੁਖੀ ਲਿਪਾਂਕਣਕਾਰੀ ਵਿਚ ਹਰ ਸੁਭਦ ਦੂਸਰੇ ਸੁਭਦ ਤੋਂ ਅੰਤਰ ਨਾਲ ਲਿਖਿਆ ਜਾਂਦਾ ਹੈ। ਸੁਚੱਜੀ ਲਿਪਾਂਕਣਕਾਰੀ ਵਿਚ ਇਹ ਅੰਤਰ ਸਮਾਨ ਰੱਖਿਆ ਜਾਂਦਾ ਹੈ। ਇਸ ਤਰ੍ਹਾਂ ਸੁਭਦ ਨੂੰ ਸੰਜਮਤਾ ਤੇ ਸੁਹਜਮਈ ਬਣਾਉਣ ਲਈ ਕਈ ਪ੍ਰਕਾਰ ਦੀਆਂ ਤਰਕੀਬਾਂ ਵਰਤੀਆਂ ਜਾਂਦੀਆਂ ਹਨ। ਇਹਨਾਂ ਤਰਕੀਬਾਂ ਵਿੱਚੋਂ ਪ੍ਰਮੁੱਖ ਇਹ ਹਨ :

1. ਕੜੀਦਾਰ ਤਰਕੀਬਾਂ
2. ਸੰਖਪਤ ਤਰਕੀਬਾਂ
3. ਮੁਖ ਅੱਖਰੀ ਤਰਕੀਬਾਂ
4. ਭਿੰਨਤਾ ਸੂਚਕ ਤਰਕੀਬਾਂ

1. **ਕੜੀਦਾਰ ਤਰਕੀਬਾਂ :** ਸੁਭਦਾਂ ਦੀ ਇਕ ਕੜੀ ਬਣਾਉਣ ਲਈ ਜਿਹੜੀਆਂ ਤਰਕੀਬਾਂ ਦੀ ਵਰਤੋਂ ਕੀਤੀ ਜਾਂਦੀ ਹੈ ਉਹ ਕੜੀਦਾਰ ਤਰਕੀਬਾਂ ਅਵਵਾਉਂਦੀਆਂ ਹਨ। ਇਹਨਾਂ ਵਿੱਚੋਂ ਪ੍ਰਮੁੱਖ ਹਨ :

- (1) ਗੁਰਮੁਖੀ ਲਿਪੀ ਥੱਥੇ ਪਾਸੇ ਤੋਂ ਸੱਜੇ ਵੱਲ ਲਿਖੀ ਜਾਂਦੀ ਹੈ। ਲਿਪਾਂਕ ਇਕ ਕੜੀ ਵਿਚ ਰੱਖੇ ਜਾਂਦੇ ਹਨ। ਇਹ ਇਕ ਸਿੱਧੀ ਲਕੀਰ ਵਿਚ ਅੰਕਿਤ ਕੀਤੇ ਜਾਂਦੇ ਹਨ। ਕਈ ਵਾਰ ਇਹ ਲਕੀਰ ਨਾਲ ਜੋੜ ਦਿੱਤੇ ਜਾਂਦੇ ਹਨ। ਨਹੀਂ ਤਾਂ ਇਸ ਤਰਤੀਬ ਵਿਚ ਰੱਖੇ ਜਾਂਦੇ ਹਨ ਕਿ ਇਕ ਲਕੀਰ ਵਿਚ ਪਰਤੀਤ ਹੋਣ। ਤੇਜ਼ ਲਿਪਾਂਕਣਕਾਰੀ ਲਈ ਹਰ ਸੁਭਦ ਤੇ ਲਕੀਰ ਖਿੱਚਣੀ ਸੰਭਵ ਨਹੀਂ ਹੁੰਦੀ ਇਸ ਲਈ ਇਕ ਚੰਗਾ ਲਿਖਾਰੀ ਲਿਪਾਂਕ ਨੂੰ ਇਉਂ ਅੰਕਿਤ ਕਰਦਾ ਹੈ ਕਿ ਆਪਣੇ ਆਪ ਹੀ ਉਹ ਇਕ ਲਕੀਰ ਵਿਚ ਬੱਝੇ ਲੱਗਦੇ ਹਨ।
- (2) ਸਵਰਵਾਰ (ੳ) ਦਾ ਅੱਧਾ ਹਿੱਸਾ ਰੇਖਾ ਤੋਂ ਉਪਰ ਹੁੰਦਾ ਹੈ। ਸਿਹਾਰੀ ਅਤੇ ਬਿਹਾਰੀ ਦਾ ਅੱਧਾ ਹਿੱਸਾ ਰੇਖਾ ਤੋਂ ਉਪਰ ਹੁੰਦਾ ਹੈ। ਕਈ ਲਗਾਂ ਵੀ ਲਕੀਰ ਦੇ ਉਤਲੇ ਭਾਗ ਵਿਚ ਅੰਕਤ ਕੀਤੀਆਂ ਜਾਂਦੀਆਂ ਹਨ। ਲਕੀਰਾਂ ਦਾ ਅੰਤਰ ਵੀ ਸਮਾਨ ਰੱਖਿਆ ਜਾਂਦਾ ਹੈ। ਜਿਹੜੀਆਂ ਲਗਾਂ ਮੁਕਤ ਲਿਪਾਂਕਾਂ ਦੇ ਹੇਠ ਲਾਈਆਂ ਜਾਂਦੀਆਂ ਹਨ, ਉਹ ਲਿਪਾਂਕ ਦੇ ਜਿਨ੍ਹਾਂ ਸੰਭਵ ਹੋਵੇ ਨੇੜੇ ਰੱਖੀਆਂ ਜਾਂਦੀਆਂ ਹਨ ਤਾਂ ਕਿ ਇਹ ਹੇਠਲੀ ਲਾਈਨ ਦੇ ਉਪਰ ਲਗਣ ਵਾਲੀਆਂ ਲਗਾਂ ਨਾਲ ਰਲ ਗੱਡ ਨਾ ਹੋਣ।
- (3) ਪੈਰੀ ਲਿਪਾਂਕ ਮੁਕਤ ਲਿਪਾਂਕਾਂ ਦੇ ਪੈਰ ਵਿਚ ਰੱਖੇ ਜਾਂਦੇ ਹਨ। ਉਕਤ ਕੜੀਦਾਰ ਤਰਕੀਬਾਂ ਨੂੰ ਤੋਝਿਆ ਨਹੀਂ ਜਾਂਦਾ

ਸਗੋਂ ਇਕਸਾਰਤਾ ਤੇ ਸੁਮਾਪਤਾ ਰਖੀ ਜਾਂਦੀ ਹੈ।

2. ਸੰਖਿਪਤ ਤਰਕੀਬਾਂ : ਵਾਰ-ਵਾਰ ਆਉਣ ਵਾਲੇ ਅੱਖਰਾਂ ਨੂੰ ਸੰਖਿਪਤ ਰੂਪ ਵਿਚ ਵਿਅਕਤ ਕਰਨ ਨਾਲ ਸਮੇਂ ਦੀ ਬੱਚਤ ਹੁੰਦੀ ਹੈ। ਇਹ ਵਿਧੀ ਅੰਗਰੇਜ਼ੀ ਵਿਚ ਵਰਤੀ ਜਾਂਦੀ ਸੀ ਪਰ ਹੁਣ ਪੰਜਾਬੀ ਵਿਚ ਵੀ ਪ੍ਰਚਲਤ ਹੋ ਗਈ ਹੈ।

ਜਿਵੇਂ ਪ੍ਰੈਫੈਸਰ ਪ੍ਰੈ:

ਡਾਕਟਰ ਡਾ:

ਸਰਦਾਰ ਸ:

ਸ: ਸ: ਸ: ਹਾ: ਸਕੂਲ ਸੀਨੀਅਰ ਸੈਕੰਡਰੀ ਸਰਕਾਰੀ ਹਾਈ ਸਕੂਲ

3. ਮੁੱਖ ਅੱਖਰੀ ਤਰਕੀਬ : ਇਹ ਸੰਖਿਪਤ ਤਰਕੀਬ ਵਾਂਗ ਹੀ ਹੁੰਦੀਆਂ ਹਨ। ਸੰਖਿਪਤ ਤਰਕੀਬਾਂ ਦਾ ਸੰਬੰਧ ਸ਼ਬਦ ਨਾਲ ਹੁੰਦਾ ਹੈ। ਪਰ ਮੁੱਖ ਅੱਖਰੀ ਤਰਕੀਬਾਂ ਦਾ ਸੰਬੰਧ ਵਾਰੰਸ ਜਾਂ ਵਾਕ ਨਾਲ ਹੁੰਦਾ ਹੈ। ਬਹੁਤੇ ਕੰਪਨੀਆਂ ਦੇ ਨਾਂ ਇਹਨਾਂ ਤਰਕੀਬਾਂ ਵਿਚ ਹੀ ਪ੍ਰਚਲਤ ਹੁੰਦੇ ਹਨ।

(1) ਸੌ: ਗੁ: ਪ੍ਰ: ਕਮੇਟੀ : ਸ਼ੁਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ।

(2) ਭਾਜਪਾ : ਭਾਰਤੀ ਜਨਤਾ ਪਾਰਟੀ

(3) ਟੈਲਕੈ : ਟਾਟਾ ਇੰਜੀਨੀਅਰ ਐਂਡ ਲੋਕੋਮੋਟਿਵ ਕੰਪਨੀ

4. ਭਿੰਨਤਾ ਸੂਚਕ ਤਰਕੀਬਾਂ : ਇਹ ਵੰਨਗੀ ਦੀਆਂ ਤਰਕੀਬਾਂ ਗੁਰਮੁਖੀ ਲਿਪੀ ਵਿਚ ਨਹੀਂ ਮਿਲਦੀਆਂ ਹਨ। ਇਹ ਤਰਕੀਬਾਂ ਰੋਮਨ ਲਿਪੀ ਵਿਚ ਪ੍ਰਚਲਤ ਹਨ। ਰੋਮਨ ਵਿਚ ਕੈਪੀਟਲ ਲਿਪਾਂਕ, ਛੋਟੇ ਲਿਪਾਂਕ ਅਤੇ ਟੇਢੇ ਲਿਪਾਂਕ ਪ੍ਰਚਲਤ ਹਨ। ਇਹਨਾਂ ਦੀ ਵਰਤੋਂ ਵਿਉਤ ਦੀਆਂ ਵਿਸ਼ੇਸ਼ ਤਰਕੀਬਾਂ ਹਨ। ਇਹ ਤਰਕੀਬਾਂ ਵਿਲੱਖਣ ਵੰਨਗੀ ਦੀਆਂ ਹਨ। ਲਿਪਾਂਕਣਕਾਰੀ ਕਰਦੇ ਸਮੇਂ ਹੀ ਲਿਪਾਂਕਾਂ ਰਾਹੀਂ ਕਿਸੇ ਸ਼ਬਦ ਦੀ ਮਹੱਤਤਾ ਬਾਰੇ ਦਰਸਾਇਆ ਜਾ ਸਕਦਾ ਹੈ। ਗੁਰਮੁਖੀ ਲਿਪੀ ਵਿਚ ਕੰਪਿਊਟਰ ਦੀ ਵਰਤੋਂ ਸਦਕਾ ਇਹ ਤਰਕੀਬਾਂ ਅਸਾਨੀ ਨਾਲ ਲਿਆਂਦੀਆਂ ਜਾ ਸਕਦੀਆਂ ਹਨ। ਕਿਸੇ ਵਿਸ਼ੇਸ਼ ਸ਼ਬਦ ਨੂੰ ਗੁੜਾ ਕੀਤਾ ਜਾ ਸਕਦਾ ਹੈ। ਗੁਰਮੁਖੀ ਵਿਚ ਰੋਮਨ ਵਰਗੀਆਂ ਭਿੰਨਤਾ ਸੂਚਕ ਤਰਕੀਬਾਂ ਲਿਆਉਣੀਆਂ ਕਠਿਨ ਹਨ ਕਿਉਂਕਿ ਗੁਰਮੁਖੀ ਵਿਚ ਲਿਪਾਂਕ ਇਕੋ ਤਰ੍ਹਾਂ ਦੇ ਹਨ।

ਸਿੱਟੇ ਵਜੋਂ ਕਿਹਾ ਜਾ ਸਕਦਾ ਹੈ ਕਿ ਗੁਰਮੁਖੀ ਲਿਪੀ ਵਿਚ ਸ਼ਬਦਾਂ ਦੀ ਲਿਪਾਂਕਣਕਾਰੀ ਲਈ ਯਥਾਯੋਗ ਤਰਕੀਬਾਂ ਹਨ। ਕੰਪਿਊਟਰ ਦੀ ਵਰਤੋਂ ਸਦਕਾ ਹੋਰ ਤਰਕੀਬਾਂ ਆਉਣ ਦੀ ਸੰਭਾਵਨਾ ਹੈ।

**ਸੁਰ ਅਤੇ ਗੁਰਮੁਖੀ ਲਿਪੀ, ਬਿੰਦੀ ਟਿੱਪੀ ਅਤੇ ਅੱਧਕ ਦੀ
ਵਰਤੋਂ ਅਤੇ ਸ਼ਬਦ ਜੋੜ ਨਿਯਮ**

ਪਾਠ ਦਾ ਮੰਤਵ : ਇਸ ਪਾਠ ਦਾ ਮੰਤਵ ਗੁਰਮੁਖੀ ਲਿਪੀ ਅਤੇ ਪੰਜਾਬੀ ਸੁਰਾਂ ਬਾਰੇ ਜਾਣਕਾਰੀ ਪ੍ਰਦਾਨ ਕਰਨਾ ਹੈ। ਸੁਰਾਂ ਦੇ ਵਿਕਾਸ ਨਾਲ ਪੰਜਾਬੀ ਧੁਨੀ-ਵਿਉਤ ਵਿੱਚ ਬਹੁਤ ਸਾਰੇ ਮਹੱਤਵਪੂਰਨ ਪਰਿਵਰਤਨ ਆਏ ਹਨ। ਇਹ ਪਰਿਵਰਤਨ ਅਖਰਾਂ ਦੇ ਬਦਲੇ ਹੋਏ ਰੋਲ ਬਾਰੇ ਹਨ। ਪਰ ਇਸ ਬਦਲੇ ਹੋਏ ਰੋਲ ਬਾਰੇ ਕੋਈ ਵੀ ਚਰਚਾ ਜਾ ਜਾਣਕਾਰੀ ਪ੍ਰਦਾਨ ਕਰਨ ਦਾ ਯਤਨ ਨਹੀਂ ਕੀਤਾ ਗਿਆ। ਇਸ ਲਈ ਪੰਜਾਬੀ ਬੁਲਾਰਿਆਂ ਦੇ ਮਨਾਂ ਵਿੱਚ ਕਈ ਤਰਾਂ ਦੇ ਭੁਲੇਖੇ ਪਲਮ ਰਹੇ ਹਨ।

ਪਾਠ ਦੀ ਰੂਪ ਰੇਖਾ :- ਪਹਿਲਾਂ ਪੰਜਾਬੀ ਸੁਰਾਂ ਬਾਰੇ ਸੰਖੇਪ ਜਾਣਕਾਰੀ ਪ੍ਰਦਾਨ ਕੀਤੀ ਗਈ ਹੈ। ਉਸ ਉਪਰੰਤ ਸੁਰਾਂ ਦੇ ਚਿੰਨ੍ਹਾਂ ਬਾਰੇ ਜਾਣਕਾਰੀ ਦਿੱਤੀ ਗਈ ਹੈ। ਪੰਜਾਬੀ ਵਿੱਚ ਜਿਹੜੇ ਅੱਖਰ ਧੁਨੀਆਂ ਸੁਰਾਂ ਦੇ ਪ੍ਰਭਾਵ ਸਦਕਾਂ ਪ੍ਰਭਾਵਤ ਹੋਏ ਹਕ ਉਨ੍ਹਾਂ ਦਾ ਉਲੇਖ ਕੀਤਾ ਗਿਆ ਹੈ। ਅੰਤ ਵਿੱਚ ਪੰਜਾਬੀ ਅਖਰਾਂ ਦੇ ਨਵੇਂ ਰੋਲ ਬਾਰੇ ਜਾਣਕਾਰੀ ਪ੍ਰਦਾਨ ਕੀਤੀ ਗਈ ਹੈ।

ਮੂਲ ਪਾਠ :- ਪੰਜਾਬੀ ਵਿੱਚ ਸੁਰਾਂ ਦੇ ਵਿਕਾਸ ਨਾਲ ਪੰਜਾਬੀ ਧੁਨੀ ਵਿਉਤ ਵਿੱਚ ਕਾਫੀ ਪਰਿਵਰਤਨ ਆਇਆ ਹੈ। ਪੰਜਾਬੀ ਵਿੱਚ ਸੁਰਾਂ ਬਾਰੇ ਜਾਣਕਾਰੀ ਵੀਹਵੀਂ ਸਦੀ ਦੇ ਅੱਧ ਵਿੱਚ ਹੀ ਪ੍ਰਾਪਤ ਹੋਈ ਹੈ, ਪਹਿਲਾਂ ਇਹ ਸਵੀਕਾਰ ਕੀਤਾ ਜਾਂਦਾ ਸੀ ਕਿ ਧੁਨੀਆਂ ਦਾ ਉਚਾਰਨ ਵਿਵਹਾਰ ਸਥਿਰ ਨਹੀਂ ਰਿਹਾ। ਇਸ ਵਿੱਚ 'ਹ' ਅਤੇ ਹੋਰ ਨਾਦੀ ਮਹਾਪ੍ਰਾਣਾਂ ਦਾ ਰੋਲ ਸੰਕਾਂ ਦੀ ਦਿਸ਼ਾ ਤੋਂ ਦੇਖਿਆ ਜਾਂਦਾ ਸੀ। ਇਸ ਸੰਕਾਂ ਦੇ ਘੇਰੇ ਵਿੱਚ ਹੀ ਪੰਜਾਬੀ ਦੇ ਕੁਝ ਅੱਖਰਾਂ ਦਾ ਵਿਵਹਾਰ ਵੀ ਸਮਿਲਤ ਸੀ। ਇਸ ਤੋਂ ਪਹਿਲਾਂ ਇਹ ਸਵੀਕਾਰ ਕੀਤਾ ਜਾਂਦਾ ਸੀ ਕਿ ਗੁਰਮੁਖੀ ਲਿਪੀ ਇਕ ਵਿਗਿਆਨਕ ਲਿਪੀ ਹੈ। ਇਸ ਵਿੱਚ ਹਰ ਧੁਨੀ ਲਈ ਇਕ ਵੱਖਰਾ ਚਿੰਨ੍ਹ ਵਰਤਿਆ ਜਾਂਦਾ ਹੈ। ਪਰ ਸੁਰਾਂ ਦੇ ਵਿਕਾਸ ਨਾਲ ਇਸ ਧਾਰਨਾ ਦਾ ਵੀ ਖੰਡਨ ਹੋ ਗਿਆ ਹੈ।

ਪੰਜਾਬੀ ਵਿੱਚ ਸੁਰਾਂ ਦਾ ਵਿਕਾਸ :- ਭਾਰਤੀ ਆਰੀਆਂ ਭਾਸ਼ਾਵਾਂ ਵਿੱਚ ਪੰਜਾਬੀ ਹੀ ਇਕ ਅਜਿਹੀ ਭਾਸ਼ਾ ਹੈ ਜਿਸ ਵਿੱਚ ਸੁਰਾਂ ਦਾ ਵਿਕਾਸ ਹੋਇਆ ਹੈ। ਪੰਜਾਬੀ ਦੀ ਸੁਰ ਧੁਨੀ ਨਿਖੇੜ ਹੈ ਭਾਵ ਇਕ ਵਿਅੰਜਨ ਦੀ ਹੈਸੀਅਤ ਰਖਦੀ ਹੈ। ਪੰਜਾਬੀ ਭਾਸ਼ਾ ਦਾ ਇਹ ਲੱਛਣ ਬਹੁਤ ਦੇਰ ਅਣਗੋਲਿਆ ਰਿਹਾ ਹੈ। ਇਸ ਨਾਲ ਪੰਜਾਬੀ ਵਿੱਚ /ਹ/ ਅਤੇ ਨਾਦੀ ਮਹਾਪ੍ਰਾਣ ਧੁਨੀਆਂ ਬਾਰੇ ਸੰਕੇ ਵਿਅੱਕਤ ਕੀਤੇ ਜਾਂਦੇ ਰਹੇ ਹਨ। ਪਰ ਕੋਈ ਵੀ ਵਿਦਵਾਨ ਨਿਯਮਬੱਧ ਤਰੀਕੇ ਨਾਲ ਇਨ੍ਹਾਂ ਸੰਕਿਆਂ ਨੂੰ ਨਵਿਰਤ ਨਹੀਂ ਸੀ ਕਰ ਸਕਿਆ। ਇਸ ਬਾਰੇ ਸਪੱਸ਼ਟ ਤੌਰ 'ਤੇ ਕੁਝ ਨਹੀਂ ਐਲਾਨਿਆਂ ਗਿਆ ਸੀ ਕਿ ਪੰਜਾਬੀ ਵਿੱਚ ਨਾਦੀ ਮਹਾਪ੍ਰਾਣ ਧੁਨੀਆਂ ਦਾ ਉਚਾਰਨ ਲੁਪਤ ਹੋ ਚੁਕਿਆ ਹੈ ਤੇ ਇਨ੍ਹਾਂ ਦੀ ਥਾਂ ਕੋਈ ਨਵਾਂ ਸਿਲਸਿਲਾ ਸ਼ੁਰੂ ਹੋ ਚੁਕਿਆ ਹੈ ਜਿਸਨੂੰ ਸੁਰ ਪ੍ਰਬੰਧ ਆਖਿਆ ਜਾਂਦਾ ਹੈ। ਇਸ ਸਦਕਾ ਪੰਜਾਬੀ ਵਿੱਚ ਨਾਦੀ ਮਹਾਪ੍ਰਾਣ ਧੁਨੀਆਂ ਦਾ ਉਚਾਰਨ ਖਤਮ ਹੋ ਚੁਕਿਆ ਹੈ। ਇਸਦੇ ਨਾਲ ਹੀ ਜਿਹੜੇ ਅੱਖਰ ਇਹਨਾਂ ਧੁਨੀਆਂ ਨੂੰ ਅੰਕਿਤ ਕਰਦੇ ਸਨ ਉਨ੍ਹਾਂ ਦਾ ਵੀ ਰੋਲ ਬਦਲ ਗਿਆ ਹੈ। ਹੁਣ ਉਹ ਅਪਣਾ ਪੁਰਾਤਨ ਕਾਰਜ ਨਹੀਂ ਕਰਦੇ। ਜੇਕਰ ਉਨ੍ਹਾਂ ਤੋਂ ਪੁਰਾਤਨ ਕਾਰਜ ਲਿਆ ਜਾਂਦਾ ਹੈ ਜਾਂ ਉਹ ਬਦਲ ਚੁੱਕੀਆਂ ਧੁਨੀਆਂ ਦੀ ਸਹੀ ਪ੍ਰਤੀਨਿਧਤਾ' ਨਹੀਂ ਕਰ ਸਕਦੇ। ਇਸ ਸਦਕਾ ਜਿਹੜੇ ਵਿਦਵਾਨ ਪੰਜਾਬੀ ਭਾਸ਼ਾ ਦੇ ਸੁਰ ਪ੍ਰਬੰਧ ਤੋਂ ਭਲੀ ਭਾਂਤੀ ਵਾਕਫ ਨਹੀਂ ਉਹ /ਹ/ ਦੇ ਉਚਾਰਨ ਤੋਂ ਵੀ ਭੁਲੇਖਾਂ ਖਾ ਜਾਂਦੇ ਹਨ।

ਪੰਜਾਬੀ ਵਿੱਚ ਸੁਰਾਂ ਦੀ ਪਹਿਚਾਣ ਸਭ ਤੋਂ ਪਹਿਲਾਂ ਟੀ ਗਰਾਹਮ ਬੇਲੀ (T. Grahme Bailey) ਨੇ ਕੀਤੀ। ਉਹਨਾਂ ਦੁਆਰਾ 1913 ਈ. ਵਿੱਚ ਲਿਖੇ ਪੰਜਾਬੀ ਫੁਨੈਟਿਕ ਰੀਡਰ (ਲੇਲਡਨ) ਬੇਲੀ ਨੇ ਪੰਜਾਬੀ ਵਿੱਚ ਦੋ ਸੁਰਾਂ ਦਾ ਉਲੇਖ ਕੀਤਾ। ਪਹਿਲੀ ਨੀਵੀਂ ਚੜ੍ਹਦੀ (low rising) ਅਤੇ ਦੂਸਰੀ ਉਚੀ ਢਹਿੰਦੀ (High falling) ਅਤੇ ਤੀਸਰੀ ਮੱਧਵਰਤੀ ਸੁਰ ਨੂੰ ਉਸਨੇ ਸਾਧਾਰਨ ਸੁਰ (Ordinary tone) ਵਜੋਂ ਸਵੀਕਾਰ ਕੀਤਾ।

ਬੇਸ਼ਕ ਇਹ ਸਪੱਸ਼ਟ ਹੋ ਚੁਕਿਆ ਹੈ ਕਿ ਪੰਜਾਬੀ ਦੇ ਇੱਕ ਸ਼ਬਦ ਤੇ ਸਿਰਫ ਇਕ ਹੀ ਸੁਰ ਹੋ ਸਕਦੀ ਹੈ ਪਰ ਬੇਲੀ ਦਾ ਕਥਨ ਹੈ, ਕਿ ਪੰਜਾਬੀ ਦੇ ਇੱਕ ਸ਼ਬਦ ਤੇ ਦੋ ਸੁਰਾਂ ਵੀ ਹੋ ਸਕਦੀਆਂ ਹਨ। ਇਹਨਾਂ ਵਿਚ ਨੀਵੀਂ ਸੁਰ ਪਹਿਲਾਂ ਆਉਂਦੀ ਹੈ। ਬੇਲੀ ਦੁਆਰਾ ਦਿੱਤੀਆਂ ਗਈਆਂ ਉਦਾਹਰਨਾਂ ਤੱਥਗਤ ਨਾ ਹੋਣ ਕਾਰਨ ਮੰਨਣਯੋਗ ਨਹੀਂ ਹਨ। ਕਿਉਂਕਿ ਬਹੁਤ ਸਾਰੇ ਸ਼ਬਦਾਂ ਤੇ ਟੈਸਟ ਕਰਨ ਤੋਂ ਬਾਅਦ ਇਹ ਹੀ ਸਿੱਟੇ ਸਾਹਮਣੇ ਆਏ ਹਨ ਕਿ ਪੰਜਾਬੀ ਦੇ ਇੱਕ ਸ਼ਬਦ ਤੇ ਸਿਰਫ ਇਕ ਹੀ ਸੁਰ ਆ ਸਕਦੀ ਹੈ, ਦੋ ਸੁਰਾਂ ਦਾ ਆਉਣਾ ਅਸੰਭਵ ਹੈ।

ਡਾ. ਹਰਜੀਤ ਸਿੰਘ ਗਿੱਲ ਅਤੇ ਗਲੀਸਨ ਜੂਨੀਅਰ ਇਸ ਕਥਨ ਦੇ ਧਾਰਨੀ ਹਨ ਕਿ ਪੰਜਾਬੀ ਦੀ ਸੁਰ ਇੱਕ ਉਚਾਰ ਖੰਡ ਤੇ ਨਹੀਂ ਸੁਰਾਂ ਸਾਰੇ ਸ਼ਬਦ ਉਪਰ ਹੀ ਪਸਰੀ ਹੁੰਦੀ ਹੈ। ਇਸ ਲਈ ਹਰ ਪੰਜਾਬੀ ਸ਼ਬਦ ਤੇ ਸਿਰਫ ਇੱਕ ਹੀ ਸੁਰ ਹੁੰਦੀ ਹੈ। ਡਾ. ਗਿਲ ਅਤੇ ਗਲੀਸਨ ਨੇ ਪੰਜਾਬੀ ਸੁਰਾਂ ਦਾ ਅਧਿਐਨ ਕਰਕੇ ਕਈ ਮਹੱਤਵਪੂਰਨ ਸਿੱਟੇ ਕੱਢੇ ਹਨ। ਇਹਨਾਂ ਵਿਦਵਾਨਾਂ ਦੇ ਪੰਜਾਬੀ ਸੁਰਾਂ ਨੂੰ ਉਚੀ, ਮੱਧਲੀ ਅਤੇ ਨੀਵੀਂ ਸੁਰ ਦੇ ਨਾਮ ਦਿੱਤੇ ਹਨ।

ਪਰੋਫੈਸਰ ਏ. ਜੀ. ਓਦਰੀਕੋਰਟ (ਭਾਖਾ ਸੰਜਮ 4, 1971) ਪੰਜਾਬੀ ਸੁਰਾਂ ਬਾਰੇ ਵਿਚਾਰ ਕਰਦਾ ਹੋਇਆ ਲਿਖਦਾ ਹੈ ਕਿ ਭਾਰਤੀ ਯੂਰਪੀ ਪਰਿਵਾਰ ਵਿਚ ਪੰਜਾਬੀ ਇਕੱਲੀ ਹੀ ਸੁਰ ਭਾਸ਼ਾ ਨਹੀਂ ਜਿਸ ਵਿਚ ਸੁਰਾਂ ਦਾ ਵਿਕਾਸ ਹੋਇਆ ਹੈ। ਇਸ ਪਰਿਵਾਰ ਵਿਚ ਸਕੈਡੇਨੇਵੀਅਨ ਭਾਸ਼ਾਵਾਂ ਵੀ ਸੁਰ ਯਕਤ ਹਨ। ਇਤਿਹਾਸਕ ਪੱਖ ਸੁਰਾਂ ਦਾ ਵਿਕਾਸ ਜਾਂ ਤਾਂ ਉਚਾਰਖੰਡ ਦੇ ਸੁੰਗੇੜ ਸਦਕਾ ਹੋਇਆ ਹੈ ਜਾਂ ਪੁਰਾਣੇ ਸੰਘੋਸ਼ਾ ਦੇ ਅਲੋਪ ਹੋਣ ਸਦਕਾ ਹੋਇਆ ਹੈ। ਪਰ ਪੰਜਾਬੀ ਇੱਕ ਅਜਿਹੀ ਭਾਸ਼ਾ ਹੈ ਜਿਸ ਵਿਚ ਸੁਰਾਂ ਦਾ ਵਿਕਾਸ ਨਾਂ ਤਾਂ ਉਚਾਰਖੰਡ ਦੇ ਸੁੰਗੇੜ ਕਾਰਨ ਹੋਇਆ ਹੈ ਅਤੇ ਨਾ ਹੀ ਪੁਰਾਣੇ ਸੰਘੋਸ਼ਾਂ ਦੇ ਅਲੋਪ ਹੋਣ ਸਦਕਾ ਹੋਇਆ ਹੈ। ਇਥੇ ਇੱਕ ਵਿਲੱਖਣ ਪ੍ਰਕਿਰਿਆ ਵਾਪਰੀ ਹੈ। ਪੰਜਾਬੀ ਵਿਚ ਸੁਰਾਂ ਦਾ ਵਿਕਾਸ ਮੁੱਢਲੇ ਵਿਅੰਜਨਾਂ ਦੀ ਲੜੀ ਦੇ ਲੋਪ ਹੋਕੇ ਦੂਸਰੀ ਲੜੀ ਵਿਚ ਮਿਲ ਜਾਣ ਕਾਰਨ ਹੋਇਆ ਹੈ। ਇਸ ਤਰ੍ਹਾਂ ਦਾ ਪਰਿਵਰਤਨ ਤਿੱਬਤੀ ਭਾਸ਼ਾ ਵਿਚ ਵੀ ਹੋਇਆ ਹੈ। ਇਸਨੂੰ ਵਿਅੰਜਨੀ ਪਰਾਹਣ (Consonantal Mutation) ਕਿਹਾ ਜਾਂਦਾ ਹੈ।

ਡਾ. ਬਲਵੀਰ ਸਿੰਘ ਸੰਧੂ ਨੇ ਪੰਜਾਬੀ ਸੁਰਾਂ ਦਾ ਵਿਕਾਸ ਸੰਸਕ੍ਰਿਤ ਵਿਚ ਪ੍ਰਚਲਤ ਉਦਾਤ, ਅਨੁਦਾਤ ਅਤੇ ਸਵਿਰਤ ਤਾਨਾਂ ਤੋਂ ਸੁਝਾਇਆ ਹੈ। ਡਾ. ਬਲਵੀਰ ਸਿੰਘ ਸੰਧੂ ਨੇ ਪੰਜਾਬੀ ਸੁਰਾਂ ਦੇ ਪ੍ਰਕਾਰਜ ਨੂੰ ਐਕਸ-ਰੇ ਵਿਧੀ ਰਾਹੀਂ ਸਪੱਸ਼ਟ ਕੀਤਾ ਹੈ। ਡਾ. ਸਿਵਜੋਸੀ ਨੇ ਵੀ ਪੰਜਾਬੀ ਸੁਰਾਂ ਤੇ ਮਹੱਤਵਪੂਰਨ ਕਾਰਜ ਕੀਤਾ ਹੈ। ਉਹਨਾਂ ਨੇ ਪੰਜਾਬੀ ਸੁਰਾਂ ਨੂੰ ਕੋਈ ਨਾਮ ਦੇਣ ਦੀ ਬਜਾਏ ਸੁਰ ਨੰ: 1 ਸੁਰ ਨੰ: 2 ਅਤੇ ਸੁਰ ਨੰ: 3 ਨਾਲ ਅੰਕਿਤ ਕੀਤਾ ਹੈ। ਇਸ ਵਿਗਿਆਨਕ ਕਾਰਜ ਕਰਨ ਦੇ ਬਾਵਜੂਦ ਵੀ ਪੰਜਾਬੀ ਸੁਰਾਂ ਤੇ ਹਾਲੀ ਹੋਰ ਕਾਰਜ ਕਰਨ ਵਾਲਾ ਬਾਕੀ ਹੈ ਇਹਨਾਂ ਦੇ ਕਾਰਜ ਅਤੇ ਅੰਕਿਤ ਕਰਨ ਦੀਆਂ ਤੇ ਕੰਮ ਕਰਨ ਦੀ ਲੋੜ ਬਣੀ ਹੋਈ ਹੈ।

ਇਹ ਸਮੱਸਿਆ ਸਾਹਮਣੇ ਖੜੀ ਹੈ ਕਿ ਪੰਜਾਬੀ ਵਿਚ ਅੱਖਰਾਂ ਦੀ ਬਦਲੀ ਹੋਈ ਭੁਮਿਕਾ ਨੂੰ ਕਿਵੇਂ ਪੇਸ਼ ਕੀਤਾ ਜਾਵੇ ਤੇ ਪੰਜਾਬੀ ਪਾਠਕਾਂ ਨੂੰ ਇਹ ਕਿਵੇਂ ਸਪੱਸ਼ਟ ਕੀਤਾ ਜਾਵੇ ਕਿ ਜਿਹੜੇ ਅੱਖਰ ਕਦੀ ਮਹਾਪ੍ਰਾਣ ਧੁਨੀਆਂ ਨੂੰ ਪੁਸਤਤ ਕਰਿਆ ਕਰਦੇ ਸਨ, ਇਹਨਾਂ ਦਾ ਰੋਲ ਬਦਲ ਗਿਆ ਹੈ।

ਸੁਰਾਂ ਲਈ ਚਿੰਨ੍ਹ :- ਇੰਟਰਨੈਸ਼ਨਲ ਫੁਨੈਟਕ ਐਲਫਾਬੈਟ, ਵਿਚ ਸੁਰਾਂ ਲਈ ਚਿੰਨ ਚਿੰਨ੍ਹ ਸੁਝਾਏ ਗਏ ਹਨ। ਸਾਰੀਆਂ ਭਾਸ਼ਾਵਾਂ ਵਿਚ ਸੁਰਾਂ ਨੂੰ ਅੰਕਿਤ ਕਰਨ ਲਈ ਨਿਮਨਲਿਖਤ ਚਿੰਨ੍ਹ ਹਨ।

1. ਉਚੀ ਸੁਰ

ਇਹ ਸੱਜੇ ਤੋਂ ਖੱਬੇ ਵਲ ਨੂੰ ਤਿਰਛਾ ਅਤੇ ਡਿੱਗਦਾ ਨਿਸ਼ਾਨ ਉਚੀ ਸੁਰ ਲਈ ਵਰਤਿਆ ਜਾਂਦਾ ਹੈ।

2. ਮੱਧਮ ਸੁਰ : ਇਹ ਚਲੰਤ ਹੁੰਦੀ ਹੈ। ਇਸ ਲਈ ਸ਼ਬਦ ਤੇ ਅੰਕਿਤ ਹੀ ਸਮਝ ਲਿਆ ਜਾਂਦਾ ਹੈ। ਇਸ ਲਈ ਕੋਈ ਵਿਸ਼ੇਸ਼ ਚਿੰਨ ਨਹੀਂ ਵਰਤਿਆ ਜਾਂਦਾ।

3. ਨੀਵੀਂ ਸੁਰ :- ਇਸ ਸੁਰ ਨੂੰ ਅੰਕਿਤ ਕਰਨ ਲਈ ਖੱਬੇ ਤੋਂ ਸੱਜੇ ਵਲ ਨੂੰ ਡਿੱਗਦਾ ਤਿਰਛਾ ਨਿਸ਼ਾਨ ਵਰਤਿਆ ਜਾਂਦਾ ਹੈ।

ਪੰਜਾਬੀ ਭਾਸ਼ਾ ਲਈ ਸਮੱਸਿਆਂ :- ਜੇਕਰ ਇੰਟਰਨੈਸ਼ਨਲ ਫੁਨੈਟਕ ਐਲਫਾਬੈਟ ਦੀਆਂ ਧਾਰਨਾਵਾਂ ਨੂੰ

ਸਵੀਕਾਰ ਕਰਦਿਆਂ ਉਕਤ ਤਿੰਨ ਚਿੰਨ ਪੰਜਾਬੀ ਲਈ ਸੁਰਾਂ ਅੰਕਿਤ ਕਰਨ ਲਈ ਅਪਣਾ ਲਏ ਜਾਂਦੇ ਹਨ, ਇਹਨਾਂ ਦਾ ਫਾਇਦਾ ਹੋ ਸਕਦਾ ਹੈ। ਇਹ ਤਿੰਨ ਚਿੰਨ ਅਪਣਾਉਣ ਨਾਲ ਪੰਜਾਬੀ ਵਿਚੋਂ ਨੋ ਅੱਖਰ ਖਾਰਜ ਕੀਤੇ ਜਾ ਸਕਦੇ ਹਨ। ਇਹਨਾਂ ਦੇ ਖਾਰਜ ਹੋਣ ਨਾਲ ਪੰਜਾਬੀ ਦੀ ਟਾਈਪ ਅਤੇ ਕੰਪਿਊਟਰ ਦੇ ਕੀ-ਪਟਲ ਨੂੰ ਬਹੁਤ ਸਰਲ ਬਣਾਇਆ ਜਾ ਸਕਦਾ ਹੈ ਅਤੇ ਸਿਫਟ ਦੀ ਵਰਤੋਂ ਘਟ ਸਕਦੀ ਹੈ।

ਪਰ ਇਹ ਹਲ ਪੰਜਾਬੀ ਲਈ ਲਾਹੌਰੰਦ ਨਹੀਂ ਰਹੇਗਾ ਅਜਿਹਾ ਕਰਨ ਨਾਲ ਅਸੀਂ ਪੁਰਾਤਨ ਪੰਜਾਬੀ ਸਾਹਿਤ ਨਾਲੋਂ ਟੁਟ ਜਾਵਾਂਗੇ, ਸਾਹਿਤ ਲਿਖਣ ਦੀ ਇਕ ਨਵੀਂ ਪਰੰਪਰਾਂ ਦਾ ਆਰੰਭ ਹੋ ਜਾਵੇਗਾ। ਇਸ ਲਈ ਉਹਨਾਂ ਦੋਹਾਂ ਪਰੰਪਰਾਵਾਂ ਨੂੰ ਜਾਨਣ ਲਈ ਵੱਖ-2 ਵਿਧੀਆਂ ਅਤੇ ਅਭਿਆਸ ਦੀ ਜਰੂਰਤ ਪਏਗੀ। ਇਹ ਚੰਗਾ ਹੋਵੇਗਾ ਕਿ IPA ਵਿਚ ਦਰਸਾਏ ਚਿੰਨ੍ਹ ਪੰਜਾਬੀ ਸੁਰਾਂ ਲਈ ਨਾ ਅਪਣਾਏ ਜਾਣ ਸਗੋਂ ਪੁਰਾਣੇ ਅੱਖਰਾਂ ਦੇ ਨਵੇਂ ਰੋਲ ਨੂੰ ਉਭਾਰਿਆਂ ਜਾਵੇ, ਉਨ੍ਹਾਂ ਲਈ ਨਵਾਂ ਦਿਸ਼ਟੀਕੋਣ ਅਪਣਾਇਆ ਜਾਵੇ ਅਤੇ ਉਨ੍ਹਾਂ ਵਲੋਂ ਨਿਭਾਏ ਜਾ ਰਹੇ ਨਵੇਂ ਰੋਲ ਤੋਂ ਚੇਤਨ ਹੋਇਆ ਜਾਵੇ।

ਸੁਰ ਵਾਹਕ ਅੱਖਰ :- ਗੁਰਮੁਖੀ ਲਿਪੀ ਦੇ ਘ, ਝ, ਚ, ਧ, ਭ, ਅੱਖਰ ਜਿਹੜੇ ਪਹਿਲਾਂ ਨਾਦੀ ਮਹਾਪ੍ਰਾਣਾਂ ਲਈ ਵਰਤੇ ਜਾਂਦੇ ਸਨ। ਇਨ੍ਹਾਂ ਨੂੰ ਸੁਰ ਵਾਹਕ ਅੱਖਰਾਂ ਵਜੋਂ ਸਵੀਕਾਰ ਕੀਤਾ ਜਾਵੇ ਜਿਹੜੇ ਇਕੋ ਧੁਨੀ ਦੇ ਸੂਚਕ ਨਹੀਂ ਸਗੋਂ ਸਥਿਤੀ ਅਨੁਸਾਰ ਵੱਖ-ਵੱਖ ਧੁਨੀਆਂ ਜਿਹਨਾਂ ਦਾ ਨਿਰਧਾਰਨ ਸੁਰ ਕਰਦੀ ਹੈ ਦੇ ਵਾਹਕ ਹਨ। ਕਿਉਂਕਿ ਧੁਨੀਆਂ ਦਾ ਨਿਰਧਾਰਨ ਸੁਰ ਕਰਦੀ ਹੈ ਇਸ ਲਈ ਇਨ੍ਹਾਂ ਨੂੰ ਸੁਰ ਵਾਹਕ ਅੱਖਰ ਪ੍ਰਵਾਨ ਕਰ ਲੈਣਾ ਉਚਿਤ ਹੋਵੇਗਾ। ਇਸ ਲਈ ਇਨ੍ਹਾਂ ਦੀ ਧੁਨੀ ਕੀਮਤ ਅਤੇ ਸੁਰ ਦਾ ਸਥਾਨ ਇਸ ਪ੍ਰਕਾਰ ਹੋਵੇਗਾ।

ਸੁਰਵਾਹਕ :- ਜਦੋਂ ਵੀ ਕੋਈ ਸੁਰ ਵਾਹਕ ਅੱਖਰ ਸ਼ਬਦ ਦੇ ਸ਼ੁਰੂ ਵਿਚ ਆਵੇ ਤਾਂ ਇਸਦਾ ਉਚਾਰਨ ਉਸੇ ਪੰਕਤੀ ਦੇ ਪਹਿਲੇ ਅੱਖਰ/ਧੁਨੀ ਅਨੁਸਾਰ ਹੁੰਦਾ ਹੈ ਅਤੇ ਅਗਲੇ ਸੁਰ ਤੇ ਨੀਵੀਂ ਸੁਰ ਲੱਗਦੀ ਹੈ। ਸਮੁੱਚੀ ਪ੍ਰਸਥਿਤੀ ਨੂੰ ਇਸ ਪ੍ਰਕਾਰ ਦਰਸਾਇਆ ਜਾ ਸਕਦਾ ਹੈ।

ਸੁਰ ਵਾਹਕ	ਸ਼ਬਦ	ਕੀਮਤ	ਸੁਰ ਸਥਾਨ
ਘ	ਘਰ	ਕ+ਨੀਵੀਂ ਸੁਰ	ਅਗਲਾ ਸੂਰ
ਡ	ਡਾੜੂ	ਚ+ਨੀਵੀਂ ਸੁਰ	,,
ਚ	ਚੌਲ	ਟ+ਨੀਵੀਂ ਸੁਰ	,,
ਧ	ਧੋਤੀ	ਤ+ਨੀਵੀਂ ਸੁਰ	,,
ਭ	ਭਾਰ	ਪ+ਨੀਵੀਂ ਸੁਰ	,,
ਨ	ਨੇਰ੍ਵਾ	ਨ+ਨੀਵੀਂ ਸੁਰ	,,

2. ਜਦੋਂ ਸੁਰ ਵਾਹਕ ਸ਼ਬਦ ਦੇ ਅੰਤ ਤੇ ਹੋਣ : ਜਦੋਂ ਸੁਰ ਵਾਹਕ ਅੱਖਰ ਸ਼ਬਦ ਦੇ ਅੰਤ ਤੇ ਆਉਣ ਤਾਂ ਪਹਿਲੀ ਸਥਿਤੀ ਨਹੀਂ ਰਹਿੰਦੀ। ਇਸ ਸਥਿਤੀ ਵਿਚ ਇਹ ਸੁਰ ਵਾਹਕ ਆਪਣੇ ਤੋਂ ਪਹਿਲੀ ਧੁਨੀ ਦੇ ਸੂਚਕ ਹੁੰਦੇ ਹਨ ਅਤੇ ਪਹਿਲੇ ਸੁਰ ਤੇ ਉਚੀ ਸੁਰ ਲੱਗਦੀ ਹੈ। ਜਾਂ ਇਉਂ ਵੀ ਕਿਹਾ ਜਾ ਸਕਦਾ ਹੈ ਕਿ ਉਚੀ ਸੁਰ ਦੇ ਪ੍ਰਭਾਵ ਅਧੀਨ ਇਹ ਅੱਖਰ ਨਾਦੀ ਅਲਪ ਪ੍ਰਾਣ ਧੁਨੀ ਦੇ ਸੂਚਕ ਹੁੰਦੇ ਹਨ। ਪਰ ਦੋ ਜਾਂ ਦੋ ਵੱਧ ਉਚਾਰਖੰਡ ਵਾਲੇ ਸ਼ਬਦਾਂ ਵਿੱਚ ਨੀਵੀਂ ਸੁਰ ਦੁਸਰੇ ਉਚਾਰਖੰਡ ਉਪਰ ਵੀ ਜਾ ਸਕਦੀ ਹੈ। ਸੁਰ ਦੀਰਘ ਸੁਰ ਤੇ ਲਗਦੀ ਹੈ। ਇਹ ਦੀਰਘ ਸੁਰ ਆਮ ਕਰਕੇ /ਅ/ ਹੁੰਦਾ ਹੈ। ਜਿਵੇਂ ਲੰਘਾਇਆ, ਬੁਝਾਇਆ,

ਇਹ ਸੁਰਾਂ ਆਪਸ ਵਿਚ ਟਕਰਾ ਕੇ ਵੀ ਸ਼ਬਦ ਸਿਰਜਣਾ ਕਰਦੀਆਂ ਹਨ।

ਉਚੀ ਸੁਰ	-	ਕੋੜ੍ਹਾ
ਮੱਧਲੀ ਸੁਰ	-	ਕੋੜਾ
ਨੀਵੀਂ ਸੁਰ	-	ਘੋੜਾ

ਇਹਨਾਂ ਸੁਰਾਂ ਦੇ ਵਿਰੋਧ ਵਿਚੋਂ ਸ਼ਬਦ ਸਿਰਜਨਾ ਇਸ ਪ੍ਰਕਾਰ ਸੱਪੱਥ ਕੀਤੀ ਜਾ ਸਕਦੀ ਹੈ।

ਨੀਵੀਂ ਸੁਰ	ਉਚੀ ਸੁਰ	ਉਚੀ ਸੁਰ	ਮੱਧਲੀ ਸੁਰ
ਝੜ	ਚੜ੍ਹ	ਸਾਢੇ	ਸਾਡੇ

ਧੜ	ਪੜ੍ਹ	ਬੰਧ	ਬੰਦ
ਭਾਰ	ਠਾਹਰ	ਸਿੰਘ	ਸਿੰਗ
ਭਾ	ਪਾਹ	ਚੜ੍ਹ	ਚੜ
ਨੀਵੀ	ਸੁਰ	ਮੱਧਲੀ	ਸੁਰ
ਘਰ		ਕਰ	
ਦਿਲ		ਟਿਲ	
ਭਾ		ਪਾ	
ਭੈਣ		ਪੈਣ	

ਇਸ ਤਰ੍ਹਾਂ ਸੁਰ ਵਾਹਕ ਅਖਰਾਂ ਦੀ ਧੁਨੀ ਸੂਚਨਾ ਸ਼ਬਦ ਵਿਚ ਸਥਿਤੀ ਅਨੁਸਾਰ ਬਦਲਦੀ ਰਹਿੰਦੀ ਹੈ। ਭਾਵ ਇਹਨਾਂ ਦੀ ਧੁਨੀ ਸੰਕੇਤ ਦਾ ਫੈਸਲਾ ਸ਼ਬਦ ਵਿਚ ਸਥਿਤੀ ਅਨੁਸਾਰ ਹੁੰਦਾ ਹੈ ਨਾਂਕਿ ਅੱਖਰ ਬਣਤਰ ਅਨੁਸਾਰ। ਇਸ ਲਈ ਇਹ ਧਾਰਨਾ ਕਿ ਗੁਰਮੁਖੀ ਲਿਪੀ ਵਿਚ ਹਰ ਧੁਨੀ ਲਈ ਇਕ ਵੱਖਰਾ ਅੱਖਰ ਹੁੰਦਾ ਹੈ। ਉਹ ਸਹੀ ਨਹੀਂ ਜਾਪਦੀ ਕਿਉਂਕਿ ਸੁਰ ਵਾਹਕ ਅੱਖਰ ਧੁਨੀ ਦਾ ਸੰਕੇਤ ਸ਼ਬਦ ਵਿਚ ਆਉਣ ਵਾਲੀ ਸਥਿਤੀ ਅਨੁਸਾਰ ਦਿੰਦੇ ਹਨ। ਇਸ ਲਈ ਇਹਨਾਂ ਅਖਰਾਂ ਦੇ ਬਦਲੇ ਹੋਏ ਰੋਲ ਨੂੰ ਸਮਝਣਾ ਚਾਹੀਦਾ ਹੈ। ਇਨ੍ਹਾਂ ਨੂੰ ਹਿੰਦੀ ਵਾਂਗ ਨਾਦੀ ਮਹਾਪਾਣ ਧੁਨੀਆਂ ਦੇ ਸੂਚਕ ਨਹੀਂ ਮੰਨਣਾ ਚਾਹੀਦਾ ਸਗੋਂ ਸਥਿਤੀ ਅਨੁਸਾਰ ਸੁਰ-ਵਾਹਕ ਚਿੰਨ ਵਜੋਂ ਸਵੀਕਾਰ ਕਰਨਾ ਚਾਹੀਦਾ ਹੈ।

ਚੰਗਾ ਹੋਵੇ ਜੇਕਰ ਇਹਨਾਂ ਨੂੰ ਸਬੰਧਤ ਪੰਕਤੀਆਂ ਵਿਚੋਂ ਕੱਢਕੇ ਇਹਨਾਂ ਦੀ ਇਕ ਲੇਟਵੀ ਪੰਕਤੀ ਬਣਾ ਦਿੱਤੀ ਜਾਵੇ ਤਾਂ ਇਸ ਲੇਟਵੀ ਪੰਕਤੀ ਵਿਚ ਇਹਨਾਂ ਦਾ ਨਵਾਂ ਰੋਲ ਸਪੱਸ਼ਟ ਕਰ ਦਿੱਤਾ ਜਾਵੇ।

ਪੰਜਾਬੀ ਵਿਚ ਮੱਧਲੀ ਅਤੇ ਅੰਤਲੀ ਸਥਿਤੀ ਵਿਚ /ਹ/ ਦਾ ਉਚਾਰਨ ਵੀ ਲੁਪਤ ਹੋ ਗਿਆ ਹੈ। ਇਸ ਦੇ ਸਥਾਨ ਉਪਰ ਉੱਚੀ ਸੁਰ ਲੱਗਦੀ ਹੈ। ਇਸ ਲਈ /ਹ/ ਵੀ ਸੁਰ ਵਾਹਕ ਅੱਖਰ ਹੀ ਬਣ ਗਿਆ ਹੈ। ਜਿਸ ਅੱਖਰ ਦੇ ਪੈਰ ਵਿਚ /ਹ/ ਪੈਂਦਾ ਹੈ ਉਹ ਵੀ ਉੱਚੀ ਸੁਰ ਦਾ ਸੰਕੇਤ ਦਿੰਦਾ ਹੈ।

ਪੰਜਾਬੀ ਸੁਰਾਂ ਸੁਰਾਂ ਅਤੇ ਉਚਾਰਖੰਡ ਨਾਲ ਮਿਲਕੇ ਇਹਨਾਂ ਦੇ ਕ੍ਰਮ ਵਿਚ ਕਾਫੀ ਬਦਲਾਵ ਲਿਆਉਂਦੀਆਂ ਹਨ। ਇਹ ਬਦਲਾਵ ਧੁਨੀ ਆਤਮਕ ਪੱਧਰ ਤੇ ਹਨ। ਇਹਨਾਂ ਦਾ ਲਿਖਤੀ ਕਰਮ ਤੇ ਕੋਈ ਪ੍ਰਭਾਵ ਨਹੀਂ ਪੈਂਦਾ।

2. **ਸੁਰ ਵਾਹਕ :-** ਗੁਰਮੁਖੀ ਲਿਪੀ ਦੇ ਪਹਿਲੇ ਤਿੰਨ ਅੱਖਰ ਸੁਰ ਵਾਹਕ ਹਨ। ਭਾਵ ਇਹ ਆਪਣੀਆਂ ਲਗਾਂ ਨਾਲ ਹੀ ਸ਼ਬਦਾਂ ਦਾ ਭਾਗ ਬਣਦੇ ਹਨ। ਇਕੱਲਾ 'ਓ' ਕਿਸੇ ਸ਼ਬਦ ਵਿਚ ਨਹੀਂ ਆਉਂਦਾ। ਨਾ ਹੀ ਇਕੱਲੀ /ਏ/ ਕਿਸੇ ਸ਼ਬਦ ਵਿਚ ਆਉਂਦੀ ਹੈ। ਅਮੁਕਤਾ ਵੀ ਹੈ ਇਸ ਲਈ ਇਹ ਸ਼ਬਦਾਂ ਵਿਚ ਇਕੱਲਾ ਵੀ ਆ ਜਾਂਦਾ ਹੈ ਅਤੇ ਆਪਣੀ ਮਾਤਰਾਵਾਂ ਨਾਲ ਵੀ ਆਉਂਦਾ ਹੈ। 'ਓ' 'ਅ' 'ਏ' ਅੱਖਰਾਂ ਨੂੰ ਪੰਜਾਬੀ ਸੁਰਾਂ ਦੇ ਸੂਚਕ ਨਹੀਂ ਮੰਨਣਾ ਚਾਹੀਦਾ ਸਗੋਂ ਇਹਨਾਂ ਨੂੰ ਸੁਰ ਵਾਹਕ ਅੱਖਰਾਂ ਦੇ ਤੌਰ ਤੇ ਸਵੀਕਾਰਨਾ ਚਾਹੀਦਾ ਹੈ। ਇਹਨਾਂ ਦੀ ਕੀਮਤ ਉਹੀ ਹੁੰਦੀ ਹੈ ਜਿਹੜਾ ਸੁਰ ਇਹਨਾਂ ਉਪਰ ਲਗਿਆ ਹੋਵੇ।

3. **ਅੱਖੜੀ ਧੁਨੀਆਂ :-** ਗੁਰਮੁਖੀ ਲਿਪੀ ਵਿਚ ਇਹ ਵਿਸ਼ੇਸ਼ ਚਿੰਨ ਹਨ ਜਿਹੜੇ ਆਪਣੇ ਆਪ ਵਿਚ ਕਿਸੇ ਵਿਸ਼ੇਸ਼ ਧੁਨੀ ਦੇ ਸੂਚਕ ਨਹੀਂ। ਪਰ ਜਦੋਂ ਇਹ ਕਿਸੇ ਹੋਰ ਧੁਨੀ ਨਾਲ ਰਲਕੇ ਆਉਂਦੇ ਹਨ ਤਾਂ ਬਕਾਇਦਾ ਛੁਨੀਮ ਜਾਂ ਧੁਨੀ ਨਿਖੇੜ ਲੱਛਣ ਦੇ ਧਾਰਣੀ ਬਣਦੇ ਹਨ। ਇਸ ਲਈ ਇਨ੍ਹਾਂ ਨੂੰ ਇਕ ਵੱਖਰਾਂ ਛੁਨੀਮ ਗਿਣਿਆ ਜਾਂਦਾ ਹੈ। ਉਦਾਹਰਨ ਦੇ ਤੌਰ ਤੇ ਬਿੰਦੀ, ਟਿੱਪੀ ਅਤੇ ਅੱਧਰ ਨੂੰ ਲਿਆ ਜਾ ਸਕਦਾ ਹੈ।

ਬਾਗ	ਬਾਂਗ
ਸਾਗ	ਸਾਂਗ
ਲੁਜ	ਲੰਗ
ਡਗ	ਡੰਗ
ਕਜ	ਕੰਜ

ਭਨ	ਭੰਨ
ਧਨ	ਧੰਨ
ਡਕ	ਡੰਕ
ਪਚ	ਪੱਚ
ਸਕ	ਸੱਕ
ਮਚ	ਮੱਚ

ਇਹਨਾਂ ਅਖੰਡੀ ਧੁਨੀਆਂ ਦਾ ਪੰਜਾਬੀ ਵਿਚ ਫੁਨੀਮਕ ਰੋਲ ਹੈ। ਇਹ ਵੀ ਪੰਜਾਬੀ ਦੇ ਬਾਕੀ ਵਿਅੰਜਨਾਂ ਵਾਂਗ ਹੀ ਕਾਰਜ ਕਰਦੀਆਂ ਹਨ। ਪਰ ਇਹ ਰੋਲ ਦੂਸਰੇ ਵਿਅੰਜਨਾਂ ਦੇ ਸੁਯੋਗ ਨਾਲ ਹੁੰਦਾ ਹੈ, ਇਕੱਲੇ ਇਕੱਲੇ ਇਹ ਨਿਰਾਰਥਕ ਧੁਨੀਆਂ ਹੀ ਸਵੀਕਾਰੀਆਂ ਜਾਂਦੀਆਂ ਰਹੀਆਂ ਹਨ।

ਟਿੱਪੀ ਅਤੇ ਅੱਧਕ ਦੀ ਵਰਤੋਂ ਦੇ ਨੇਮ :- ਟਿੱਪੀ ਅੱਖਰ ਦੇ ਉਪਰ ਲੱਗਦੀ ਹੈ। ਇਹ ਬਲਯੁਕਤ ਹੁੰਦੀ ਹੈ। ਇਹ ਮੁਕਤਾ ਸਿਆਰੀ ਅਤੇ ਔਕੜ ਨਾਲ ਲਗਦੀ ਹੈ ਪਰ ਜੇਕਰ ਦੁਲੈਂਕੜ ਕਿਸੇ ਸੂਰ ਵਾਹਕ ਨਾਲ ਲਗੇ ਤਾਂ ਬਿੰਦੀ ਲਗਦੀ ਹੈ।

ਅੱਧਕ :- - ਹਮੇਸ਼ਾ ਮੁਕਤਾ, ਸਿਆਰੀ ਅਤੇ ਔਕੜ ਨਾਲ ਅੰਕਿਤ ਹੁੰਦੀ ਹੈ ਪਰ ਕੁਝ ਕੁ ਅੰਗਰੇਜ਼ੀ ਭਾਸ਼ਾ ਵਿਚੋਂ ਆਏ ਸ਼ਬਦਾਂ ਵਿਚ ਦੁਲਾਵਾਂ ਨਾਲ ਵੀ ਅੱਧਕ ਲਗ ਸਕਦੀ ਹੈ ਜਿਵੇਂ ਪ੍ਰੈਸ ਗੈਂਸ ਆਦਿ। ਬਿੰਦੀ ਜਿਸ ਅੱਖਰ ਉਪਰ ਵੀ ਲਗੇ ਉਸਦਾ ਉਚਾਰਨ ਨਾਸਕੀ ਹੋ ਜਾਂਦਾ ਹੈ।

ਉਕਤ ਚਰਚਾ ਤੋਂ ਸਪੱਸ਼ਟ ਹੋ ਗਿਆ ਹੈ ਕਿ ਗੁਰਮੁਖੀ ਲਿਪੀ ਦੀ ਵਰਤੋਂ ਵਿਚ ਕਾਫੀ ਬਦਲਾਵ ਆਏ ਹਨ। ਅਖਰਾਂ ਦੇ ਪ੍ਰਕਾਰਜ ਵਿਚ ਅੰਤਰ ਆਇਆ ਹੈ। ਇਸ ਲਈ ਗੁਰਮੁਖੀ ਲਿਪੀ ਦੇ ਵਿਗਿਆਨਕ ਅਤੇ ਆਧੁਨਿਕ ਪ੍ਰਕਾਰਜ ਨੂੰ ਸਮਝਣ ਲਈ ਨਵਾਂ ਦ੍ਰਿਸ਼ਟੀਕੋਣ ਉਚਾਰਨ ਦੀ ਲੋੜ ਹੈ।

*ਸ਼ਬਦ-ਜੋੜਾਂ ਦੀਆਂ ਸਮੱਸਿਆਵਾਂ :

ਸ਼ਬਦ-ਜੋੜਾਂ ਦੀ ਸਮੱਸਿਆ ਲਿਪੀ ਚਿੰਨ੍ਹਾਂ ਅਤੇ ਉਨ੍ਹਾਂ ਨਾਲ ਸਬੰਧਤ ਉਚਾਰਨ ਦੀ ਸਮੱਸਿਆ ਹੈ। ਲਿਪੀ ਚਿੰਨ੍ਹ ਭਾਸ਼ਾਈ ਧੁਨੀਆਂ ਨੂੰ ਅੰਕਿਤ ਕਰਨ ਹਿੱਤ ਬਣਾਏ ਜਾਂਦੇ ਹਨ। ਬਹੁਤੀ ਵਾਰੀ, ਸਮੇਂ ਦੇ ਪਰਵਾਹ ਨਾਲ ਧੁਨੀ ਉਚਾਰਨ ਵਿਚ ਪਰਿਵਰਤਨ ਆ ਜਾਂਦਾ ਹੈ ਪਰੰਤੂ ਧੁਨੀ ਉਚਾਰਨ ਨੂੰ ਅੰਕਿਤ ਕਰਨ ਦੀ ਜੁਗਤ ਉਹੀ ਰਹਿੰਦੀ ਹੈ। ਲਿਪੀ ਚਿੰਨ੍ਹਾਂ ਅਤੇ ਉਚਾਰਨ ਦਾ ਪਾੜਾ ਸ਼ਬਦ ਜੋੜਾਂ ਦੀ ਮੁੱਖ ਸਮੱਸਿਆ ਹੈ। ਕਈ ਵਾਰੀ ਭਾਸ਼ਾਈ ਬੁਲਾਰੇ ਅਚੇਤ ਰੂਪ ਵਿਚ ਇਨ੍ਹਾਂ ਤਬਦੀਲੀਆਂ ਨੂੰ ਸਵੀਕਾਰ ਕਰਕੇ ਲਿਖਣ ਪਰਨਾਲੀ ਵਿਚ ਤਬਦੀਲੀ ਕਰ ਲੈਂਦਾ ਹੈ ਅਤੇ ਕਈ ਵਾਰ ਇਹ ਤਬਦੀਲੀਆਂ ਭਾਸ਼ਾਈ ਬੁਲਾਰੇ ਨੂੰ ਸੁਚੇਤ ਪੱਧਰ 'ਤੇ ਕਰਨੀਆਂ ਪੈਂਦੀਆਂ ਹਨ। ਕੰਪਿਊਟਰ ਤੇ ਮਕਾਨਕੀ ਉਪਲੱਬਧੀਆਂ ਨੇ ਸ਼ਬਦ ਜੋੜਾਂ ਦੀ ਇਕਸਾਰਤਾ ਦੀ ਲੋੜ ਹੋਰ ਵਧਾ ਦਿੱਤੀ ਹੈ। ਬਹੁਤੀਆਂ ਭਾਸ਼ਾਵਾਂ ਵਿਚ ਸ਼ਬਦਾਂ ਜੋੜਾਂ ਦੀ ਇਕਸਾਰਤਾ ਲਿਆ ਕੇ Spell checker ਤਿਆਰ ਕਰ ਲਏ ਹਨ। ਬੇਸਕ ਇਹ ਪੂਰੀ ਤਰ੍ਹਾਂ ਕਦੇ ਵੀ ਸੰਭਵ ਨਹੀਂ ਹੈ ਕਿ ਸ਼ਬਦ ਜੋੜਾਂ ਵਿਚ ਮੁਕੰਮਲ ਇਕਸਾਰਤਾ ਲਿਆਂਦੀ ਜਾ ਸਕੇ। ਪਰੰਤੂ ਕੁਝ ਸ਼ਬਦ ਜੋੜਾਂ ਦੀਆਂ ਸਮੱਸਿਆਵਾਂ ਅਜਿਹੀਆਂ ਹੁੰਦੀਆਂ ਹਨ ਜਿਨ੍ਹਾਂ ਬਾਰੇ ਆਮ ਸਹਿਮਤੀ ਬਣਾਉਣੀ ਲਾਜ਼ਮੀ ਹੁੰਦੀ ਹੈ।

ਪੰਜਾਬੀ ਸ਼ਬਦ ਜੋੜਾਂ ਦੀ ਸਮੱਸਿਆ ਵੀ ਲਿਪੀ ਚਿੰਨ੍ਹਾਂ ਅਤੇ ਉਨ੍ਹਾਂ ਦੇ ਉਚਾਰਨ ਵਿਚ ਪਏ ਪਾਂਡੇ/ਖੋਪੇ ਦੀ ਸਮੱਸਿਆ ਹੈ। ਪੰਜਾਬੀ ਸ਼ਬਦ ਜੋੜਾਂ ਦੇ ਮਾਮਲੇ ਵਿਚ ਚਾਰ ਨੁੱਕਤੇ ਅਜਿਹੇ ਹਨ ਜਿਨ੍ਹਾਂ ਦੀ ਵਰਤੋਂ ਦੇ ਨੇਮਾਂ ਬਾਰੇ ਆਮ ਸਹਿਮਤੀ ਪਰਗਟ ਕਰਨੀ ਲਾਜ਼ਮੀ ਜਾਪਦੀ ਹੈ;

- (ਉ) /ਭ, ਧ, ਚ, ਝ, ਘ/ ਦਾ ਉਚਾਰਨ ਅਤੇ ਅੰਕਿਤ ਕਰਨ ਦੀ ਸਮੱਸਿਆ
- (ਅ) /ਹ/ ਨੂੰ ਅੰਕਿਤ ਕਰਨ ਦੀ ਸਮੱਸਿਆ
- (ਈ) ਲਘੂ ਸੂਰਾਂ ਦੀ ਵਰਤੋਂ
- (ਸ) ਪੈਰ ਵਿਚ ਪੈਣ ਵਾਲੇ ਵਿਅੰਜਨ ਚਿੰਨ੍ਹ

* ਸੌਤ - ਪੰਜਾਬੀ ਭਾਸ਼ਾ ਵਿਗਿਆਨ (ਸੁਖਵਿੰਦਰ ਸਿੰਘ ਸੰਘਾ)

/ਭ, ਧ, ਚ, ਝ, ਘ, ਦੀ ਵਰਤੋਂ :

ਪੰਜਾਬੀ ਸ਼ਬਦ ਜੋੜਾਂ ਵਿਚ ਪਹਿਲੀ ਮੁੱਖ ਸਮੱਸਿਆਵਾਂ ਇਨ੍ਹਾਂ ਧੁਨੀਆਂ ਦੇ ਅੰਕਿਤ ਕਰਨ ਦੀ ਹੈ। ਇਹ ਲਿਪੀ ਚਿੰਨ੍ਹ ਗੁਰਮੁਖੀ ਵਿਚ ਤਾਂ ਮੌਜੂਦ ਹਨ ਪਰ ਪੰਜਾਬੀ ਉਚਾਰਨ ਵਿਚ ਲੇਪ ਹੋ ਗਏ ਹਨ। ਇਨ੍ਹਾਂ ਦੀ ਜਗ੍ਹਾ ਸੁਰ ਨੇ ਲੈ ਲਈ ਹੈ। ਸ਼ਬਦ ਦੀਆਂ ਤਿੰਨਾਂ ਪਰਸਿਥਤੀਆਂ (ਆਰੰਭ, ਮੱਧ, ਅੰਤ) ਵਿਚ ਇਨ੍ਹਾਂ ਦਾ ਉਚਾਰਨ ਸੁਰ ਨੂੰ ਹੀ ਸਾਕਾਰ ਕਰਦਾ ਹੈ। ਸਮੱਸਿਆ ਹੈ ਕਿ ਇਨ੍ਹਾਂ ਧੁਨੀਆਂ ਨੂੰ ਗੁਰਮੁਖੀ ਲਿਪੀ ਵਿਚ ਕਿਵੇਂ ਅੰਕਿਤ ਕੀਤਾ ਜਾਵੇ।

/ਹ/ਦੀ ਵਰਤੋਂ :

/ਭ, ਧ, ਚ, ਝ, ਘ/ ਵਾਂਗੂ /ਹ/ ਵੀ ਬਹੁਤੀਆਂ ਭਾਸ਼ਾਈ ਪਰਸਿਥਤੀਆਂ ਦੇ ਅੰਤਰਗਤ ਸੁਰ ਦਾ ਹੀ ਸੰਕੇਤ ਦਿੰਦਾ ਹੈ। ਸ਼ਬਦ ਦੀ ਅਖੀਰਲੀ ਸਥਿਤੀ ਵਿਚ ਇਹ ਸਦਾ ਹੀ ਉੱਚੀ ਸੁਰ ਵਿਚ ਉਚਾਰਿਆ ਜਾਂਦਾ ਹੈ। ਸ਼ਬਦ ਦੀ ਵਿਚਕਾਰਲੀ ਸਥਿਤੀ ਵਿਚ, ਖਾਸ ਕਰਕੇ ਮਾਝੀ ਉਪਭਾਸ਼ਾ ਵਿਚ, ਇਸ ਦਾ ਉਚਾਰਨ ਸੁਰ ਨੂੰ ਅੰਕਿਤ ਕਰਦਾ ਹੈ। ਇਥੇ ਵੀ ਇਹ ਸਮੱਸਿਆ ਖੜ੍ਹੀ ਹੁੰਦੀ ਹੈ ਕਿ /ਹ/ ਨੂੰ ਕਿਵੇਂ ਅੰਕਿਤ ਕੀਤਾ ਜਾਵੇ।

ਲਘੂ ਸੂਰਾਂ ਦੀ ਵਰਤੋਂ :

ਪੰਜਾਬੀ ਵਿਚ /ਇ, ਅ, ਓ/ ਲਘੂ ਸੂਰ ਹਨ। ਇਨ੍ਹਾਂ ਦੀ ਵਰਤੋਂ ਸ਼ਬਦ ਦੇ ਅਖੀਰ ਵਿਚ ਜਾਂ ਦੀਰਘ ਸੂਰਾਂ ਤੋਂ ਬਾਦ ਨਹੀਂ ਹੁੰਦੀ। ਪਰੰਤੂ ਬਹੁਤੀ ਵਾਰੀ ਇਨ੍ਹਾਂ ਸੂਰਾਂ ਨੂੰ ਸ਼ਬਦ ਦੇ ਅਖੀਰ ਵਿਚ ਦੀਰਘ ਸੂਰਾਂ ਤੋਂ ਬਾਦ ਵਰਤਾ ਲਿਆ ਜਾਂਦਾ ਹੈ ਜੋ ਕਿ ਪੰਜਾਬੀ ਉਚਾਰਨ ਸੁਭਾ ਦੇ ਉਲਟ ਹੈ, ਜਿਵੇਂ;


ਬਜਾਇ

ਸੁਝਾਅ

ਬਾਅਦ

ਜਾਉ

ਜੇਕਰ /ਇ, ਅ, ਓ/ ਨੂੰ ਉਪਰੋਕਤ ਸ਼ਬਦ ਪਰਸਿਥਤੀਆਂ ਵਿਚ ਵਰਤਿਆ ਜਾਵੇਗਾ ਤਾਂ ਇਨ੍ਹਾਂ ਦਾ ਉਚਾਰਨ ਕ੍ਰਮਵਾਰ /ਏ, ਆ, ਓ/ ਵਿਚ ਤਬਦੀਲ ਹੋ ਜਾਵੇਗਾ। ਕਹਿਣ ਤੋਂ ਭਾਵ ਹੈ ਕਿ ਇਨ੍ਹਾਂ ਸੂਰਾਂ ਦੀ ਵਰਤੋਂ ਉਪਰੋਕਤ ਸ਼ਬਦ ਪਰਸਿਥਤੀਆਂ ਵਿਚ ਨਹੀਂ ਕੀਤੀ ਜਾਂਦੀ;



- (i) ਇ → ਏ
ਬਜਾਇ → ਬਜਾਏ
- (ii) ਆ → ਅ
ਬਾਅਦ → ਬਾਦ
- (iii) ਊ → ਓ
ਜਾਉ → ਜਾਓ

ਪੈਰ ਵਿਚ ਪੈਣ ਵਾਲੇ ਵਿਅੰਜਨ ਚਿੰਨ੍ਹ :

ਪੰਜਾਬੀ ਵਿਚ ਤਿੰਨ ਵਿਅੰਜਨਾਂ ਚਿੰਨ੍ਹਾਂ ਨੂੰ (ਹ,ਵ,ਰ) ਦੂਜੇ ਵਿਅੰਜਨ ਚਿੰਨ੍ਹਾਂ ਦੇ ਪੈਰ ਵਿਚ ਛੋਟੇ ਰੂਪ ਵਿਚ ਲਿਖ ਕੇ ਵਿਅੰਜਨ ਗੁੱਛੇ ਸਿਰਜੇ ਜਾਂਦੇ ਹਨ। ਇਹ ਪਰਿਵਰਤੀ ਪੰਜਾਬੀ ਸ਼ਬਦ ਉਚਾਰਨ ਦੇ ਸੁਭਾ ਕਰਕੇ ਨਹੀਂ ਸਗੋਂ ਸ਼ਬਦਾਂ ਦੇ ਸਰੋਤ ਕਰਕੇ ਹੈ। ਹ, ਨੂੰ ਪੈਰ ਵਿਚ ਲਿਖਣ ਦੀ ਸਮੱਸਿਆ ਦਾ ਸਬੰਧ ਹ, ਦੇ ਉਚਾਰਨ ਨਾਲ ਹੀ ਹੈ। ਹ, ਨੂੰ ਬੇਸ਼ਕ ਪੂਰਾ ਲਿਖੇ ਜਾਂ ਅੱਧਾ, ਇਸਨੇ ਸੁਰ ਦਾ ਹੀ ਸੰਕੇਤ ਦੇਣਾ ਹੈ। ਜਿਵੇਂ 'ਪੜ੍ਹ' ਵਿਚ ਇਹ ਉਚੀ ਸੁਰ ਵਿਚ ਉਚਾਰਿਆ ਜਾਂਦਾ ਹੈ ਅਤੇ 'ਪੜ੍ਹਾ' ਵਿਚ ਨੀਵੀਂ ਵਿਚ। ਕਹਿਣ ਤੋਂ ਭਾਵ ਹੈ ਕਿ ਹ, ਨੂੰ ਪੈਰ ਵਿਚ ਲਿਖਣ ਨਾਲ ਹ, ਦੇ ਉਚਾਰਨ ਦੀ ਸਮੱਸਿਆ ਖਤਮ ਨਹੀਂ ਹੁੰਦੀ। ਸਮੱਸਿਆ ਜਿਉਂ ਦੀ ਤਿਉਂ ਖੜ੍ਹੀ ਹੈ।

ਇਸ ਪਰਕਾਰ ਹੀ ਵ, ਅਤੇ ਰ, ਨੂੰ ਛੋਟੇ ਰੂਪ ਵਿਚ ਲਿਖ ਕੇ ਵਿਅੰਜਨ ਗੁੱਛੇ ਸਿਰਜੇ ਜਾਂਦੇ ਹਨ ਜੋ ਪੰਜਾਬੀ ਉਚਾਰਨ ਸੁਭਾ ਦੇ ਵਿਪਰੀਤ ਹਨ। ਸ਼ਬਦ ਦੀ ਅਖੀਰਲੀ ਸਥਿਤੀ ਵਿਚ ਤਰ, ਜਾਂ ਦਰ, ਦਾ ਵਿਅੰਜਨ ਗੁੱਛਾ ਕਦੇ ਵੀ ਉਚਾਰਨ ਦੀ ਪੱਧਰ ਤੇ ਸਵੀਕਾਰ ਨਹੀਂ ਹੁੰਦਾ, ਇਸ ਲਈ ਚਿੜ੍ਹ, ਚੰਦ੍ਹ, ਇੰਦ੍ਹ ਆਦਿ ਪਰਕਾਰ ਦੇ ਸ਼ਬਦ ਜੋੜ ਮੂਲੋਂ ਹੀ ਗਲਤ ਹਨ। ਸ਼ਬਦ ਦੀ ਮੁੱਢਲੀ ਸਥਿਤੀ ਵਿਚ ਵੀ ਪਰ/ਤਰ, ਦੇ ਵਿਅੰਜਨ ਗੁੱਛੇ ਸਿਰਜਨਾ ਪੰਜਾਬੀ ਸੁਭਾ ਦੇ ਉਲਟ ਹੈ। ਇਨ੍ਹਾਂ ਵਿਅੰਜਨ ਗੁੱਛਿਆਂ ਨੂੰ ਪੜ੍ਹੋ-ਲਿਖੇ ਸ਼ਹਿਰੀ ਲੋਕਾਂ ਦੇ ਉਚਾਰਨ ਵਿਚ ਮਹਿਸੂਸ ਕੀਤਾ ਜਾ ਸਕਦਾ ਹੈ, ਆਮ ਪੰਜਾਬੀ ਬੁਲਾਰਾ ਇਨ੍ਹਾਂ ਦੀ ਵਰਤੋਂ ਨਹੀਂ ਕਰਦਾ।

ਵ, ਦੀ ਸਥਿਤੀ ਇਸ ਤੋਂ ਵੀ ਅਜੀਬ ਹੈ। ਵ, ਨੂੰ ਦੂਜੇ ਅੱਖਰ ਵਿਚ ਪਾਉਣ ਦੀ ਰੀਤ ਮੁੱਢਲੀ ਸਥਿਤੀ ਨੂੰ ਛੱਡਕੇ, ਅਸਲੋਂ ਅਵਿਗਿਆਨਕ ਹੈ। ਵ, ਅਰਧ ਸੂਰ ਹੋਣ ਕਰਕੇ ਵਿਅੰਜਨ ਗੁੱਛਿਆਂ ਦੀ ਸਿਰਜਨਾ ਨਹੀਂ ਕਰਦਾ ਸਗੋਂ ਪੂਰੇ ਵਿਅੰਜਨ ਵਜੋਂ ਹੀ ਉਚਾਰਿਆ ਜਾਂਦਾ ਹੈ।

ਇਸ ਪਰਕਾਰ ਪੰਜਾਬੀ ਸ਼ਬਦ ਜੋੜ ਦੀ ਸਮੱਸਿਆ ਲਿਪੀ ਚਿੰਨ੍ਹਾਂ ਅਤੇ ਬਦਲੇ ਹੋਏ ਉਚਾਰਨ ਦੀ ਸਮੱਸਿਆ ਹੈ। ਇਸ ਸਮੱਸਿਆ ਨੂੰ ਮੁੰਕੰਮਲ ਰੂਪ ਵਿਚ ਖਤਮ ਨਹੀਂ ਕੀਤਾ ਜਾ ਸਕਦਾ, ਘਟਾਇਆ ਜ਼ਰੂਰ ਜਾ ਸਕਦਾ ਹੈ। **ਅਭਿਆਸ**

1. ਸੁਰ ਵਾਹਕ ਕੀ ਹੁੰਦੇ ਹਨ।
2. ਸੁਰ ਵਾਹਕ ਅਤੇ ਸੁਰ ਵਾਹਕ ਵਿਚ ਕੀ ਅੰਤਰ ਹੈ?
3. ਅਖੰਡੀ ਧੁਨੀ ਕੀ ਸੂਚਿਤ ਕਰਦੀਆਂ ਹਨ।
4. ਘ ਚਿੰਨ ਕਿਹੜੀਆਂ ਧੁਨੀਆਂ ਨੂੰ ਅੰਕਿਤ ਕਰਦਾ ਹੈ?
5. ਸੁਰ ਨਾਲ ਪੰਜਾਬੀ ਧੁਨੀ ਵਿਉੰਤ ਤੇ ਕੀ ਪ੍ਰਭਾਵ ਪਿਆ ਹੈ।
6. ਪੰਜਾਬੀ ਵਿਚ ਨਾਦੀ ਮਹਾਪ੍ਰਾਣ ਧੁਨੀਆਂ ਨਾਲ ਕੀ ਵਾਪਰਿਆ।
7. ਪੰਜਾਬੀ ਵਿਚ ਸੁਰਾਂ ਦੇ ਵਿਕਾਸ ਨਾਲ ਲਿਖਣ ਵਿਚ ਹੋਰ ਕੀ ਅੰਤਰ ਆਇਆ ਹੈ?